

ਗਣਿਤ ਦੀ ਦੁਨੀਆ

(ਤੀਜੀ ਸ਼੍ਰੇਣੀ ਲਈ)



ਸਮਗਰ ਸਿੱਖਿਆ ਅਭਿਆਨ
ਪੜ੍ਹੋ ਸਾਰੇ ਵਧੇ ਸਾਰੇ
ਸਿੱਖਿਆ ਅਤੇ ਭਲਾਈ ਵਿਡਾਗਾ, ਪੰਜਾਬ ਦਾ ਸਾਂਝਾ ਉਪਰਾਲਾ



ਪੰਜਾਬ ਸਕੂਲ ਸਿੱਖਿਆ ਬੋਰਡ

ਸਾਹਿਬਜ਼ਾਦਾ ਅਜੀਤ ਸਿੰਘ ਨਗਰ

© ਪੰਜਾਬ ਸਰਕਾਰ

ਪਹਿਲਾ ਐਡੀਸ਼ਨ : 2018

ਰੀਵਾਈਜ਼ਡ ਐਡੀਸ਼ਨ : 2022 2,18,500 ਕਾਪੀਆਂ

All rights, including those of translation, reproduction
and annotation etc., are reserved by the
Punjab Government

ਸੰਖੇਪਕ : ਪਿਤਪਾਲ ਸਿੰਘ ਕਥੂਰੀਆ
ਵਿਸ਼ਾ ਮਾਹਿਰ, ਪੰਜਾਬ ਸਕੂਲ ਸਿੱਖਿਆ ਬੋਰਡ

ਚਿੱਤਰਕਾਰ : ਮਨਜੀਤ ਸਿੰਘ ਚਿੱਲੋ
ਚੀਡ ਆਰਟਿਸਟ, ਪੰਜਾਬ ਸਕੂਲ ਸਿੱਖਿਆ ਬੋਰਡ

ਚੇਤਾਵਨੀ

1. ਕੋਈ ਵੀ ਏਜੰਸੀ-ਹੈਲਡਰ ਵਾਪੁ ਪੈਸੇ ਵਸੂਲਣ ਦੇ ਮੰਤਵ ਨਾਲ ਪਾਠ-ਪੁਸਤਕਾਂ 'ਤੇ ਜਿਲਦ-ਸਾਜੀ ਨਹੀਂ ਕਰ ਸਕਦਾ। (ਏਜੰਸੀ-ਹੈਲਡਰਾਂ ਨਾਲ ਹੋਏ ਸਮਝੌਤੇ ਦੀ ਧਾਰਾ ਨੰ. 7 ਅਨੁਸਾਰ)
2. ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਪਾਈਆਂ ਅਤੇ ਪ੍ਰਕਾਸ਼ਿਤ ਪਾਠ-ਪੁਸਤਕਾਂ ਦੇ ਜਾਅਲੀ ਨਕਲੀ ਪ੍ਰਕਾਸ਼ਨਾਂ (ਪਾਠ-ਪੁਸਤਕਾਂ) ਦੀ ਛਪਾਈ, ਪ੍ਰਕਾਸ਼ਨ, ਸਟਾਕ ਕਰਨਾ, ਜਮ੍ਹਾਂਖੇਰੀ ਜਾਂ ਵਿਕਰੀ ਆਦਿ ਕਰਨਾ ਭਾਰਤੀ ਦੰਡ ਪ੍ਰਣਾਲੀ ਦੇ ਅੰਤਰਗਤ ਫੈਜ਼ਦਾਰੀ ਜ਼ਰੂਰੀ ਹੈ। (ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਬੋਰਡ ਦੇ 'ਵਾਟਰਮਾਰਕ' ਵਾਲੇ ਕਾਰਜ ਉਪਰ ਹੀ ਛਪਵਾਈਆਂ ਜਾਂਦੀਆਂ ਹਨ)



ਪੜ੍ਹੋ ਸਾਰੇ ਵਧੋ ਸਾਰੇ
ਸਿੱਖਿਆ ਅਤੇ ਭਲਾਈ ਵਿਡਾਗ, ਪੰਜਾਬ ਦਾ ਸਾਂਝਾ ਉਪਰਾਲਾ
ਇਹ ਪੁਸਤਕ ਵਿਕਰੀ ਲਈ ਨਹੀਂ ਹੈ।

ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਵਿੰਡਿਆ ਭਵਨ, ਫੇਜ਼-8, ਸਾਹਿਬਜ਼ਾਦਾ ਅਜੀਤ ਸਿੰਘ ਨਗਰ-160062 ਰਾਹੀਂ ਪ੍ਰਕਾਸ਼ਿਤ
ਅਤੇ ਮੈਸ. ਦੀਪਕ ਆਰਟ ਪਿੰਟਰਜ਼, ਮੁਹੂਰਾ ਦੁਆਰਾ ਛਾਪੀ ਗਈ।

ਮੁੱਖ-ਬੰਧ

ਪੰਜਾਬ ਸਰੂਲ ਸਿੱਖਿਆ ਬੋਰਡ ਆਪਣੀ ਸਥਾਪਨਾ ਤੋਂ ਹੀ ਸਰੂਲ ਪੱਧਰ ਦੇ ਪਾਠਕ੍ਰਮ ਬਣਾਉਣ, ਗਾਸ਼ਟਰ ਅਤੇ ਰਾਜ ਪੱਧਰ 'ਤੇ ਬਦਲਦੀਆਂ ਵਿੱਦਿਆਕ ਲੋੜਾਂ ਅਨੁਸਾਰ ਪਾਠਕ੍ਰਮ ਨੂੰ ਨਵਿਆਉਣ ਅਤੇ ਉਸ ਅਨੁਸਾਰ ਪਾਠ-ਪੁਸਤਕਾਂ ਤਿਆਰ ਕਰਨ ਲਈ ਯਤਨਸ਼ੀਲ ਰਿਹਾ ਹੈ।

ਹੱਥਲੀ ਪੁਸਤਕ ਵੱਖ-ਵੱਖ ਵਰਕਸ਼ਾਪਾਂ ਲਗਾ ਕੇ ਖੇਤਰੀ ਮਾਹਿਰਾਂ ਵੱਲੋਂ NCF-2005 ਅਤੇ PCF-2013 ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕਿਰਿਆਵਾਂ ਅਤੇ ਚਿੱਤਰਾਂ ਦੀ ਸਹਾਇਤਾ ਨਾਲ ਇਸ ਪਾਠ-ਪੁਸਤਕ ਨੂੰ MWh/Z ਬਣਾਉਣ ਦਾ ਪੂਰਾ ਯਤਨ ਕੀਤਾ ਗਿਆ ਹੈ। ਇਹ ਪੁਸਤਕ ਬੋਰਡ, SCERT ਦੇ ਮਾਹਿਰਾਂ ਅਤੇ ਖੇਤਰ ਦੇ ਤਜਰਬੇਕਾਰ ਅਧਿਆਪਕਾਂ/ਮਾਹਿਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਬੋਰਡ ਇਨ੍ਹਾਂ ਸਭ ਦਾ ਧੰਨਵਾਦੀ ਹੈ।

ਲੇਖਕਾਂ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਪੁਸਤਕ ਦੀ ਰੂਪ-ਰੇਖਾ ਤੀਜੀ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਮੁਤਾਬਿਕ ਹੀ ਹੋਵੇ। ਪੁਸਤਕ ਵਿੱਚ ਦਿੱਤੀ ਵਿਸ਼ਾ-ਸਮੱਗਰੀ ਅਤੇ ਉਦਾਹਰਨਾਂ ਵਿਦਿਆਰਥੀਆਂ ਦੇ ਆਲੋ-ਦੁਆਲੇ ਦੇ ਵਾਤਾਵਰਨ ਅਤੇ ਉਸ ਨਾਲ ਸੰਬੰਧਿਤ ਪ੍ਰਸਥਿਤੀਆਂ ਮੁਤਾਬਿਕ ਹੀ ਤਿਆਰ ਕੀਤੀਆਂ ਗਈਆਂ ਹਨ। ਹਰ ਇੱਕ ਪਾਠ ਵਿੱਚ ਕਈ ਕਿਰਿਆਵਾਂ ਦਿੱਤੀਆਂ ਗਈਆਂ ਹਨ। ਸਥਾਨਕ ਸਾਧਨਾਂ ਅਤੇ ਵਿਦਿਆਰਥੀ ਦੀ ਜੀਵਨ ਸ਼ੈਲੀ ਅਨੁਸਾਰ ਇਹ ਕਿਰਿਆਵਾਂ ਬਦਲੀਆਂ ਜਾ ਸਕਦੀਆਂ ਹਨ।

ਆਸ ਹੈ ਕਿ ਗਣਿਤ ਵਿਸ਼ੇ ਦੀ ਇਹ ਪਾਠ-ਪੁਸਤਕ ਵਿਦਿਆਰਥੀਆਂ ਲਈ MWh/Z ਅਤੇ ਲਾਹੌਰੰਦ ਸਿੱਧ ਹੋਵੇਗੀ। ਪੁਸਤਕ ਨੂੰ ਹੋਰ ਚੰਗੇਰਾ ਬਣਾਉਣ ਲਈ ਖੇਤਰ ਵਿੱਚੋਂ ਆਏ ਸੁਝਾਵਾਂ ਨੂੰ ਬੋਰਡ ਆਦਰ ਸਹਿਤ ਸਵੀਕਾਰ ਕਰੇਗਾ।

ਚੇਅਰਮੈਨ

ਪੰਜਾਬ ਸਰੂਲ ਸਿੱਖਿਆ ਬੋਰਡ

ਪਾਠ-ਪੁਸਤਕ ਨਿਰਮਾਣ ਕਮੇਟੀ

ਲੇਖਕ

- ਗੁਰਿੰਦਰ ਕੌਰ, ਪ੍ਰਾਇਮਰੀ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਜ਼ਿਉਰੋਜ਼ੀ, ਐਸ.ਏ.ਐਸ. ਨਗਰ।
- ਮਨਿੰਦਰ ਕੌਰ, ਪ੍ਰਾਇਮਰੀ ਅਧਿਆਪਕਾ, ਸਰਕਾਰੀ ਐਲੀਮੈਂਟਰੀ ਸਕੂਲ ਅਕਾਲਗੜ੍ਹ, ਪਟਿਆਲਾ।
- ਜਸਪ੍ਰੀਤ ਸਿੰਘ, ਪ੍ਰਾਇਮਰੀ ਅਧਿਆਪਕ, ਸਰਕਾਰੀ ਐਲੀਮੈਂਟਰੀ ਸਕੂਲ ਅਗਈ ਮਾਜ਼ਰਾ, ਫਤਿਹਗੜ੍ਹ ਸਾਹਿਬ।
- ਗੁਰਨੈਥ ਸਿੰਘ, ਪ੍ਰਾਇਮਰੀ ਅਧਿਆਪਕ, ਸਰਕਾਰੀ ਐਲੀਮੈਂਟਰੀ ਸਕੂਲ ਮਘਾਣੀਆਂ, ਮਾਨਸਾ।
- ਵਿਨੈ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਜੇਗਾ, ਮਾਨਸਾ।
- ਪਵਨਦੀਪ ਕੁਮਾਰ, ਪ੍ਰਾਇਮਰੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਫਰੋਰ, ਫਤਿਹਗੜ੍ਹ ਸਾਹਿਬ।
- ਪੂਜਾ, ਪ੍ਰਾਇਮਰੀ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਪੁਰਾਲੀ, ਐਸ.ਏ.ਐਸ. ਨਗਰ।
- ਰੂਬੀ ਖੁੱਲਰ, ਪ੍ਰਾਇਮਰੀ ਅਧਿਆਪਕਾ, ਸਰਕਾਰੀ ਐਲੀਮੈਂਟਰੀ ਸਕੂਲ ਲਟੋਰ, ਫਤਿਹਗੜ੍ਹ ਸਾਹਿਬ।
- ਸੁਖਜਿੰਦਰ ਕੁਮਾਰ, ਪ੍ਰਾਇਮਰੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਦੁਲਬਾ, ਪਟਿਆਲਾ।
- ਗੁਰਪ੍ਰੀਤ ਸਿੰਘ, ਪ੍ਰਾਇਮਰੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਲੰਗ, ਪਟਿਆਲਾ।

ਸੰਧਕ

- ਗੁਰਵੀਰ ਕੌਰ, ਵਿਸ਼ਾ ਮਾਹਿਰ, ਐਸ.ਸੀ.ਈ.ਆਰ.ਟੀ., ਪੰਜਾਬ।
- ਰੁਮਕੀਤ ਕੌਰ, ਵਿਸ਼ਾ ਮਾਹਿਰ, ਐਸ.ਸੀ.ਈ.ਆਰ.ਟੀ., ਪੰਜਾਬ।
- ਨਿਰਮਲ ਕੌਰ, ਏ.ਐਸ.ਪੀ.ਡੀ., ਡੀ.ਜੀ.ਐਸ.ਈ. ਦਫਤਰ, ਪੰਜਾਬ।
- ਪਰਮਿੰਦਰ ਸਿੰਘ, ਪਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜੀ ਵਾਲਾ ਧੰਨਾ, ਫਾਜ਼ਿਲਕਾ।
- ਹਰਮਿੰਦਰ ਸਿੰਘ, ਗਣਿਤ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ, ਫਤਿਹਗੜ੍ਹ ਸਾਹਿਬ।
- ਰਾਕੇਸ਼ ਕੁਮਾਰ 'ਦੀਪਕ', ਮੁੱਖ ਅਧਿਆਪਕ (ਸੇਵਾ ਮੁਕਤ), ਐਸ.ਏ.ਐਸ. ਨਗਰ।
- ਹਰਮੀਤ ਸਿੰਘ, ਮੁੱਖ ਅਧਿਆਪਕ (ਸੇਵਾ ਮੁਕਤ), ਐਸ.ਏ.ਐਸ. ਨਗਰ।
- ਜਤਿੰਦਰ ਕੁਮਾਰ, ਗਣਿਤ ਅਧਿਆਪਕ, ਸਰਕਾਰੀ ਹਾਈ ਸਕੂਲ ਗਿਆਨਾ ਰਾਮਾ ਮੰਡੀ, ਬਠਿੰਡਾ।
- ਅਰੁਣ ਕੁਮਾਰ ਗਰਗ, ਗਣਿਤ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਮਾਨਸਾ।
- ਪਾਰਸ ਕੁਮਾਰ ਖੁੱਲਰ, ਸੀ. ਐਚ. ਟੀ., ਸਰਕਾਰੀ ਐਲੀਮੈਂਟਰੀ ਸਕੂਲ ਗੱਟੀ ਰਹੀਮੋਂ ਕੇ, ਫਿਰੋਜ਼ਪੁਰ।
- ਚਰਨ ਸਿੰਘ, ਗਣਿਤ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੂਬੜੀਵਾਲਾ, ਫਿਰੋਜ਼ਪੁਰ।

ਵਿਸ਼ਾ-ਸੂਚੀ

1.	ਸੰਖਿਆਵਾਂ	1
2.	ਜੋੜ ਅਤੇ ਘਟਾਓ	37
3.	ਗੁਣਾ	67
4.	ਭਾਗ	101
5.	ਧਨ	120
6.	ਆਕ੍ਰਿਤੀਆਂ	136
7.	ਨਮੂਨੇ	152
8.	ਮਾਪ	159
9.	ਸਮਾਂ	179
10.	ਅੰਕੜੇ	190

ਸਿੱਖਣ ਨਤੀਜੇ

ਸਿੱਖਿਆਰਥੀ

- 3 ਅੰਕਾਂ ਦੀ ਸੰਖਿਆਵਾਂ ਵਰਤਦੇ ਹਨ।
 - ਸਥਾਨਕ ਮੁੱਲ ਦੀ ਵਰਤੋਂ ਕਰਦੇ ਹੋਏ 999 ਤੱਕ ਦੀਆਂ ਸੰਖਿਆਵਾਂ ਨੂੰ ਪੜ੍ਹਦੇ ਅਤੇ ਲਿਖਦੇ ਹਨ।
 - ਸਥਾਨਕ ਮੁੱਲਾਂ ਦੇ ਆਧਾਰ ਤੇ 999 ਤੱਕ ਦੀਆਂ ਸੰਖਿਆਵਾਂ ਦੇ ਮੁੱਲਾਂ ਦੀ ਤੁਲਨਾ ਕਰਦੇ ਹਨ।
 - ਰੋਜ਼ਾਨਾ ਜੀਵਨ ਦੀਆਂ ਸਧਾਰਨ ਸਮੱਸਿਆਵਾਂ ਵਿੱਚ ਆਉਂਦੀਆਂ 3 ਅੰਕਾਂ ਦੀ ਸੰਖਿਆਵਾਂ ਦਾ ਹੱਲ ਢੁੱਕਵੇਂ ਸਮੂਹ ਬਣਾ ਕੇ ਜਾਂ ਨਾ ਬਣਾ ਕੇ ਜੋੜ ਅਤੇ ਅੰਤਰ ਪਤਾ ਕਰਦੇ ਹਨ (ਜਿਸ ਦਾ ਜੋੜਫਲ 999 ਤੋਂ ਵੱਧ ਨਾ ਹੋਵੇ)।
 - 2,3,4,5 ਅਤੇ 10 ਦੇ ਗੁਣਾਤਮਕ ਤੱਥ (ਪਹਾੜੇ) ਦੀ ਵਰਤੋਂ ਕਰਦੇ ਹੋਏ ਰੋਜ਼ਾਨਾ ਵਿਵਹਾਰਿਕ ਸਥਿਤੀਆਂ ਨੂੰ ਹੱਲ ਕਰਦੇ ਹਨ।
 - ਕਿਸੇ ਸਥਿਤੀ/ਸੰਦਰਭ ਦਾ ਵਿਸ਼ਲੇਸ਼ਣ ਕਰਦੇ ਹੋਏ ਢੁੱਕਵੀਂ ਸੰਖਿਆ ਕਿਰਿਆ ਨੂੰ ਲਾਗੂ/ਵਰਤੋਂ ਕਰਦੇ ਹਨ।
 - ਡਾਗ/ਵੰਡ ਦੀ ਧਾਰਨਾ ਨੂੰ ਬਰਾਬਰ ਸਮੂਹ/ਹਿੱਸੇ ਵਿਧੀ ਰਾਹੀਂ ਸਮਝਾਉਣਾ ਅਤੇ ਲਗਾਤਾਰ ਘਟਾਓ ਵਿਧੀ ਰਾਹੀਂ ਪੜਤਾਲ ਕਰਦੇ ਹਨ। ਉਦਾਹਰਨ ਦੇ ਤੌਰ ਤੇ 12 3 ਵਿੱਚ 3-3 ਦੇ ਕਿੰਨੇ ਸਮੂਹਾਂ ਵਿੱਚ ਵੰਡਣ ਤੇ ਕੁੱਲ ਸਮੂਹਾਂ ਦੀ ਸੰਖਿਆ 4 ਹੁੰਦੀ ਹੈ ਜਾਂ 12 ਵਿੱਚੋਂ 3 ਨੂੰ ਵਾਰ-ਵਾਰ ਘਟਾਉਣ ਦੀ ਪ੍ਰਕਿਰਿਆ ਜੋ ਕਿ 4 ਵਾਰ ਵਿੱਚ ਪੂਰੀ ਹੁੰਦੀ ਹੈ।
 - ਛੋਟੀ ਗਸ਼ੀਆਂ ਨੂੰ ਸਮੂਹ ਅਤੇ ਬਿਨਾਂ ਸਮੂਹ ਦੇ ਜੋੜਦੇ ਅਤੇ ਘਟਾਉਂਦੇ ਹਨ।
 - ਮੁੱਲ ਸੂਚੀ ਅਤੇ ਆਮ ਬਿੱਲ ਬਣਾਉਂਦੇ ਹਨ।
 - ਦੋ ਪਸਾਰੀ ਆਕ੍ਰਿਤੀਆਂ ਦੀ ਸਮਝ ਹਾਸਿਲ ਕਰਦੇ ਹਨ।
 - ਕਾਗਜ਼ ਨੂੰ ਮੌਜ਼ਕੇ, ਡਾਟ ਗ੍ਰਾਡ ਤੇ, ਪੇਪਰ ਕਟਿੰਗ ਦੁਆਰਾ ਬਣੀ ਅਤੇ ਸਰਲ ਰੇਖਾ ਨਾਲ ਬਣੀ ਦੋ ਪਸਾਰੀ ਆਕ੍ਰਿਤੀਆਂ ਨੂੰ ਪਹਿਚਾਣਦੇ ਹਨ।
 - ਦੋ ਪਸਾਰੀਆਂ ਆਕ੍ਰਿਤੀਆਂ ਦੀ ਵਿਆਖਿਆ ਭੁਜਾਵਾਂ ਦੀ ਸੰਖਿਆ, ਕੋਣਾਂ ਦੀ ਸੰਖਿਆ, ਸਿਖਰਾਂ ਦੀ ਸੰਖਿਆ ਅਤੇ ਵਿਕਰਣਾਂ ਦੇ ਆਧਾਰ ਤੇ ਕਰਦੇ ਹਨ। ਜਿਵੇਂ ਕਿਤਾਬ ਦੇ ਕਵਰ ਦੀ ਆਕ੍ਰਿਤੀ ਵਿੱਚ 4 ਭੁਜਾਵਾਂ, 4 ਕੋਣ ਅਤੇ 2 ਵਿਕਰਣ ਹੁੰਦੇ ਹਨ।
 - ਦਿੱਤੇ ਹੋਏ ਖੇਤਰ ਨੂੰ ਇੱਕ ਆਕ੍ਰਿਤੀ ਦੀਆਂ ਟਾਇਲਾਂ ਦੀ ਸਹਾਇਤਾ ਨਾਲ ਬਿਨਾਂ ਕੋਈ ਜਗ੍ਹਾ ਛੱਡੇ ਭਰਦੇ ਹਨ।
 - ਮਿਆਰੀ ਇਕਾਈਆਂ ਜਿਵੇਂ ਸੈਟੀਮੀਟਰ, ਮੀਟਰ ਦਾ ਪ੍ਰਯੋਗ ਕਰਕੇ ਲੰਬਾਈਆਂ ਅਤੇ ਦੂਰੀਆਂ ਦਾ ਅੰਦਾਜ਼ਾ ਅਤੇ ਮਾਪ ਲੈਂਦੇ ਹਨ। ਇਸਦੇ ਨਾਲ ਹੀ ਇਕਾਈਆਂ ਦੇ ਸਬੰਧ ਦੀ ਪਹਿਚਾਣ ਕਰਦੇ ਹਨ।
 - ਮਿਆਰੀ ਇਕਾਈਆਂ ਗ੍ਰਾਮ, ਕਿਲੋਗ੍ਰਾਮ ਅਤੇ ਸਧਾਰਨ ਤੁਲਾ ਦੇ ਪ੍ਰਯੋਗ ਨਾਲ ਵਸਤੂਆਂ ਦਾ ਭਾਰ ਮਾਪਦੇ ਹਨ।
 - ਅਣ-ਮਿਆਰੀ ਇਕਾਈਆਂ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਬਰਤਨਾਂ ਦੀ ਧਾਰਨ ਸਮੱਝਥਾ ਦੀ ਤੁਲਨਾ ਕਰਦੇ ਹਨ।
 - ਰੋਜ਼ਾਨਾ ਜੀਵਨ ਦੀ ਸਥਿਤੀਆਂ ਵਿੱਚ ਗ੍ਰਾਮ, ਕਿਲੋਗ੍ਰਾਮ ਮਾਪਾਂ ਨੂੰ ਜੋੜਦੇ ਅਤੇ ਘਟਾਉਂਦੇ ਹਨ।
 - ਕੈਲੇਂਡਰ ਤੇ ਇੱਕ ਖਾਸ ਦਿਨ ਅਤੇ ਤਾਰੀਖ ਨੂੰ ਪਹਿਚਾਣਦੇ ਹਨ।
 - ਘੜੀ ਦੀ ਵਰਤੋਂ ਕਰਦੇ ਹੋਏ ਘੰਟੇ ਤੱਕ ਸਮਾਂ ਪੜ੍ਹਦੇ ਹਨ।
 - ਪੈਟਰਨਾਂ ਨੂੰ ਸਾਧਾਰਨ ਆਕ੍ਰਿਤੀਆਂ ਅਤੇ ਅੰਕਾਂ ਵਿੱਚ ਵਿਕਸਿਤ ਕਰਦੇ ਹਨ।
 - ਅੰਕੜਿਆਂ ਨੂੰ ਮਿਲਾਨ ਚਿੰਨ੍ਹ ਅਤੇ ਚਿੱਤਰਾਂ ਦੇ ਰੂਪ ਵਿੱਚ ਅੰਕਿਤ ਕਰਕੇ ਰਿਕਾਰਡ ਕਰਦੇ ਹਨ ਅਤੇ ਚਿੱਤਰ ਗ੍ਰਾਫ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਸਿੱਟਾਂ ਕੱਢਦੇ ਹਨ।

1

ਸੰਖਿਆਵਾਂ

ਉਦੇਸ਼


- ਕਰੰਸੀ ਨੋਟਾਂ, ਗਿਣਤਾਗਾ, ਪ੍ਰਯੋਗੀ ਕਿਰਿਆਵਾਂ ਨਾਲ ਇਕਾਈ, ਦਹਾਈ, ਸੈਂਕੜੇ, ਹਜ਼ਾਰ ਦੀ ਸਮਝ ਵਿਕਸਿਤ ਕਰਨਾ।
- ਤਿੰਨ ਅੰਕੀ ਸੰਖਿਆਵਾਂ ਨੂੰ ਪੜ੍ਹਨਾ, ਲਿਖਣਾ, ਤਿੰਨ ਅੰਕੀ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਣਾ, ਬਿਲਕੁਲ ਪਹਿਲਾਂ, ਬਿਲਕੁਲ ਬਾਅਦ ਅਤੇ ਵਿਚਕਾਰ ਦੀ ਸਮਝ।
- ਸਥਾਨਕ ਮੁੱਲ, ਵਿਸਤ੍ਰਿਤ ਮੁੱਲ, ਤੁਲਨਾ, ਵੱਧਦਾ ਕ੍ਰਮ ਅਤੇ ਘੱਟਦਾ ਕ੍ਰਮ ਦੀ ਸਮਝ।

ਕੀ ਤੁਹਾਨੂੰ ਯਾਦ ਹੈ?

1. ਖਾਲੀ ਥਾਵਾਂ ਵਿੱਚ ਗਿਣਤੀ ਪੂਰੀ ਕਰੋ-

57			60	61			65
	67					72	
		77					83
				88			92

2. ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ-



3. ਵਿਸਤ੍ਰਿਤ ਰੂਪ ਲਿਖੋ-

32	=		+	
89	=		+	

4. ਚੱਕਰ ਵਾਲੇ ਅੰਕ ਦਾ ਸਥਾਨਕ ਮੁੱਲ ਲਿਖੋ-





$$5\textcircled{6} = \underline{\quad}$$

$$9\textcircled{4} = \underline{\quad}$$




5. >, < ਜਾਂ = ਦਾ ਨਿਸ਼ਾਨ ਲਗਾਓ।



6. ਸਭ ਤੋਂ ਛੋਟੀ ਸੰਖਿਆ 'ਤੇ ਚੱਕਰ ਲਗਾਓ।





7. ਸਭ ਤੋਂ ਵੱਡੀ ਸੰਖਿਆ ਤਾਰੇ ਦੇ ਵਿਚਕਾਰ ਲਿਖੋ।




8. ਵੱਧਦੇ ਕ੍ਰਮ ਵਿੱਚ ਲਿਖੋ।




9. ਘੱਟਦੇ ਕ੍ਰਮ ਵਿੱਚ ਲਿਖੋ।



10. ਦਿੱਤੀ ਸੰਖਿਆ ਅਨੁਸਾਰ ਗਿਣਤਾਰੇ ਵਿੱਚ ਮੌਤੀ ਪਾਓ।



11. ਗਿਣਤਾਰੇ ਦੇ ਮੌਤੀ ਗਿਣੋ ਅਤੇ ਸੰਖਿਆ ਲਿਖੋ।



12. ਚਾਰ ਖਾਨਿਆਂ ਦਾ ਮਿਲਾਨ ਕਰਦੇ ਹੋਏ ਇੱਕ ਹੀ ਰੰਗ ਭਰੋ।

17	$3 \text{ ਦਹਾਈਆਂ} + 9 \text{ ਇਕਾਈਆਂ}$	80	ਛੱਬੀ
26	8 ਦਹਾਈਆਂ	$30 + 9$	ਸਤਾਰਾ
39	$1 \text{ ਦਹਾਈ} + 7 \text{ ਇਕਾਈਆਂ}$	$90 + 1$	ਅੱਸੀ
80	$9 \text{ ਦਹਾਈਆਂ} + 1 \text{ ਇਕਾਈਆਂ}$	$20 + 6$	ਇਕਾਨਵੇਂ
91	$2 \text{ ਦਹਾਈਆਂ} + 6 \text{ ਇਕਾਈਆਂ}$	$10 + 7$	ਉਣਤਾਲੀ



ਆਚਿ ਸੰਖੀਏ

ਸੰਖਿਆਵਾਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਸੰਖਿਆਵਾਂ ਦੀ ਵਰਤੋਂ ਕਰਦੇ ਹਾਂ।



ਇਹਨਾਂ ਸੰਖਿਆਵਾਂ ਨੂੰ
ਲਿਖਣ ਲਈ ਅੰਕਾਂ ਦੀ
ਵਰਤੋਂ ਕੀਤੀ ਜਾਂਦੀ ਹੈ।

ਤਿੰਨ ਅੰਕੀ ਸੰਖਿਆ



ਅਸੀਂ ਜਮਾਤ 2 ਵਿੱਚ ਦੋ ਅੰਕੀ ਸੰਖਿਆਵਾਂ ਬਾਰੇ ਪੜ੍ਹ੍ਹ ਚੁੱਕੇ ਹਾਂ।
ਜਿਵੇਂ ਕਿ 99 ਦੋ ਅੰਕੀ ਸੰਖਿਆ ਹੈ।



ਜੇਕਰ ਸੰਖਿਆ 99 ਵਿੱਚ, ਸੰਖਿਆ 1 ਹੋਰ ਜੋੜ ਦੇਈਏ
ਤਾਂ ਫਿਰ 100 ਤਿੰਨ ਅੰਕਾਂ ਵਾਲੀ ਸੰਖਿਆ ਬਣ ਜਾਵੇਗੀ।

$$99 + 1 = 100$$



ਇਸਦਾ ਮਤਲਬ 99 ਦੋ ਅੰਕਾਂ ਦੀ ਆਖਰੀ ਸੰਖਿਆ ਹੈ।



ਹਾਂ, 100 ਤਿੰਨ ਅੰਕੀ ਸਭ ਤੋਂ ਛੋਟੀ ਸੰਖਿਆ ਹੈ।



ਇਸ ਦਾ ਮਤਲਬ ਹੈ, ਜਦੋਂ ਅਸੀਂ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਵਿੱਚ 1 ਜੋੜਦੇ ਹਾਂ
ਤਾਂ ਸਾਨੂੰ ਸਭ ਤੋਂ ਛੋਟੀ ਤਿੰਨ ਅੰਕੀ ਸੰਖਿਆ ਪ੍ਰਾਪਤ ਹੁੰਦੀ ਹੈ।



ਜੇ 100 ਵਸਤੂਆਂ ਵਿੱਚ 1 ਹੋਰ ਵਸਤੂ ਪਾ ਦੇਈਏ ਤਾਂ

$$100 + 1 = ?$$



ਚਲੋ ਅੱਜ ਅਸੀਂ ਕਰੋਸੀ ਨੋਟਾਂ, ਗਿਣਤਾਰੇ ਨਾਲ ਅਤੇ ਮਾਨ ਕਾਰਡ ਦੀ
ਵਰਤੋਂ ਨਾਲ ਗਿਣਤੀ ਕਰਾਂਗੇ।



ਮੇਰੇ ਕੋਲ 99 ਰੁਪਏ ਹਨ। ਜੇ ਮੈਂ ਇੱਕ ਹੋਰ ਰੁਪਇਆ ਪਾਵਾਂ ਤਾਂ ਹੁਣ ਕਿੰਨੇ ਰੁਪਏ ਹੋ ਜਾਣਗੇ?

100 ਰੁਪਏ



ਤੁਹਾਨੂੰ ਯਾਦ ਹੋਵੇਗਾ ਕਿ ਦੂਸਰੀ ਜਮਾਤ ਵਿੱਚ 1-1 ਦੇ 10 ਨੋਟਾਂ ਬਦਲੇ ਅਸੀਂ 10 ਰੁਪਏ ਦਾ ਨੋਟ ਚੁੱਕਿਆ ਸੀ ਤੇ ਹੁਣ 10-10 ਦੇ 10 ਨੋਟਾਂ ਬਦਲੇ 100 ਰੁਪਏ ਦਾ 1 ਨੋਟ ਚੁੱਕਾਂਗੇ।



10 ਇਕਾਈਆਂ = 1 ਦਹਾਈ





10 ਦਹਾਈਆਂ = 1 ਸੈਕੜਾ

1 ਸੈਕੜਾ = 10 ਦਹਾਈਆਂ = 100 ਇਕਾਈਆਂ

ਆਉ! ਗਿਣਤਾਰੇ ਨਾਲ ਗਿਣਤੀ ਕਰੀਏ।
ਸਾਡੇ ਗਿਣਤਾਰੇ ਦੀ ਹਰ ਇੱਕ ਛੜ ਵਿੱਚ
ਸਿਰਫ਼ ਨੌ ਮੋਤੀਆਂ ਆਉਂਦੇ ਹਨ।



ਹੁਣ ਕਿਉਂਕਿ ਦਸਵਾਂ ਮੋਤੀ ਇਕਾਈ ਵਾਲੀ ਛੜ ਵਿੱਚ ਨਹੀਂ ਆ ਰਿਹਾ ਸੇ ਅਸੀਂ
ਦਸਵਾਂ ਮੋਤੀ ਇਕਾਈ ਵਾਲੀ ਛੜ ਵਿੱਚ ਪਾਊਣ ਦੀ ਬਜਾਏ ਦਸਾਂ ਮੋਤੀਆਂ ਬਦਲੇ
ਇੱਕ ਮੋਤੀ ਦਹਾਈ ਵਾਲੀ ਛੜ ਵਿੱਚ ਪਾਊਂਦੇ ਹਨ।



ਸਾਰੇ ਮੋਤੀ ਕੱਢ ਕੇ 1 ਮੋਤੀ
ਦਹਾਈ ਵਾਲੀ ਬੁੰਦੇ ਪਾਵਾਂਗੇ



ਇਸ ਤਰ੍ਹਾਂ ਦਹਾਈ ਦੀ ਛੜ ਵਿੱਚ ਦਸਵਾਂ ਮੋਤੀ ਨਾ ਆਉਣ ਤੇ ਦਸਾਂ ਮੋਤੀਆਂ
ਬਦਲੇ ਇੱਕ ਮੋਤੀ ਸੈਂਕੜੇ ਵਾਲੀ ਛੜ ਵਿੱਚ ਪਾਊਂਦੇ ਹਨ।




ਇਹ **100** ਸੌ ਦਾ ਮਾਨ ਕਾਰਡ ਹੈ।

$$1 \text{ ਸੈਂਕੜਾ} = 100$$




ਅੱਜ ਅਸੀਂ 100 ਦੇ ਨੋਟਾਂ ਨਾਲ, ਗਿਣਤਾਰੇ ਨਾਲ ਅਤੇ
ਮਾਨ ਕਾਰਡ ਦੀ ਵਰਤੋਂ ਕਰਦੇ ਹੋਏ 1000 ਤੱਕ ਗਿਣਦੇ ਹਨ।



100

ਇੱਕ ਸੌ



200

ਦੋ ਸੌ



मैं दे दि.

300

तिन से



मैं दे दि.

400

चार से



मैं दे दि.

500

पंच से



मैं दे दि.

600


छोड़ से




मैं दे दि.

700

सत्ता से




800 ਅੱਠ ਸੌ



900 ਨੌ ਸੌ



1000 1 ਹਜ਼ਾਰ



1 ਹਜ਼ਾਰ = 10 ਸੌਂਕੜੇ = 100 ਦਰਾਈਆਂ = 1000 ਇਕਾਈਆਂ

101 ते 1000 डॅक गिणना

આચ, કર્મસી નોટાં, ગિણતારે અતે માન કારડ નાલ ગિણતી કરીએ।



સૈ. દ. ઇ.

100
1
↓
101

સૈ.	દ.	ઇ.
1	0	1

ઇક સેં ઇક



સૈ. દ. ઇ.

100
9
↓
109

સૈ.	દ.	ઇ.
1	0	9

ઇક સેં નોં



સૈ. દ. ઇ.

100
10
↓
110

સૈ.	દ.	ઇ.
1	1	0

ઇક સેં દસ



સૈ. દ. ઇ.

200
40
6
↓
246

સૈ.	દ.	ઇ.
2	4	6

દો સેં છિઅાલી



ਸੈ. ਦ. ਇ.

3 0 0
6 0
5
↓
3 6 5

ਸੈ.	ਦ.	ਇ.
3	6	5

ਤਿੰਨ ਸੌ ਪੈਂਹਠ



ਸੈ. ਦ. ਇ.

5 0 0
1
↓
5 0 1

ਸੈ.	ਦ.	ਇ.
5	0	1

ਪੰਜ ਸੌ ਇੱਕ



ਸੈ. ਦ. ਇ.

9 0 0
9 0
9
↓
9 9 9




ਸੈ.	ਦ.	ਇ.
9	9	9

ਨੌ ਸੌ ਨਾਨਿੰਨਵੇਂ




આઉં કરીએ


1. ગિણતારે ઉંડે મોતીઓં અનુસાર સંખિયાવાં નું અંકાં અતે સ્થબદાં વિચલિષે :-




2. દિંતી સંખિયા અનુસાર ગિણતારે વિચલિષે :-



315



300



864

3. કર્મસી નોટ ગિણો, સંખિયાં નું અંકાં અતે સ્થબદાં વિચલિષે :-



$$= \boxed{} \quad \boxed{}$$




$$= \boxed{} \quad \boxed{}$$












$$= \boxed{} \quad \boxed{}$$

4. दृसे अनुसार गिणती लिखें।



5. દિંગે અનુસાર પુંઠી ગિણતી લિખો :-





6. ਬਿਲਕੁੱਲ ਬਾਅਦ ਵਾਲੀ ਸੰਖਿਆ ਲਿਖੋ :-



7. ਬਿਲਕੁੱਲ ਪਹਿਲਾਂ ਵਾਲੀ ਸੰਖਿਆ ਲਿਖੋ :-



8. ਵਿਚਕਾਰਲੀ ਸੰਖਿਆ ਲਿਖੋ :-



ਇੱਤੇ ਸੰਖਿਆ ਤੋਂ ਬਿਲਕੁੱਲ
ਪਹਿਲਾਂ ਵਾਲੀ ਸੰਖਿਆ ਨੂੰ
ਪਿਛੇਤਰ ਸੰਖਿਆ ਕਿਹਾ ਜਾਂਦਾ



ਇੱਤੇ ਸੰਖਿਆ ਤੋਂ ਬਿਲਕੁੱਲ
ਬਾਅਦ ਵਾਲੀ ਸੰਖਿਆ ਨੂੰ
ਅਗੇਤਰ ਸੰਖਿਆ ਕਿਹਾ ਜਾਂਦਾ ਹੈ।

- ਕਿਸੇ ਸੰਖਿਆ ਵਿੱਚ 1 ਜੋੜਨ 'ਤੇ ਅਗੇਤਰ ਸੰਖਿਆ ਪ੍ਰਾਪਤ ਹੁੰਦੀ ਹੈ।
- ਕਿਸੇ ਸੰਖਿਆ ਵਿੱਚੋਂ 1 ਘਟਾਉਣ 'ਤੇ ਪਿਛੇਤਰ ਸੰਖਿਆ ਪ੍ਰਾਪਤ ਹੁੰਦੀ ਹੈ।

ਡੈਸ਼ਾਫਟ ਸਿੰਦਰੀ ਵਿੱਚ

ਪਿਛਲਾ ਸਾਲ	ਚਲਦਾ ਸਾਲ	ਆਉਣ ਵਾਲਾ ਸਾਲ
	2022	

9. ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ :-

110

147

303

759

841

207

500

600

410

10. ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ :-

ਇਕ ਸੌ ਅੱਠ

ਦੋ ਸੌ ਇੱਕਵੰਜਾ

ਤਿੰਨ ਸੌ ਪੰਜਾਸੀ

ਚਾਰ ਸੌ ਸੱਤਰ

ਪੰਜ ਸੌ ਉਣਾਸੀ

ਛੇ ਸੌ ਤਰਤਾਲੀ

ਨੌ ਸੌ ਸੋਲ੍ਹਾਂ

ਸੱਤ ਸੌ ਪੰਤਾਲੀ

ਅੱਠ ਸੌ ਉਣੰਜਾ


ਪ੍ਰਯੋਗੀ ਕਿਰਿਆ

ਉਦੇਸ਼ : ਬੱਚਿਆਂ ਨੂੰ ਖੇਡ-ਖੇਡ ਵਿੱਚ ਸਥਾਨਕ ਮੁੱਲ ਦੀ ਜਾਣਕਾਰੀ ਦੇਣਾ।

ਸਮੱਗਰੀ : 0 ਤੋਂ 9, 10, 20.....90, 100, 200.....900 ਦੇ ਮਾਨ ਕਾਰਡ।

ਵਿਧੀ :


1. ਕੋਈ ਤਿੰਨ ਅੰਕੀ ਸੰਖਿਆ ਬੋਲੋ ਅਤੇ ਬੱਚਿਆਂ ਨੂੰ ਮਾਨ ਕਾਰਡ ਨਾਲ ਸੰਖਿਆ ਬਣਾਉਣ ਨੂੰ ਕਰੋ।



2. ਜਿਹੜਾ ਬੱਚਾ ਪਹਿਲਾਂ ਠੀਕ ਸੰਖਿਆ ਬਣਾਏ ਤਾਂ ਉਸ ਸੰਖਿਆ ਦੇ ਤਿੰਨੋ ਕਾਰਡ 3 ਬੱਚਿਆਂ ਨੂੰ ਦਿਓ। ਜਿਵੇਂ ਕਿ : 375



3. ਸੰਖਿਆ 375 ਵਿੱਚ ਅੰਕ 7 ਦਾ ਸਥਾਨਕ ਮੁੱਲ ਪੁੱਛਣਾ -



4. ਸੰਖਿਆ 375 ਵਿੱਚ ਅੰਕ 5 ਦਾ ਸਥਾਨਕ ਮੁੱਲ ਪੁੱਛਣਾ -



5. ਸੰਖਿਆ 375 ਵਿੱਚ ਅੰਕ 3 ਦਾ ਸਥਾਨਕ ਮੁੱਲ ਪੁੱਛਣਾ -






ਆਓ ਸਿੱਖੀਏ

ਸਥਾਨਕ ਮੁੱਲ

ਇਕਾਈ		
ਸੈਂਕੜੇ	ਦਹਾਈਆਂ	ਇਕਾਈਆਂ
2	4	6



2 ਸੈਂਕੜੇ 4 ਦਹਾਈਆਂ 6 ਇਕਾਈਆਂ

$$\begin{aligned} \rightarrow 6 \text{ ਇਕਾਈਆਂ} &= 6 \times 1 = 6 \\ \rightarrow 4 \text{ ਦਹਾਈਆਂ} &= 4 \times 10 = 40 \\ \rightarrow 2 \text{ ਸੈਂਕੜੇ} &= 2 \times 100 = 200 \end{aligned}$$

ਸਿੱਖਿਆ ਵਿੱਚ ਅੰਕਾਂ ਦੇ ਸਥਾਨ ਤੋਂ ਉਸਦੇ ਸਥਾਨਕ ਮੁੱਲ ਦਾ ਪਤਾ ਚਲਦਾ ਹੈ।

ਸੈਂਕੜੇ	ਦਹਾਈਆਂ	ਇਕਾਈਆਂ
4	3	5

$$\rightarrow 3 \text{ ਦਹਾਈਆਂ} = 30$$

ਇੱਕੋ ਜਿਹੇ ਅੰਕਾਂ ਦਾ ਸਥਾਨਕ ਮੁੱਲ ਵੱਖ-ਵੱਖ ਹੋ ਸਕਦਾ ਹੈ।

ਸੈਂਕੜੇ	ਦਹਾਈਆਂ	ਇਕਾਈਆਂ
6	3	3

$$\begin{aligned} \rightarrow 3 \text{ ਇਕਾਈਆਂ} &= 3 \\ \rightarrow 3 \text{ ਦਹਾਈਆਂ} &= 30 \end{aligned}$$

ਸੱਜੇ ਤੋਂ ਖੱਬੇ ਇੱਕ ਕਦਮ ਜਾਂਦੇ ਹੋਏ ਸਥਾਨਕ ਮੁੱਲ 10 ਗੁਣਾ ਵੱਧ ਜਾਂਦਾ ਹੈ।

ਅੰਕ	ਸਥਾਨਕ ਮੁੱਲ
3	$3 \times 1 = 3$
3	$3 \times 10 = 30$
6	$6 \times 100 = 600$

‘0’ ਦਾ ਸਥਾਨਕ ਮੁੱਲ ਹਮੇਸ਼ਾ 0 ਹੁੰਦਾ ਹੈ।

ਸੈਂਕੜੇ	ਦਹਾਈਆਂ	ਇਕਾਈਆਂ
3	0	7

$$\rightarrow 0 \text{ ਦਹਾਈਆਂ} = 0$$

ਆਉ ਕਰੋਏ



ਸੰਖਿਆ ਵਿੱਚ ਚੱਕਰ ਵਾਲੇ ਅੰਕ ਦਾ ਸਥਾਨਕ ਮੁੱਲ ਪਤਾ ਕਰੋ :

4 1 5 =

ਸੈਂਕੜੇ	ਦਹਾਈਆਂ	ਇਕਾਈਆਂ
4	1	5

$$\rightarrow 4 \text{ ਸੈਂਕੜੇ} = 4 \times 100 = 400$$

5 0 7 =

ਸੈਂਕੜੇ	ਦਹਾਈਆਂ	ਇਕਾਈਆਂ

6 1 0 =

ਸੈਂਕੜੇ	ਦਹਾਈਆਂ	ਇਕਾਈਆਂ

700 =

ਸੈਂਕੜੇ	ਦਹਾਈਆਂ	ਇਕਾਈਆਂ

8 4 7 =

ਸੈਂਕੜੇ	ਦਹਾਈਆਂ	ਇਕਾਈਆਂ

ਪ੍ਰਯੋਗੀ ਕਿਰਿਆ

ਖੇਡ-ਖੇਡ ਵਿੱਚ ਸਥਾਨਕ ਮੁੱਲ

ਉਦੇਸ਼ : ਸੰਖਿਆ ਵਿੱਚ ਅੰਕਾਂ ਦੇ ਸਥਾਨ ਬਦਲਣ ਨਾਲ ਉਨ੍ਹਾਂ ਦਾ ਸਥਾਨਕ ਮੁੱਲ ਬਦਲ ਜਾਂਦਾ ਹੈ।

ਸਮੱਗਰੀ : ਪਾਸਾ (Dice), 0 ਤੋਂ 9 ਦੇ ਅੰਕਾਂ ਵਿੱਚੋਂ ਕੋਈ 6 ਅੰਕ, ਪੈਨਸਿਲ/ਪੈਨ ਅਤੇ ਸਥਾਨਕ ਮੁੱਲ ਚਾਰਟ।

ਵਿਧੀ : 1. ਅਧਿਆਪਕ ਜਮਾਤ ਵਿੱਚ ਤਿੰਨ ਬੱਚਿਆਂ ਨੂੰ ਅੱਗੇ ਬੁਲਾਏਗਾ। ਤਿੰਨੋਂ ਬੱਚੇ ਆਪਣੀ ਕਾਪੀ 'ਤੇ

ਸਥਾਨਕ ਮੁੱਲ ਚਾਰਟ ਬਣਾਉਣਗੇ।


ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ

ਤਰਲੀਨ

ਪਰਨੀਤ

ਰਸਲੀਨ

2. ਤਰਲੀਨ ਸਭ ਤੋਂ ਪਹਿਲਾਂ ਪਾਸਾ ਸੁੱਟੇਗੀ, ਪਾਸੇ ਤੇ ਜੋ ਅੰਕ ਆਵੇਗਾ, ਤਿੰਨੋ ਬੱਚੇ ਉਹ ਅੰਕ ਆਪਣੇ-ਆਪਣੇ ਸਥਾਨਕ ਮੁੱਲ ਚਾਰਟ ਦੇ ਕਿਸੇ ਵੀ ਸਥਾਨ 'ਤੇ ਆਪਣੀ ਮਰਜ਼ੀ ਅਨੁਸਾਰ ਲਿਖਣਗੇ। ਮੌਨ ਲਓ ਪਾਸਾ ਸੁੱਟਣ 'ਤੇ ਉਪਰਲਾ ਅੰਕ 6 ਆਇਆ।




ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ
	6		6					6

ਤਰਲੀਨ

ਪਰਨੀਤ

ਰਸਲੀਨ

3. ਢੂਜੀ ਵਾਰੀ ਪਰਨੀਤ ਪਾਸਾ ਸੁੱਟੇਗਾ, ਪਾਸੇ ਤੇ ਜੋ ਅੰਕ ਆਵੇਗਾ, ਤਿੰਨੋ ਬੱਚੇ ਉਹ ਅੰਕ ਆਪਣੇ-ਆਪਣੇ ਸਥਾਨਕ ਮੁੱਲ ਚਾਰਟ 'ਤੇ ਬਾਕੀ ਬਚਦੇ ਦੋ ਸਥਾਨਾਂ ਵਿੱਚ ਕਿਸੇ ਵੀ ਸਥਾਨ 'ਤੇ ਆਪਣੀ ਮਰਜ਼ੀ ਅਨੁਸਾਰ ਲਿਖਣਗੇ। ਮੌਨ ਲਓ ਹੁਣ ਪਾਸਾ ਸੁੱਟਣ 'ਤੇ ਉਪਰਲਾ ਅੰਕ 4 ਆਇਆ।




ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ
	6	4	6	4		4		6

ਤਰਲੀਨ

ਪਰਨੀਤ

ਰਸਲੀਨ

4. ਤੀਜੀ ਵਾਰੀ ਰਸਲੀਨ ਪਾਸਾ ਸੁੱਟੇਗੀ, ਪਾਸੇ ਤੇ ਜੋ ਅੰਕ ਆਵੇਗਾ, ਤਿੰਨੋ ਬੱਚੇ ਉਹ ਅੰਕ ਆਪਣੇ-ਆਪਣੇ ਸਥਾਨਕ ਮੁੱਲ ਚਾਰਟ 'ਤੇ ਬਾਕੀ ਬਚਦੇ ਮਾਨੇ ਵਿੱਚ ਲਿਖਣਗੇ। ਮੌਨ ਲਓ ਹੁਣ ਪਾਸਾ ਸੁੱਟਣ 'ਤੇ ਉਪਰਲਾ ਅੰਕ 8 ਆਇਆ।



ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ	ਸੈਂਕੜੇ	ਦਹਾਈਆਂ	ਇਕਾਈਆਂ
8	6	4	6	4	8	4	8	6

ਤਰਲੀਨ

ਪਰਨੀਤ

ਰਸਲੀਨ

5. ਅਧਿਆਪਕ ਤਿੰਨੋ ਬੱਚਿਆਂ ਨੂੰ ਸਥਾਨਕ ਮੁੱਲ ਚਾਰਟ 'ਤੇ ਬਣੀ ਸੰਖਿਆ ਨੂੰ ਬਲੈਕਬੋਰਡ ਤੇ ਲਿਖਣ ਲਈ ਕਹਿਣਗੇ ਅਤੇ 8 ਦਾ ਸਥਾਨਕ ਮੁੱਲ ਪੁੱਛਣਗੇ।

8 ਦਾ ਸਥਾਨਕ ਮੁੱਲ =

800 8 80

ਤਰਲੀਨ

ਪਰਨੀਤ

ਰਸਲੀਨ

6. ਅਧਿਆਪਕ ਇਨ੍ਹਾਂ 8, 6 ਅਤੇ 4 ਅੰਕਾਂ ਦੀ ਵਰਤੋਂ ਨਾਲ ਸਾਰੇ ਬੱਚਿਆਂ ਤੋਂ ਹੋਰ ਸੰਖਿਆਵਾਂ ਬਣਾਉਣ ਨੂੰ ਕਹਿਣਗੇ ਅਤੇ ਫਿਰ ਉਨ੍ਹਾਂ ਸੰਖਿਆਵਾਂ ਵਿੱਚੋਂ 8, 6 ਅਤੇ 4 ਦਾ ਸਥਾਨਕ ਮੁੱਲ ਪੁੱਛਣਗੇ।



ਵਿਸਤ੍ਰਿਤ ਰੂਪ

ਵਿਸਤ੍ਰਿਤ ਰੂਪ ਵਿੱਚ ਲਿਖਣ ਲਈ ਹਰੇਕ ਅੰਕ ਦਾ ਸਥਾਨਕ ਮੁੱਲ ਪਤਾ ਕੀਤਾ ਜਾਂਦਾ ਹੈ। ਫਿਰ ਸੰਖਿਆ ਨੂੰ ਸਥਾਨਕ ਮੁੱਲਾਂ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਉਦਾਹਰਨ ਲਈ 675 ਨੂੰ ਵਿਸਤ੍ਰਿਤ ਰੂਪ ਵਿੱਚ ਹੇਠ ਅਨੁਸਾਰ ਦਰਸਾਇਆ ਗਿਆ ਹੈ :

ਸੈਂਕੜੇ	ਦਹਾਈਆਂ	ਇਕਾਈਆਂ
6	7	5
		→ 5 ਇਕਾਈਆਂ = 5×1 = 5
		→ 7 ਦਹਾਈਆਂ = 7×10 = 70
		→ 6 ਸੈਂਕੜੇ = 6×100 = 600

$$675 \text{ ਦਾ ਵਿਸਤ੍ਰਿਤ ਰੂਪ} = 6 \text{ ਸੈਂਕੜੇ} + 7 \text{ ਦਹਾਈਆਂ} + 5 \text{ ਇਕਾਈਆਂ}$$


$$675 \text{ ਦਾ ਵਿਸਤ੍ਰਿਤ ਰੂਪ} = 600 + 70 + 5$$

ਪ੍ਰਯੋਗੀ ਕਿਰਿਆ

751 ਲਈ ਮਾਨ ਕਾਰਡ ਚੁੱਕੋ

- ਇੱਕ ਬੱਚੇ ਨੂੰ 751 ਦੇ ਮਾਨ ਕਾਰਡ ਚੁੱਕਣ ਲਈ ਅੱਗੇ ਬੁਲਾਓ।
- ਜੇ ਸੰਖਿਆ ਠੀਕ ਬਣਾਈ ਹੈ ਤਾਂ ਚੁੱਕੋ ਹੋਏ ਮਾਨ ਕਾਰਡ ਸਾਰੇ ਬੱਚਿਆਂ ਨੂੰ ਦਿਖਾਓ।
- $751 = 700 + 50 + 1$

ਸਿੱਖਣ ਦਾ ਤਰੀਕਾ





ਆਉ ਕਰੀਏ

1. ਵਿਸਤ੍ਰਿਤ ਰੂਪ ਵਿੱਚ ਲਿਖੋ :

149	1	ਸੈਂਕੜੇ	4	ਦਹਾਈਆਂ	9	ਇਕਾਈਆਂ
270		ਸੈਂਕੜੇ		ਦਹਾਈਆਂ		ਇਕਾਈਆਂ
369		ਸੈਂਕੜੇ		ਦਹਾਈਆਂ		ਇਕਾਈਆਂ
402		ਸੈਂਕੜੇ		ਦਹਾਈਆਂ		ਇਕਾਈਆਂ
788		ਸੈਂਕੜੇ		ਦਹਾਈਆਂ		ਇਕਾਈਆਂ
818		ਸੈਂਕੜੇ		ਦਹਾਈਆਂ		ਇਕਾਈਆਂ

2. ਹੇਠਾਂ ਦਿੱਤੀਆਂ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਲਿਖੋ :

$$413 = \boxed{400} + \boxed{10} + \boxed{3}$$

$$507 = \boxed{\quad} + \boxed{\quad} + \boxed{\quad}$$

$$700 = \boxed{\quad} + \boxed{\quad} + \boxed{\quad}$$

$$210 = \boxed{\quad} + \boxed{\quad} + \boxed{\quad}$$

$$118 = \boxed{\quad} + \boxed{\quad} + \boxed{\quad}$$

$$662 = \boxed{\quad} + \boxed{\quad} + \boxed{\quad}$$

3. ਵਿਸਤ੍ਰਿਤ ਰੂਪ ਤੋਂ ਸੰਖਿਆ ਲਿਖੋ :

$$100 + 60 + 2 = \boxed{162}$$

$$300 + 7 = \boxed{\quad}$$

$$400 + 10 = \boxed{\quad}$$

$$100 + 40 = \boxed{\quad}$$

$$800 + 60 = \boxed{\quad}$$

$$600 + 50 + 8 = \boxed{\quad}$$

ਤਿੰਨ ਅੰਕੀ ਸੰਖਿਆਵਾਂ ਦੀ ਤੁਲਨਾ

ਮੈਂ ਛੋਟੀ ਹਾਂ,
ਮੇਰੇ ਕੋਲ 2 ਅੰਕ ਹਨ।

98

106

ਮੈਂ ਵੱਡੀ ਹਾਂ, ਮੇਰੇ ਕੋਲ
3 ਅੰਕ ਹਨ।

$$98 < 106$$

ਜੇਕਰ ਕਿਸੇ ਸੰਖਿਆ ਦੇ ਅੰਕਾਂ ਦੀ ਗਿਣਤੀ ਦੂਸਰੀ ਸੰਖਿਆ ਦੇ ਅੰਕਾਂ ਦੀ ਗਿਣਤੀ ਤੋਂ
ਵੱਧ ਹੋਵੇ ਤਾਂ ਵੱਧ ਅੰਕਾਂ ਵਾਲੀ ਸੰਖਿਆ ਵੱਡੀ ਹੁੰਦੀ ਹੈ।

ਮੇਰੇ ਕੋਲ 3 ਸੈਂਕੜੇ ਹਨ।

383

421

ਮੇਰੇ ਕੋਲ 4 ਸੈਂਕੜੇ ਹਨ।

$$383 < 421$$

ਸੈਂਕੜੇ	ਦਹਾਈਆਂ	ਇਕਾਈਆਂ
3	8	3

ਸੈਂਕੜੇ	ਦਹਾਈਆਂ	ਇਕਾਈਆਂ
4	2	1

ਜੇਕਰ ਦੋ ਸੰਖਿਆਵਾਂ ਦੇ ਅੰਕਾਂ ਦੀ ਗਿਣਤੀ ਬਰਾਬਰ ਹੋਵੇ ਤਾਂ ਅਸੀਂ ਸੈਂਕੜੇ ਦੇ ਸਥਾਨ
ਵਾਲੇ ਅੰਕਾਂ ਦੀ ਤੁਲਨਾ ਕਰਾਂਗੇ। ਜਿਸਦਾ ਅੰਕ ਵੱਡਾ, ਉਹ ਸੰਖਿਆ ਵੱਡੀ ਹੋਵੇਗੀ।

ਮੇਰੇ ਕੋਲ 7 ਦਹਾਈਆਂ

575

515

ਮੇਰੇ ਕੋਲ 1 ਦਹਾਈ

ਸੈਂਕੜੇ	ਦਹਾਈਆਂ	ਇਕਾਈਆਂ
5	7	5

ਸੈਂਕੜੇ	ਦਹਾਈਆਂ	ਇਕਾਈਆਂ
5	1	5

$$575 > 515$$

ਜੇਕਰ ਦੋ ਸੰਖਿਆਵਾਂ ਦੇ ਸੈਂਕੜੇ ਦੇ ਸਥਾਨ ਵਾਲੇ ਅੰਕ ਬਰਾਬਰ ਹੋਣ ਤਾਂ ਦਹਾਈ ਦੇ ਸਥਾਨ
ਵਾਲੇ ਅੰਕਾਂ ਦੀ ਤੁਲਨਾ ਕਰੋ। ਜਿਸਦਾ ਦਹਾਈ ਅੰਕ ਵੱਡਾ, ਉਹ ਸੰਖਿਆ ਵੱਡੀ ਹੋਵੇਗੀ।

ਮੇਰੇ ਕੋਲ 9 ਇਕਾਈਆਂ

779

ਮੇਰੇ ਕੋਲ 3 ਇਕਾਈਆਂ

773

ਸੈਂਕੜੇ	ਦਹਾਈਆਂ	ਇਕਾਈਆਂ
7	7	9

ਸੈਂਕੜੇ	ਦਹਾਈਆਂ	ਇਕਾਈਆਂ
7	7	3

$$779 > 773$$

ਜੇਕਰ ਦੋ ਸੰਖਿਆਵਾਂ ਦੇ ਸੈਂਕੜੇ ਅਤੇ ਦਹਾਈ ਵਾਲੇ ਸਥਾਨ ਦੇ ਅੰਕ ਬਰਾਬਰ ਹੋਣ ਤਾਂ ਇਕਾਈ ਦੇ ਸਥਾਨ ਵਾਲੇ ਅੰਕਾਂ ਦੀ ਤੁਲਨਾ ਕਰੋ। ਜਿਸਦਾ ਅੰਕ ਵੱਡਾ, ਉਹ ਸੰਖਿਆ ਵੱਡੀ ਹੋਵੇਗੀ।

307

307

ਸੈਂਕੜੇ	ਦਹਾਈਆਂ	ਇਕਾਈਆਂ
3	0	7

ਸੈਂਕੜੇ	ਦਹਾਈਆਂ	ਇਕਾਈਆਂ
3	0	7

$$307 = 307$$

ਜੇਕਰ ਦੋ ਸੰਖਿਆਵਾਂ ਦੇ ਸੈਂਕੜੇ, ਦਹਾਈ ਅਤੇ ਇਕਾਈ ਦੇ ਸਥਾਨ ਵਾਲੇ ਅੰਕ ਬਰਾਬਰ ਹੋਣ ਤਾਂ ਦੋਵੇਂ ਸੰਖਿਆਵਾਂ ਬਰਾਬਰ ਹੁੰਦੀਆਂ ਹਨ।

ਆਓ ਕਰੀਏ



1. ਖਾਲੀ ਖਾਨਿਆਂ ਵਿੱਚ >, < ਜਾਂ = ਦਾ ਚਿੰਨ੍ਹ ਭਰੋ :

125	<input type="text"/>	115	829	<input type="text"/>	819	333	<input type="text"/>	44
305	<input type="text"/>	315	440	<input type="text"/>	404	299	<input type="text"/>	399
205	<input type="text"/>	250	701	<input type="text"/>	710	390	<input type="text"/>	903
185	<input type="text"/>	185	500	<input type="text"/>	400	547	<input type="text"/>	547

2. ਛੋਟੀ ਸੰਖਿਆ ਨੂੰ ਛੋਟੀ ਮੱਛੀ ਵਿੱਚ ਅਤੇ ਵੱਡੀ ਸੰਖਿਆ ਨੂੰ ਵੱਡੀ ਮੱਛੀ ਦੇ ਚਿੱਤਰ ਵਿੱਚ ਲਿਖੋ :


246, 393 	160, 259 	415, 610
768, 566 	908, 269 	809, 980

3. ਸਭ ਤੋਂ ਛੋਟੀ ਸੰਖਿਆ ਨੂੰ ਛੋਟੀ ਮੱਛੀ ਦੇ ਚਿੱਤਰ ਵਿੱਚ ਅਤੇ ਸਭ ਤੋਂ ਵੱਡੀ ਸੰਖਿਆ ਨੂੰ ਵੱਡੀ ਮੱਛੀ ਦੇ ਚਿੱਤਰ ਵਿੱਚ ਲਿਖੋ :

700, 500, 900 	480, 408, 840 	271, 712, 721
629, 879, 389 	584, 458, 845 	999, 888, 777



ਵੱਧਦਾ ਕ੍ਰਮ, ਘੱਟਦਾ ਕ੍ਰਮ



ਜਦੋਂ ਦਿੱਤੀਆਂ ਸੰਖਿਆਵਾਂ ਨੂੰ ਛੋਟੀ ਤੋਂ
ਵੱਡੀ ਸੰਖਿਆ ਦੇ ਕ੍ਰਮ ਵਿੱਚ ਲਿਖਿਆ
ਜਾਂਦਾ ਹੈ ਤਾਂ ਉਸਨੂੰ ਵੱਧਦਾ ਕ੍ਰਮ ਕਹਿੰਦੇ
ਹਨ।

ਜਦੋਂ ਦਿੱਤੀਆਂ ਸੰਖਿਆਵਾਂ ਨੂੰ ਵੱਡੀ ਤੋਂ
ਛੋਟੀ ਸੰਖਿਆ ਦੇ ਕ੍ਰਮ ਵਿੱਚ ਲਿਖਿਆ
ਜਾਂਦਾ ਹੈ ਤਾਂ ਉਸਨੂੰ ਘੱਟਦਾ
ਕ੍ਰਮ ਕਹਿੰਦੇ ਹਨ।

- ਛੋਟੀ ਤੋਂ ਵੱਡੀ ਸੰਖਿਆ ਦਾ ਕ੍ਰਮ ਮਤਲਬ ਵੱਧਦਾ ਕ੍ਰਮ
- ਵੱਡੀ ਤੋਂ ਛੋਟੀ ਸੰਖਿਆ ਦਾ ਕ੍ਰਮ ਮਤਲਬ ਘੱਟਦਾ ਕ੍ਰਮ

ਆਓ ਕਰੀਏ

1. ਵੱਧਦੇ ਕ੍ਰਮ ਵਿੱਚ ਲਿਖੋ :

200, 900, 600, 400, 100

100 200 400 600 900

322, 475, 715, 805, 605,

169, 289, 359, 479, 539

308, 820, 119, 426, 511

2. ਘੱਟਦੇ ਕ੍ਰਮ ਵਿੱਚ ਲਿਖੋ :


715, 810, 418, 751, 690



306, 422, 86, 673, 724



972, 949, 740, 704, 384



865, 764, 467, 359, 901



3. ਵੱਧਦੇ ਕ੍ਰਮ ਵਿੱਚ ਲਿਖੋ :

575, 525, 700

.....

331, 307, 340

.....

403, 473, 440

.....

721, 785, 716

.....

202, 227, 222

.....

175, 120, 150

.....

4. ਘੱਟਦੇ ਕ੍ਰਮ ਵਿੱਚ ਲਿਖੋ :

515, 545, 520

.....

107, 109, 103

.....

206, 260, 216

.....

407, 418, 435

.....

515, 218, 337


.....

928, 375, 357


.....

ਵੱਖ- ਵੱਖ ਡਰੀਕਾਂ ਨਾਲ ਗਿਲਦੀ


2 ਦੀ ਡਾਲ




3 ਦੀ ਡਾਲ



5 ਦੀ ਡਾਲ



10 ਦੀ ਡਾਲ



ਪ੍ਰਯੋਗੀ ਕਿਰਿਆ

ਉਦੇਸ਼ : ਦਿੱਤੇ ਅੰਕਾਂ ਤੋਂ ਵੱਡੀ/ਛੋਟੀ ਤਿੰਨ ਅੰਕੀ ਸੰਖਿਆ ਬਣਾਉਣਾ।

ਸਮਾਂਗਰੀ : 0 ਤੋਂ 9 ਤੱਕ ਫਲੈਸ਼ ਕਾਰਡ

ਵਿਧੀ : 1. 0 ਤੋਂ 9 ਤੱਕ ਦੇ ਫਲੈਸ਼ ਕਾਰਡਾਂ ਨੂੰ ਮੇਜ਼ 'ਤੇ ਰੱਖੋ।



2. ਜਮਾਤ ਵਿੱਚੋਂ ਤਿੰਨ ਬੱਚਿਆਂ ਨੂੰ ਬੁਲਾ ਕੇ ਇੱਕ-ਇੱਕ ਕਾਰਡ ਚੁੱਕਣ ਲਈ ਕਰੋ।




3. ਹੁਣ ਤਿੰਨੋਂ ਬੱਚਿਆਂ ਨੂੰ ਤਿੰਨੋਂ ਅੰਕ ਮਿਲਾ ਕੇ ਛੋਟੀ ਸੰਖਿਆ ਬਣਾਉਣ ਲਈ ਕਰੋ।



4. ਇਹਨਾਂ ਅੰਕਾਂ ਨਾਲ ਵੱਡੀ ਸੰਖਿਆ ਬਣਾਉਣ ਲਈ ਕਰੋ।



5. ਹੁਣ ਸਾਰੀਆਂ ਸੰਖਿਆਵਾਂ ਬਣਾਉਣ ਲਈ ਕਰੋ।



6. ਪਗ 5 ਵਿੱਚ ਬਣੀਆਂ ਸੰਖਿਆਵਾਂ ਨੂੰ ਵੱਧਦੇ ਕ੍ਰਮ/ਘੱਟਦੇ ਕ੍ਰਮ ਵਿੱਚ ਲਿਖਣ ਲਈ ਕਰੋ।

7. ਸਾਰੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਣ ਲਈ ਕਰੋ।



ਅਧਿਆਪਕ ਸੰਕੇਤ :

- ਜੇ ਬੱਚਾ 0 ਦਾ ਫਲੈਸ਼ ਕਾਰਡ ਚੁੱਕੇ ਅਤੇ ਤਿੰਨ ਅੰਕੀ ਸੰਖਿਆ ਬਣਾਉਣ ਲਈ, ਸ਼ੁਰੂ ਵਿੱਚ '0' ਲਗਾਵੇ ਤਾਂ ਉਸ ਨੂੰ ਸਮਝਾਉਣਾ ਕਿ ਇਹ ਤਿੰਨ ਅੰਕੀ ਨਹੀਂ ਸਗੋਂ ਦੇ ਅੰਕੀ ਸੰਖਿਆ ਹੈ।
- ਦਿੱਤੇ ਦੋ ਅੰਕਾਂ ਨੂੰ ਦੁਹਰਾ ਕੇ ਤਿੰਨ ਅੰਕੀ ਵੱਡੀ ਅਤੇ ਛੋਟੀ ਸੰਖਿਆ ਵੀ ਬਣਾਈ ਜਾ ਸਕਦੀ ਹੈ, ਬਾਰੇ ਬੱਚਿਆਂ ਨੂੰ ਦੱਸੋ ਅਤੇ ਉਦਾਹਰਣਾਂ ਰਾਹੀਂ ਸਮਝਾਓ।

ਆਓ ਕਰੋਏ



1. ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਓ:

- (i) 8, 4, 2 (ii) 7, 2, 5 (iii) 1, 0, 8
- (iv) 3, 8, 1 (v) 9, 6, 7 (vi) 7, 9, 8

2. ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਓ:

- (i) 6, 0, 2 (ii) 4, 1, 3 (iii) 5, 9, 7

3. ਅੰਕਾਂ ਨੂੰ ਦੁਹਰਾ ਕੇ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਬਣਾਓ:

- (i) 5, 1 (ii) 8, 2 (iii) 5, 8

4. ਅੰਕਾਂ ਨੂੰ ਦੁਹਰਾ ਕੇ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਬਣਾਓ:

- (i) 2, 5 (ii) 7, 6 (iii) 7, 2

5. ਸਹੀ ਜਵਾਬ 'ਤੇ ਚੱਕਰ ਲਗਾਓ:

3 ਸੈਂਕੜੇ + 2 ਇਕਾਈਆਂ	320	302
4 ਸੈਂਕੜੇ + 3 ਦਹਾਈਆਂ + 1 ਇਕਾਈ	431	413
2 ਸੈਂਕੜੇ + 7 ਦਹਾਈਆਂ	207	270

6. ਖਾਲੀ ਥਾਵਾਂ ਭਰੋ :-

2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁਲ ਪਹਿਲਾਂ ਸੰਖਿਆ ਹੈ।

2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੋਂ ਬਿਲਕੁਲ ਪਹਿਲਾਂ ਸੰਖਿਆ ਹੈ।

3 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁਲ ਬਾਅਦ ਸੰਖਿਆ ਹੈ।

3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੋਂ ਬਿਲਕੁਲ ਬਾਅਦ ਸੰਖਿਆ ਹੈ।

7. ਤਿੰਨ ਅੰਕੀ ਸੰਖਿਆ ਬਣਾਓ :-

ਜਿਸਦਾ ਦਹਾਈ ਦਾ ਅੰਕ 6 ਹੋਵੇ, ਇਕਾਈ ਦਾ ਅੰਕ 7 ਤੋਂ 2 ਵੱਧ ਹੋਵੇ, ਅਤੇ ਸੌ ਦੇ ਸਥਾਨ ਦਾ ਅੰਕ 4 ਅਤੇ 6 ਦੇ ਵਿਚਕਾਰ ਹੋਵੇ।

ਵਰਕਸ਼ੀਟ

1. ਕਰੰਸੀ ਨੋਟਾਂ ਦੁਆਰਾ ਦੱਸੀ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ :




ਅੰਕਾਂ ਵਿੱਚ ਸ਼ਬਦਾਂ ਵਿੱਚ


=

=


2. ਸੰਖਿਆ ਨੂੰ ਗਿਣਤਾਰੇ 'ਤੇ ਦਿਖਾਓ :



3. ਸੌਚੋ, ਸਮਝੋ ਅਤੇ ਗਿਣਤੀ ਪੂਰੀ ਕਰੋ :



4. ਪੁੱਠੀ ਗਿਣਤੀ ਲਿਖੋ :



5. ਸੰਖਿਆ ਵਿੱਚ ਚੱਕਰ ਵਾਲੇ ਅੰਕ ਦਾ ਸਥਾਨਕ ਮੁੱਲ ਲਿਖੋ

6(9)2

ਸੈਂਕੜੇ	ਦਹਾਈਆਂ	ਇਕਾਈਆਂ
[]	[]	[]


ਸਥਾਨਕ ਮੁੱਲ

7(5)0

ਸੈਂਕੜੇ	ਦਹਾਈਆਂ	ਇਕਾਈਆਂ
[]	[]	[]

ਸਥਾਨਕ ਮੁੱਲ

6. ਸ਼ਬਦਾਂ ਵਿੱਚ ਲਿਖੋ :



7. ਅੰਕਾਂ ਵਿੱਚ ਲਿਖੋ :



8. ਵਿਸਤ੍ਰਿਤ ਰੂਪ ਵਿੱਚ ਲਿਖੋ :

$$863 = \underline{\hspace{1cm}} + \underline{\hspace{1cm}} + \underline{\hspace{1cm}}$$



$$787 = \underline{\hspace{1cm}} + \underline{\hspace{1cm}} + \underline{\hspace{1cm}}$$

$$416 = \boxed{\textcolor{lightblue}{\triangle}} + \boxed{\textcolor{lightblue}{\triangle}} + \boxed{\textcolor{lightblue}{\triangle}} \quad 393 = \boxed{\textcolor{lightblue}{\triangle}} + \boxed{\textcolor{lightblue}{\triangle}} + \boxed{\textcolor{lightblue}{\triangle}}$$

9. ਸੰਖਿਆ ਬਣਾਓ :

$$\boxed{200} + \boxed{10} + \boxed{4} = \boxed{\hspace{1cm}} \quad \boxed{600} + \boxed{90} + \boxed{7} = \boxed{\hspace{1cm}}$$

10. ਗਿਣਤਾਰੇ 'ਤੇ ਦੱਸੀ ਸੰਖਿਆ ਅਨੁਸਾਰ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ :



$$\text{ਅੰਕਾਂ ਵਿੱਚ} = \dots$$

$$\text{ਸ਼ਬਦਾਂ ਵਿੱਚ} = \dots$$

$$\text{ਅੰਕਾਂ ਵਿੱਚ} = \dots$$

$$\text{ਸ਼ਬਦਾਂ ਵਿੱਚ} = \dots$$

11. 100-100 ਦੇ, 10-10 ਦੇ ਅਤੇ 1-1 ਦੇ ਕਿਨੇ ਨੋਟਾਂ ਤੋਂ ਸੰਖਿਆ 347 ਬਣਦੀ ਹੈ ?


12. 100-100 ਦੇ, 10-10 ਦੇ ਅਤੇ 1-1 ਦੇ ਕਿਨੇ ਨੋਟਾਂ ਤੋਂ ਸੰਖਿਆ 865 ਬਣਦੀ ਹੈ ?

ਯਾਦ ਰੱਖਣ ਯੋਗ ਗੱਲਾਂ



- ਇੱਕ ਅੰਕ ਦੀ ਛੋਟੀ ਤੋਂ ਛੋਟੀ ਸੰਖਿਆ = 1
- ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ = 9
- ਦੋ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = 10
- ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = 99
- ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = 100

ਅਸੀਂ ਜੋ ਸਿੱਖਿਆ



2



ਜੋੜ ਅਤੇ ਘਟਾਓ

ਉਦੇਸ਼


- ਚਿੱਤਰ ਅਤੇ ਕਹਾਣੀ ਰਾਹੀਂ ਜੋੜ ਅਤੇ ਘਟਾਓ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ।
- ਦਿੱਤੇ ਅੰਕਾਂ ਵਿੱਚ ਜੋੜ ਅਤੇ ਘਟਾਓ ਦਾ ਅੰਦਾਜ਼ਾ ਲਗਾਉਣਾ।
- ਜੋੜ ਅਤੇ ਘਟਾਓ ਤੱਥਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਨਿਰਮਾਣ ਕਰਨਾ।
- ਦੋ ਸੰਖਿਆਵਾਂ ਨੂੰ ਸਮੂਹੀ ਕਰਨ ਕਰਕੇ ਅਤੇ ਬਿਨ੍ਹਾਂ ਸਮੂਹੀ ਕਰਨ ਕੀਤੇ, ਜੋੜ ਅਤੇ ਘਟਾਓ ਲੰਬਾਤਮਕ ਰੂਪ ਵਿੱਚ ਕਰਨਾ।
- ਸਥਾਨਕ ਮੁੱਲ ਦੀ ਵਰਤੋਂ ਕਰਦੇ ਹੋਏ ਹਾਸਲ ਸਮੇਤ ਜੋੜ ਅਤੇ ਘਟਾਓ ਕਰਨਾ।

ਕੀ ਤੁਹਾਨੂੰ ਯਾਦ ਹੈ ?

1. ਜੋੜ ਕਰੋ :



$3 + 6 =$




$8 + 6 =$

2. ਅੱਗੇ ਵਧਾਉਂਦੇ ਹੋਏ ਜੋੜਫਲ ਪਤਾ ਕਰਨਾ :

1	2	3	4	5	6	7	8	9	10	11	12	13	14	15	16	17	18	19	20
---	---	---	---	---	---	---	---	---	----	----	----	----	----	----	----	----	----	----	----


$10 + 8 =$

10



$15 + 4 =$

15



$80 + 6 =$

$54 + 5 =$

3. ਸੰਖਿਆ ਨੂੰ ਦਹਾਈ/ਇਕਾਈ ਵਿੱਚ ਲਿਖੋ :

$42 = \text{-----} \text{ ਦਹਾਈਆਂ} + \text{-----} \text{ ਇਕਾਈਆਂ}$

$63 = \text{-----} \text{ ਦਹਾਈਆਂ} + \text{-----} \text{ ਇਕਾਈਆਂ}$

4. ਸੰਖਿਆ ਬਣਾਓ :

$7 \text{ ਦਹਾਈਆਂ} + 4 \text{ ਇਕਾਈਆਂ} = \text{-----}$

$3 \text{ ਦਹਾਈਆਂ} + 0 \text{ ਇਕਾਈਆਂ} = \text{-----}$

5. ਇੱਕ ਸੰਖਿਆ ਤੌੜ ਕੇ ਜੋੜ ਕਰਨਾ :


$42 + 26 =$

$70 + 19 =$


6. ਦੋਵੇਂ ਸੰਖਿਆਵਾਂ ਤੌੜ ਕੇ ਜੋੜ ਕਰਨਾ :

$39 + 52$

7. 35 + 23 गिणतारे विच मेती पा के जोड़ करना :




8. बॅच देणे दे गुप विच घटाओ करो :



9. पिंडे गिणदे होए घटाओ करो :

1	2	3	4	5	6	7	8	9	10	11	12	13	14	15	16	17	18	19	20
---	---	---	---	---	---	---	---	---	----	----	----	----	----	----	----	----	----	----	----



10. इक संखिआ तेज़ के घटाओ करना :

$75 - 32 =$

ਗਤੀਵਿਧੀ

ਚਿੱਤਰ ਅਤੇ ਕਹਾਲੀ ਗਾਹੀਂ ਜੋੜ

ਸੋਮਵਾਰ ਨੂੰ ਸਕੂਲ ਦੇ ਮੈਦਾਨ ਵਿੱਚ ਅਵਨੀਤ ਸਿੰਘ, ਸਿੱਪੀ, ਅਸਲਮ ਅਤੇ ਸ਼ਿਸ਼ਟੀ ਖੇਡ ਰਹੇ ਸਨ। ਸਿੱਪੀ ਜਾਨਣਾ ਚਾਹੁੰਦੀ ਸੀ ਕਿ ਤੀਸਰੀ ਜਮਾਤ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ?



ਅਸਲਮ

ਸਿੱਪੀ! ਕੀ ਤੈਨੂੰ
ਪਤਾ ਤੀਸਰੀ ਜਮਾਤ
ਵਿੱਚ ਕਿੰਨੇ ਬੱਚੇ ਹਨ?

ਹਾਂ ਅਸਲਮ! ਤੀਸਰੀ ਜਮਾਤ
ਦੇ ਦੋ ਸੈਕਸ਼ਨ ਹਨ।
ਸੈਕਸ਼ਨ ਦੇ ਵਿੱਚ 30
ਅਤੇ ਸੈਕਸ਼ਨ ਬੀ
ਵਿੱਚ 36 ਬੱਚੇ ਪੜ੍ਹਦੇ ਹਨ।



ਸਿੱਪੀ



ਅਵਨੀਤ ਸਿੰਘ

ਫਿਰ ਦੋਵਾਂ ਸੈਕਸ਼ਨਾਂ ਦੇ
ਬੱਚੇ ਮਿਲਾ ਕੇ ਕਿੰਨੇ ਹੋਏ?

ਜੋੜ ਕੇ ਦੇਖ ਲੈਂਦੇ ਹਾਂ



ਸ਼ਿਸ਼ਟੀ

ਜੋੜ ਦਾ ਮਤਲਬ ਸਾਰੀਆਂ ਵਸਤੂਆਂ ਨੂੰ ਇੱਕਥਾ ਕਰਨਾ। ਜੋੜ ਦਾ ਨਿਸ਼ਾਨ (+)

ਦਹਾਈ	ਇਕਾਈ
3	0
3	6
6	6

→ ਜੋੜ ਫਲ

$30 + 36 = 66$
ਤੀਸਰੀ ਜਮਾਤ ਵਿੱਚ
66 ਬੱਚੇ ਹਨ।



ਸਿੱਪੀ

ਆਓ ਕਰੀਏ!

ਦੋ ਅੰਕਾਂ ਵਾਲੀਆਂ ਸੰਖਿਆਵਾਂ ਦਾ ਜੋੜ :

ਦਹਾਈ	ਇਕਾਈ
8	0
+	5

ਦਹਾਈ	ਇਕਾਈ
9	2
+	5

ਦਹਾਈ	ਇਕਾਈ
6	0
+	4

ਦਹਾਈ	ਇਕਾਈ
6	4
2	2




આઉ સિધીએ


તોડ્યું કરન દીઓ વંખ-સુંખ તિપીકાં

ટિક સંખિએ નું તોડ્યું કે :-

$$\begin{aligned}
 (i) 64 + 28 &= 64 + [20 + 8] \\
 &= [64 + 20] + 8 \\
 &= 84 + 8 \\
 &= 92
 \end{aligned}$$




$$\begin{aligned}
 (ii) 125 + 29 &= 125 + [20 + 9] \\
 &= [125 + 20] + 9 \\
 &= 145 + 9 \\
 &= 154
 \end{aligned}$$




દોવેં સંખિએવાં નું તોડ્યું કે :-

$$\begin{aligned}
 (i) 56 + 35 &= [50 + 6] + [30 + 5] \\
 &= [50 + 30] + [6 + 5] \\
 &= 80 + 11 = 91
 \end{aligned}$$




$$\begin{aligned}
 (ii) 108 + 85 &= [100 + 8] + [80 + 5] \\
 &= [100 + 80] + [8 + 5] \\
 &= 180 + 13 \\
 &= 193
 \end{aligned}$$




ਦਸ-ਦਸ ਦੇ ਜੋੜੇ ਬਣਾ ਕੇ :

$$\begin{aligned}
 \text{(i)} \quad 67 + 26 &= 67 + \boxed{10} + \boxed{10} + \boxed{6} \\
 &= 67 \rightarrow 77 \rightarrow 87 \rightarrow 93 \\
 &= \boxed{67 + 26 = 93}
 \end{aligned}$$



$$\begin{aligned}
 \text{(ii)} \quad 148 + 37 &= 148 + \boxed{10} + \boxed{10} + \boxed{10} + \boxed{7} \\
 &= 148 \rightarrow 158 \rightarrow 168 \rightarrow 178 \rightarrow 185 \\
 &= \boxed{148 + 37 = 185}
 \end{aligned}$$



1. ਇੱਕ ਸੰਖਿਆ ਨੂੰ ਤੋੜ ਕੇ ਜੋੜਫਲ ਪਤਾ ਕਰੋ :-

(a) $46 + 18 =$	(b) $48 + 29 =$	(c) $40 + 20 =$
(d) $76 + 40 =$	(e) $92 + 18 =$	(f) $33 + 44 =$
(g) $104 + 30 =$	(h) $316 + 22 =$	(i) $526 + 47$

2. ਦੋਵੇਂ ਸੰਖਿਆਵਾਂ ਤੌੜ ਕੇ, ਜੋੜਫਲ ਪਤਾ ਕਰੋ :

$63 + 46 =$	$90 + 40 =$
$75 + 49 =$	$76 + 52 =$
$266 + 39 =$	$317 + 69 =$


3. ਦਸ-ਦਸ ਦੇ ਜੋੜੇ ਬਣਾ ਕੇ ਗਿਣਤੀ ਕਰਦੇ ਹੋਏ ਜੋੜ ਕਰੋ :

$56 + 38 =$	$90 + 50 =$
$617 + 57 =$	$217 + 35 =$

ਗਤੀਵਿਧੀ

ਚਿੱਤਰ ਅਤੇ ਕਹਾਣੀ ਵਾਹੀ ਘਟਾਓ

ਮੰਗਲਵਾਰ ਨੂੰ ਅਵਨੀਤ ਸਿੰਘ, ਸਿੱਪੀ, ਅਸਲਮ ਅਤੇ ਸ਼੍ਰੀਸ਼ਟੀ ਖੇਡ ਰਹੇ ਸਨ।



ਘਟਾਓ ਦਾ ਮਤਲਬ ਕੱਢਣਾ। ਘਟਾਓ ਦਾ ਨਿਸ਼ਾਨ (-)

ਦਹਾਈ	ਇਕਾਈ
7	4
3	0
4	4

→ ਅੰਤਰ



ਦਿੱਤੀਆਂ ਸੰਖਿਆਵਾਂ ਦਾ ਅੰਤਰ ਪਤਾ ਕਰੋ :-


ਦਹਾਈ	ਇਕਾਈ	ਦਹਾਈ	ਇਕਾਈ	ਦਹਾਈ	ਇਕਾਈ	ਦਹਾਈ	ਇਕਾਈ
8	7	9	6	8	0	7	2
-	5	-	6	-	0	-	2




ਘਟਾਓ ਦੀਆਂ ਵੱਖ-ਵੱਖ ਵਿਧੀਆਂ

ਦਸ ਦਸ ਦੇ ਜੋੜੇ ਬਣਾ ਕੇ :

$$(i) 57 - 22 = \begin{array}{ccccccccc} & 2 & \leftarrow & 10 & \leftarrow & 10 & \leftarrow & 57 \\ & 35 & \leftarrow & 37 & \leftarrow & 47 & \leftarrow & 57 \\ 57 - 22 & = 35 & & & & & & \end{array}$$



$$(ii) 63 - 46 = \begin{array}{ccccccccc} & 6 & \leftarrow & 10 & \leftarrow & 10 & \leftarrow & 10 & \leftarrow & 10 & \leftarrow & 63 \\ & 17 & \leftarrow & 23 & \leftarrow & 33 & \leftarrow & 43 & \leftarrow & 53 & \leftarrow & 63 \\ 63 - 46 & = 17 & & & & & & & & & & \end{array}$$



ਦੋਵੇਂ ਸੰਖਿਆਵਾਂ ਵਿੱਚੋਂ ਛੋਟੀ ਸੰਖਿਆ ਨੂੰ 10 ਦਾ ਗੁਣਾਂਕ ਬਣਾ ਕੇ :

$$(i) 56 - 37 = \begin{array}{r} 56 + 3 - 37 + 3 \\ = 59 - 40 \\ = 19 \end{array}$$

$$(ii) 92 - 86 = \begin{array}{r} 92 + 4 - 86 + 4 \\ = 96 - 90 \\ = 6 \end{array}$$

ਦੋਵੇਂ ਸੰਖਿਆਵਾਂ ਵਿੱਚੋਂ ਛੋਟੀ ਨੂੰ 100 ਦਾ ਗੁਣਾਂਕ ਬਣਾ ਕੇ :

$$(i) 427 - 192 = \begin{array}{r} 427 + 8 - 192 + 8 \\ = 435 - 200 \\ = 235 \end{array}$$

$$(ii) 709 - 397 = \begin{array}{r} 709 + 3 - 397 + 3 \\ = 712 - 400 \\ = 312 \end{array}$$



1. ਦਸ ਦਸ ਦੇ ਜੋੜੇ ਬਣਾ ਕੇ ਘਟਾਓ ਕਰੋ :

$92 - 42 =$	$78 - 40 =$	$62 - 38 =$
$175 - 100 =$	$325 - 210 =$	$478 - 150 =$

2. ਦੋਵੇਂ ਸੰਖਿਆਵਾਂ ਵਿੱਚੋਂ ਕਿਸੇ ਇੱਕ ਸੰਖਿਆ ਨੂੰ 10 ਦਾ ਗੁਣਾਕ ਬਣਾਕੇ ਘਟਾਓ ਕਰੋ :

$75 - 29$	$80 - 24$	$88 - 42$
$61 - 57$	$97 - 49$	$92 - 63$

3. ਦੋਵੇਂ ਸੰਖਿਆਵਾਂ ਵਿੱਚੋਂ ਇੱਕ ਸੰਖਿਆ ਨੂੰ 100 ਦਾ ਗੁਣਾਕ ਬਣਾ ਕੇ ਘਟਾਓ ਕਰੋ :

$709 - 395$	$587 - 195$	$591 - 123$
$488 - 190$	$893 - 410$	$776 - 592$

ਪ੍ਰਯੋਗੀ ਕਿਰਿਆ


ਗਿਣਤਾਰੇ 'ਤੇ ਜੋੜ : ਬਿਨਾਂ ਹਾਸਲ ਤੋਂ

ਰਸਲੀਨ ਕੋਲ 26 ਮੌਤੀ ਸੀ। ਪਰਨੀਤ ਨੇ 32 ਮੌਤੀ ਰਸਲੀਨ ਨੂੰ ਹੋਰ ਦੇ ਦਿੱਤੇ। ਹੁਣ ਰਸਲੀਨ ਕੋਲ ਕਿੰਨੇ ਮੌਤੀ ਹੋ ਗਏ?

ਉਦੇਸ਼ : ਜੋੜ ਦੀ ਸਮਝ ਵਿਕਸਿਤ ਕਰਨਾ।

ਸਮੱਗਰੀ : ਗਿਣਤਾਰਾ


ਵਿਧੀ : 1. ਦੋਵੇਂ ਗਿਣਤਾਰਿਆਂ ਵਿੱਚ ਦਿੱਤੇ $(26 + 32)$ ਅਨੁਸਾਰ ਮੌਤੀ ਪਾਓ।



2. ਦੋਵੇਂ ਗਿਣਤਾਰਿਆਂ ਦੇ ਇਕਾਈਆਂ ਮੌਤੀਆਂ ਨੂੰ ਇਕੱਠਾ ਜੋੜੋ ਅਤੇ ਇੱਕ ਹੀ ਸਿਲਾਈ (rod) ਵਿੱਚ ਪਾਓ। $6 + 2 = 8$

3. ਦੋਵੇਂ ਗਿਣਤਾਰਿਆਂ ਦੇ ਦਹਾਈਆਂ ਦੇ ਮੌਤੀ ਇਕੱਠੇ ਜੋੜੋ ਅਤੇ ਇੱਕ ਹੀ ਸਿਲਾਈ (rod) ਵਿੱਚ ਪਾਓ। $20 + 30 = 50$

4. ਉੱਤਰ = 5 ਦਹਾਈਆਂ ਅਤੇ 8 ਇਕਾਈਆਂ $50 + 8 = 58$
ਇਸ ਲਈ, ਰਸਲੀਨ ਕੋਲ ਹੁਣ 58 ਮੌਤੀ ਹੋ ਗਏ।




ਹਰਮੀਤ ਸਿੰਘ ਕੋਲ 142 ਰੁਪਏ ਹਨ। ਲਖਵੀਰ ਸਿੰਘ ਕੋਲ 232 ਰੁਪਏ ਹਨ। ਦੋਵਾਂ ਕੋਲ ਕਿੰਨੇ ਰੁਪਏ ਹਨ?

ਵਿਧੀ : 1. ਦੋਵੇਂ ਗਿਣਤਾਰਿਆਂ ਵਿੱਚ ਦਿੱਤੇ $(142 + 232)$ ਅਨੁਸਾਰ ਮੌਤੀ ਪਾਓ।

2. ਦੋਵੇਂ ਗਿਣਤਾਰਿਆਂ ਦੇ ਇਕਾਈਆਂ ਦੇ ਮੌਤੀਆਂ ਨੂੰ ਇਕੱਠਾ ਜੋੜੋ ਅਤੇ ਇੱਕ ਹੀ ਸਿਲਾਈ (rod) ਵਿੱਚ ਪਾਓ। $2 + 2 = 4$

3. ਦੋਵੇਂ ਗਿਣਤਾਰਿਆਂ ਦੇ ਦਹਾਈਆਂ ਦੇ ਮੌਤੀ ਇਕੱਠੇ ਜੋੜੋ ਅਤੇ ਇੱਕ ਹੀ ਸਿਲਾਈ (rod) ਵਿੱਚ ਪਾਓ। $40 + 30 = 70$

4. ਦੋਵੇਂ ਗਿਣਤਾਰਿਆਂ ਦੇ ਸੈਂਕੜੇ ਦੇ ਮੌਤੀਆਂ ਨੂੰ ਇਕੱਠਾ ਕਰੋ। $(100 + 200 = 300)$



5. ਉੱਤਰ = 3 ਸੈਂਕੜੇ, 7 ਦਹਾਈਆਂ ਅਤੇ 4 ਇਕਾਈਆਂ $300 + 70 + 4 = 374$
ਇਸ ਲਈ, ਦੋਵਾਂ ਕੋਲ ਹੁਣ ਕੁੱਲ 374 ਰੁਪਏ ਹਨ।



આઉં કરીએ

ગિણતારે વિચ મેતી બણાઉ તે જોડ્ય કરો :-

(i) $54 + 32$

$$\begin{array}{r}
 \text{દ.} \quad \text{એ.} \\
 5 \quad 4 \\
 + \\
 \text{દ.} \quad \text{એ.} \\
 3 \quad 2 \\
 = \\
 \text{દ.} \quad \text{એ.}
 \end{array}$$

(ii) $82 + 15$

$$\begin{array}{r}
 \text{દ.} \quad \text{એ.} \\
 8 \quad 2 \\
 + \\
 \text{દ.} \quad \text{એ.} \\
 1 \quad 5 \\
 = \\
 \text{દ.} \quad \text{એ.}
 \end{array}$$

(iii) $715 + 222$

$$\begin{array}{r}
 \text{સ.} \quad \text{દ.} \quad \text{એ.} \\
 7 \quad 1 \quad 5 \\
 + \\
 \text{સ.} \quad \text{દ.} \quad \text{એ.} \\
 2 \quad 2 \quad 2 \\
 = \\
 \text{સ.} \quad \text{દ.} \quad \text{એ.}
 \end{array}$$

(iv) $310 + 406$

$$\begin{array}{r}
 \text{સ.} \quad \text{દ.} \quad \text{એ.} \\
 3 \quad 1 \quad 0 \\
 + \\
 \text{સ.} \quad \text{દ.} \quad \text{એ.} \\
 4 \quad 0 \quad 6 \\
 = \\
 \text{સ.} \quad \text{દ.} \quad \text{એ.}
 \end{array}$$

ਪ੍ਰਯੋਗੀ ਕਿਰਿਆ


ਗਿਣਤਾਰੇ 'ਤੇ ਘਟਾਓ : ਬਿਨਾਂ ਹਾਸਲ ਹੋ

ਸੁਪਰੀਤ ਕੋਲ 46 ਮੋਤੀ ਸੀ। ਉਸਨੇ 22 ਮੋਤੀ ਮਨਮੀਤ ਨੂੰ ਦੇ ਦਿੱਤੇ। ਹੁਣ ਸੁਪਰੀਤ ਕੋਲ ਕਿੰਨੇ ਮੋਤੀ ਬਚੇ?

ਉਦੇਸ਼ : ਘਟਾਓ ਦੀ ਸਮਝ ਵਿਕਸਿਤ ਕਰਨਾ।


ਸਮੱਗਰੀ : ਗਿਣਤਾਰਾ, ਮੋਤੀ

ਵਿਧੀ : 1. ਗਿਣਤਾਰੇ ਵਿੱਚ ਦਿੱਤੀ ਵੱਡੀ ਸੰਖਿਆ 46 ਅਨੁਸਾਰ ਮੋਤੀ ਪਾਓ।




- ਇੱਥੋਂ ਵੱਡੀ ਸੰਖਿਆ ਇਕਾਈ ਦੇ ਸਥਾਨ ਤੇ ਅੰਕ 6 ਹੈ ਜੋ ਕਿ ਘਟਾਉਣ ਵਾਲੀ ਸੰਖਿਆ ਦੇ ਇਕਾਈ ਅੰਕ 2 ਤੋਂ ਵੱਡਾ ਹੈ ਇਸ ਲਈ ਉਸ ਵਿੱਚੋਂ 2 ਮੋਤੀ ਬਾਹਰ ਕੱਢੋ।

$$6 - 2 = 4$$



- ਦਹਾਈ ਦੇ ਸਥਾਨ ਤੇ ਅੰਕ 4 ਹੈ ਜੋ ਕਿ ਘਟਾਉਣ ਵਾਲੀ ਸੰਖਿਆ 22 ਦੇ ਦਹਾਈ ਅੰਕ 2 ਤੋਂ ਵੱਡਾ ਹੈ ਇਸ ਲਈ 4 ਵਿੱਚੋਂ 2 ਮੋਤੀ ਕੱਢੋ।



- ਸੰਖਿਆ ਲਿਖੋ : 2 ਦਹਾਈਆਂ + 4 ਇਕਾਈਆਂ

$$= 20 + 4$$


ਇਸ ਲਈ $46 - 22 = 24$

આંક કરીએ




ગિણતારે તે ઘટાઉ (બિનાં હાસલ) :


(i) $95 - 40$




(ii) $375 - 242$




(iii) $60 - 20$



(iv) $824 - 312$



(v) $915 - 413$





23+51

ਵਿਧੀ

$$1. \text{ ਇਕਾਈਆਂ ਜੋੜੋ } 3+1 = 4$$

ਦਹਾਈ	ਇਕਾਈ
2	3
5	1
	4

$$2. \text{ ਦਹਾਈਆਂ ਜੋੜੋ } 2+5=7$$

ਦਹਾਈ	ਇਕਾਈ
2	3
5	1
7	4

$$23+51=74$$

ਦੇ ਸੰਖਿਆਵਾਂ ਦਾ ਜੈਵਾ (ਬਿਨਾਂ ਹਾਸਲ)

75+25

ਵਿਧੀ

$$1. \text{ ਇਕਾਈਆਂ ਜੋੜੋ}$$

$$5+5 = 10 \text{ ਇਕਾਈਆਂ} = 1 \text{ ਦਹਾਈ} + 0 \text{ ਇਕਾਈ}$$

0 ਨੂੰ ਇਕਾਈ ਦੇ ਕਾਲਮ ਵਿੱਚ ਲਿਖੋ ਅਤੇ ਇੱਕ ਦਹਾਈ ਨੂੰ ਦਹਾਈ ਦੇ ਕਾਲਮ ਉਪਰ ਲਿਖੋ

ਸੈਂਕੜੇ	ਦਹਾਈ	ਇਕਾਈ
	1	5
	2	5
		0

$$2. \text{ ਦਹਾਈਆਂ ਜੋੜੋ}$$

$$7+2+1 = 10 \text{ ਦਹਾਈਆਂ} = 1 \text{ ਸੈਂਕੜਾ} + 0 \text{ ਦਹਾਈ}$$

ਸੈਂਕੜੇ	ਦਹਾਈ	ਇਕਾਈ
	1	5
	2	5
	0	0

0 ਨੂੰ ਦਹਾਈ ਦੇ ਕਾਲਮ ਵਿੱਚ ਲਿਖੋ ਅਤੇ ਇੱਕ ਸੈਂਕੜੇ ਨੂੰ ਸੈਂਕੜੇ ਦੇ ਕਾਲਮ ਉਪਰ ਲਿਖੋ

$$3. \text{ ਸੈਂਕੜੇ ਜੋੜੋ}$$

$$75 + 25 = 100$$

ਸੈਂਕੜੇ	ਦਹਾਈ	ਇਕਾਈ
1	7	5
	2	5
1	0	0

ਆਉ ਕਰੋਏ



1. ਦੋ ਅੰਕੀ ਸੰਖਿਆਵਾਂ ਦਾ ਜੋੜ (ਬਿਨਾਂ ਹਾਸਲ)

$$\begin{array}{|c|c|c|} \hline & 3 & 0 \\ \hline + & 4 & 0 \\ \hline \end{array}$$

$$\begin{array}{|c|c|c|} \hline & 5 & 0 \\ \hline + & 3 & 0 \\ \hline \end{array}$$

$$\begin{array}{|c|c|c|} \hline & 6 & 0 \\ \hline + & 2 & 0 \\ \hline \end{array}$$

$$\begin{array}{|c|c|c|} \hline & 1 & 0 \\ \hline + & 3 & 0 \\ \hline \end{array}$$

$$\begin{array}{|c|c|c|} \hline & 3 & 7 \\ \hline + & 2 & 0 \\ \hline \end{array}$$

$$\begin{array}{|c|c|c|} \hline & 5 & 9 \\ \hline + & 4 & 0 \\ \hline \end{array}$$

$$\begin{array}{|c|c|c|} \hline & 7 & 0 \\ \hline + & 2 & 9 \\ \hline \end{array}$$

$$\begin{array}{|c|c|c|} \hline & 4 & 0 \\ \hline + & 4 & 6 \\ \hline \end{array}$$

$$\begin{array}{|c|c|c|} \hline & 5 & 2 \\ \hline + & 3 & 3 \\ \hline \end{array}$$

$$\begin{array}{|c|c|c|} \hline & 4 & 6 \\ \hline + & 2 & 3 \\ \hline \end{array}$$

$$\begin{array}{|c|c|c|} \hline & 6 & 2 \\ \hline + & 1 & 7 \\ \hline \end{array}$$

$$\begin{array}{|c|c|c|} \hline & 7 & 4 \\ \hline + & & 4 \\ \hline \end{array}$$

2. ਦੋ ਅੰਕੀ ਸੰਖਿਆਵਾਂ ਦਾ ਜੋੜ (ਹਾਸਲ ਨਾਲ)

$$\begin{array}{|c|c|c|} \hline & 3 & 7 \\ \hline + & 4 & 6 \\ \hline \end{array}$$

$$\begin{array}{|c|c|c|} \hline & 4 & 8 \\ \hline + & 3 & 6 \\ \hline \end{array}$$

$$\begin{array}{|c|c|c|} \hline & 7 & 5 \\ \hline + & 1 & 8 \\ \hline \end{array}$$

$$\begin{array}{|c|c|c|} \hline & 9 & 4 \\ \hline + & & 8 \\ \hline \end{array}$$

$$\begin{array}{|c|c|c|} \hline & 8 & 0 \\ \hline + & 3 & 0 \\ \hline \end{array}$$

$$\begin{array}{|c|c|c|} \hline & 7 & 0 \\ \hline + & 3 & 2 \\ \hline \end{array}$$

$$\begin{array}{|c|c|c|} \hline & 5 & 4 \\ \hline + & 8 & 0 \\ \hline \end{array}$$

$$\begin{array}{|c|c|c|} \hline & 9 & 2 \\ \hline + & 7 & 0 \\ \hline \end{array}$$

$$\begin{array}{|c|c|c|} \hline & 7 & 0 \\ \hline + & 5 & 0 \\ \hline \end{array}$$

$$\begin{array}{|c|c|c|} \hline & 8 & 7 \\ \hline + & 2 & 4 \\ \hline \end{array}$$

$$\begin{array}{|c|c|c|} \hline & 6 & 6 \\ \hline + & 5 & 9 \\ \hline \end{array}$$

$$\begin{array}{|c|c|c|} \hline & 7 & 4 \\ \hline + & 8 & 8 \\ \hline \end{array}$$

ਦੇ ਅੰਕੀ ਸੰਖਿਆਵਾਂ ਦੀ ਘਟਾਓ (ਬਿਨੋਂ ਹਾਸਲ)

75-23

ਵਿਧੀ

$$1. \text{ ਇਕਾਈਆਂ ਘਟਾਓ } 5-3 = 2$$

$$2. \text{ ਦਹਾਈਆਂ ਘਟਾਓ } 7-2 = 5$$

$$75-23 = 52$$

ਦਹਾਈ	ਇਕਾਈ
7	5
2	3
	2

ਦਹਾਈ	ਇਕਾਈ
7	5
2	3
5	2

ਦੇ ਅੰਕੀ ਸੰਖਿਆਵਾਂ ਦੀ ਘਟਾਓ (ਹਾਸਲ ਨਾਲ)

62-39

ਵਿਧੀ

$$1. \text{ ਇਕਾਈਆਂ ਘਟਾਓ}$$

ਕਿਉਂਕਿ $9 > 2$ ਜਿਸ ਕਾਰਨ ਅਸੀਂ 2 ਵਿੱਚੋਂ 9 ਨਹੀਂ ਘਟਾ ਸਕਦੇ। ਇਸ ਲਈ ਅਸੀਂ 6 ਦਹਾਈਆਂ ਦੇ ਕਾਲਮ ਤੋਂ ਇੱਕ ਦਹਾਈ ਲਈ ਅਤੇ ਹੇਠ ਅਨੁਸਾਰ ਸਮੂਹੀਕਰਨ ਕੀਤਾ।

$1 \text{ ਦਹਾਈ} + 2 \text{ ਇਕਾਈਆਂ} = 10 \text{ ਇਕਾਈਆਂ} + 2 \text{ ਇਕਾਈਆਂ} = 12 \text{ ਇਕਾਈਆਂ}$
ਹੁਣ, ਅਸੀਂ 9 ਨੂੰ 12 ਵਿੱਚੋਂ ਘਟਾ ਸਕਦੇ ਹਾਂ ; $12-9 = 3$

$$2. \text{ ਦਹਾਈਆਂ ਘਟਾਓ}$$

ਕਿਉਂਕਿ 1 ਦਹਾਈ ਨੂੰ ਅਸੀਂ 10 ਇਕਾਈਆਂ ਵਿੱਚ ਬਦਲ ਦਿੱਤਾ ਸੀ। ਇਸ ਲਈ ਦਹਾਈ ਦੇ ਕਲਾਮ ਵਿੱਚ 6 ਤੋਂ 1 ਦਹਾਈ ਘੱਟ ਕੇ 5 ਦਹਾਈਆਂ ਬਚੀਆਂ।
ਹੁਣ ਦਹਾਈਆਂ ਨੂੰ ਘਟਾਓ

$$50-30 = 20$$

$$\text{ਇਸ ਲਈ } 62-39 = 23$$

ਘਟਾਓ ਦਾ ਕਾਲਮ ਵਿੱਚ, ਖੱਬੇ ਪਾਸੇ ਦੇ ਕਾਲਮ ਤੋਂ ਜੇ ਜ਼ਰੂਰਤ ਹੈ,
ਤਾਂ ਹਾਸਲ ਲਿਆ ਜਾ ਸਕਦਾ ਹੈ।

1. ਦੋ ਅੰਕੀ ਸੰਖਿਆਵਾਂ ਦੀ ਘਟਾਓ (ਬਿਨਾਂ ਹਾਸਲ)

	4	8
-	3	6
	1	2

	7	0
-	4	0

	6	0
-	2	0

	9	0
-	7	0

	2	9
-	1	0

	3	8
-	2	0

	4	7
-	3	0

	9	4
-	5	0

	7	5
-	3	2

	6	7
-	4	4

	9	2
-	4	2

	8	6
-	5	6

2. ਦੋ ਅੰਕੀ ਸੰਖਿਆਵਾਂ ਦੀ ਘਟਾਓ (ਹਾਸਲ ਨਾਲ)

	6	5
-	4	7
	1	8

	7	2
-	5	8

	8	5
-	6	9

	9	6
-	5	8

	3	0
-	1	8

	4	0
-	3	8

	7	0
-	5	2

	9	0
-	6	5

	5	2
-	2	6

	6	4
-	3	7

	7	8
-	4	9

	9	1
-	8	7




આઉ સિખીએ

ચિન અંકો સંખિયાર્દા વા તૈલ (બિનતી ગામળ)

(i) $100 - 100$ વિચ તોડુ કે જોડના :

$$412 + 300$$



$$412 + 300 = 712$$

	મૌ.	રા.	દિ.
	4	1	2
+	3	0	0
	7	1	2

(ii) સથાનક મુલ નાલ જોડુ :

$$412 + 300$$

+

સૈંક્રા	દર્શાઈ	દિકાઈ

(iii) ઇક સંખિયા નૂં તોડુ કે જોડના :-

$$\begin{array}{rcl}
 412 + 300 & = & 400 + 12 + 300 \\
 & = & 400 + 300 + 12 \\
 & = & 700 + 12 \\
 & = & 712
 \end{array}$$

$$\begin{aligned}
 400 + 300 &= 700 \\
 700 + 12 &= 712
 \end{aligned}$$

ਆਓ ਕਰੀਏ



ਸੈ.	ਦ.	ਇ.									
3	2	5	3	2	5	3	2	5	3	2	5
1	4	1	1	4	1	1	4	1	1	4	1
					6	6		6	4	6	6

ਤਿੰਨ ਸੰਖਿਆਵਾਂ ਦਾ ਜੋੜ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ। ਉਦਾਹਰਣ :

ਸੈ.	ਦ.	ਇ.	ਸੈ.	ਦ.	ਇ.	ਸੈ.	ਦ.	ਇ.
3	0	2	3	0	0	2	1	0
4	1	4	4	0	0	1	7	0
+ 1	4	3	+ 1	0	0	+ 3	0	0
7	5	9	8	0	0	6	8	0

1. ਜੋੜਫਲ ਪਤਾ ਕਰੋ :

4	1	0	5	0	0	3	8	2	5	7	5
+ 3	0	0	+ 2	0	0	+ 2	1	0	+ 4	0	0

4	3	0	2	2	2	2	5	7	5	5	9
2	0	0	3	0	6	1	0	0	4	3	0
+ 6	0	0	+ 1	4	0	+ 4	0		+ 1	0	

$$475 + 403$$

4	7	5
+	4	0

$$362 + 307$$

3	6	2
+	3	0

$$836 + 112$$

8	3	6
+	1	1

$$200 + 300$$

2	0	0
+	3	0

2. ਜੋੜਫਲ ਪਤਾ ਕਰੋ :

124, 301, 232

310, 21, 410

405, 330, 42

30, 40, 242

+		

+		

+		

+		



ਤਿਨ ਅੰਕੀ ਸੰਖਿਆਵਾਂ ਦਾ ਜੋੜ (ਹਾਸਲ ਨੋਟ)

ਕੇਵਲ ਇਕਾਈਆਂ ਵਿੱਚ ਹਾਸਲ : $318 + 234$

1. ਦਿੱਤੀ ਸੰਖਿਆ ਅਨੁਸਾਰ ਸੌ-ਸੌ, ਦਸ-ਦਸ ਅਤੇ ਇੱਕ-ਇੱਕ ਦੇ ਕਰੰਸੀ ਨੋਟ ਗਿਣਨਾ।

2. ਇੱਕ-ਇੱਕ ਦੇ ਕਰੰਸੀ ਨੋਟ ਗਿਣਨਾ : $8 + 4 = 12$

ਕਿਉਂਕਿ ਇਹਨਾਂ ਦੀ ਗਿਣਤੀ 10 ਤੋਂ ਵੱਧ ਹੈ। ਇਸ ਲਈ ਇੱਕ-ਇੱਕ ਦੇ ਦਸ ਨੋਟਾਂ ਬਦਲੇ ਇੱਕ 10 ਦਾ ਨੋਟ ਲੈ ਕੇ ਦਹਾਈ ਵਾਲੇ ਨੋਟਾਂ ਵਿੱਚ ਸ਼ਾਮਲ ਕਰਕੇ ਗਿਣਨਾ। ਬਾਕੀ ਇਕਾਈ ਵਾਲੇ ਨੋਟਾਂ ਵਿੱਚ ਇੱਕ-ਇੱਕ ਦੇ 2 ਨੋਟ ਬਚਣਗੇ।

3. ਦਸ-ਦਸ ਦੇ ਕਰੰਸੀ ਨੋਟ ਗਿਣਨਾ :-



$$10 + 30 + 10 = 50$$

4. ਸੌ-ਸੌ ਦੇ ਕਰੰਸੀ ਨੋਟ ਗਿਣਨਾ :-

$$300 + 200 = 500$$

5. ਸਾਰੇ ਨੋਟ ਇਕਠੇ ਗਿਣਨਾ :-

$$500 + 50 + 2 = 552$$

ਅਸੀਂ ਇਸ ਪ੍ਰਸ਼ਨ ਨੂੰ ਹੇਠ ਅਨੁਸਾਰ ਵੀ ਹੱਲ ਕਰ ਸਕਦੇ ਹਾਂ :

ਕੇਵਲ ਇਕਾਈਆਂ ਵਿੱਚ ਹਾਸਲ :

$\begin{array}{ c c c } \hline 3 & 1 & 8 \\ \hline + & 2 & 3 & 4 \\ \hline \end{array}$	$\xrightarrow{\substack{\text{ਪਹਿਲਾ} \\ \text{ਪਗ}}}$	$\begin{array}{ c c c } \hline 3 & 1 & 8 \\ \hline + & 2 & 3 & 4 \\ \hline & & & 2 \\ \hline \end{array}$	$\xrightarrow{\substack{\text{ਦੂਜਾ} \\ \text{ਪਗ}}}$	$\begin{array}{ c c c } \hline 3 & 1 & 8 \\ \hline + & 2 & 3 & 4 \\ \hline & 5 & 2 \\ \hline \end{array}$	$\xrightarrow{\substack{\text{ਤੀਜਾ} \\ \text{ਪਗ}}}$	$\begin{array}{ c c c } \hline 3 & 1 & 8 \\ \hline + & 2 & 3 & 4 \\ \hline 5 & 5 & 2 \\ \hline \end{array}$
---	--	---	---	---	---	---

ਕੇਵਲ ਦਹਾਈਆਂ ਵਿੱਚ ਹਾਸਲ :-

$\begin{array}{ c c c } \hline 5 & 7 & 2 \\ \hline + & 2 & 6 & 5 \\ \hline \end{array}$	$\xrightarrow{\substack{\text{ਪਹਿਲਾ} \\ \text{ਪਗ}}}$	$\begin{array}{ c c c } \hline 5 & 7 & 2 \\ \hline + & 2 & 6 & 5 \\ \hline & & 7 \\ \hline \end{array}$	$\xrightarrow{\substack{\text{ਦੂਜਾ} \\ \text{ਪਗ}}}$	$\begin{array}{ c c c } \hline 5 & 7 & 2 \\ \hline + & 2 & 6 & 5 \\ \hline & 3 & 7 \\ \hline \end{array}$	$\xrightarrow{\substack{\text{ਤੀਜਾ} \\ \text{ਪਗ}}}$	$\begin{array}{ c c c } \hline 5 & 7 & 2 \\ \hline + & 2 & 6 & 5 \\ \hline 8 & 3 & 7 \\ \hline \end{array}$
---	--	---	---	---	---	---

ਇਕਾਈਆਂ, ਦਹਾਈਆਂ ਵਿੱਚ ਹਾਸਲ :-

$\begin{array}{ c c c } \hline 4 & 8 & 8 \\ \hline + & 3 & 4 & 5 \\ \hline \end{array}$	$\xrightarrow{\substack{\text{ਪਹਿਲਾ} \\ \text{ਪਗ}}}$	$\begin{array}{ c c c } \hline 4 & 8 & 8 \\ \hline + & 3 & 4 & 5 \\ \hline & & 3 \\ \hline \end{array}$	$\xrightarrow{\substack{\text{ਦੂਜਾ} \\ \text{ਪਗ}}}$	$\begin{array}{ c c c } \hline 4 & 8 & 8 \\ \hline + & 3 & 4 & 5 \\ \hline & 3 & 3 \\ \hline \end{array}$	$\xrightarrow{\substack{\text{ਤੀਜਾ} \\ \text{ਪਗ}}}$	$\begin{array}{ c c c } \hline 4 & 8 & 8 \\ \hline + & 3 & 4 & 5 \\ \hline 8 & 3 & 3 \\ \hline \end{array}$
---	--	---	---	---	---	---



ਆଉ କରିଏ

ਜੇੜਫਲ ਪਤਾ ਕਰੋ :

$$\begin{array}{r}
 & 2 & 0 & 8 \\
 + & 3 & 1 & 6 \\
 \hline
 & & &
 \end{array}$$

$$\begin{array}{r}
 & 4 & 1 & 5 \\
 + & 1 & 0 & 6 \\
 \hline
 & & &
 \end{array}$$

$$\begin{array}{r}
 & 2 & 7 & 4 \\
 + & 1 & 7 & 6 \\
 \hline
 & & &
 \end{array}$$

5	7	6	
+	3	8	9

5	6	0
2	8	8
+		

6	7	0
2	5	4
+		

$$\begin{array}{r}
 & 6 & 7 & 0 \\
 + & 1 & 5 & 0 \\
 \hline
 & & &
 \end{array}$$

$$\begin{array}{r}
 & 7 & 7 & 7 \\
 + & 1 & 4 & 8 \\
 \hline
 \end{array}$$

$$\begin{array}{r}
 & 6 & 4 & 0 \\
 & 2 & 0 & 7 \\
 + & 1 & 1 & 0 \\
 \hline
 \end{array}$$

4	9	0
2	1	6
1	6	5

3	7	3
2	1	2
2	1	8

	6	1	8
+	1	9	2
	1	0	4

$$\begin{array}{r}
 & 3 & 0 & 0 \\
 & 2 & 0 & 0 \\
 + & 4 & 0 & 0 \\
 \hline
 & & &
 \end{array}$$

4	2	8
2	3	9
2	4	0

5	0	6
3	0	7
1	6	3

$$\begin{array}{r}
 & \begin{array}{|c|c|c|} \hline 3 & 9 & 1 \\ \hline 2 & 0 & 2 \\ \hline 1 & 0 & 4 \\ \hline \end{array} \\
 + & \begin{array}{|c|c|c|} \hline \quad & \quad & \quad \\ \hline \quad & \quad & \quad \\ \hline \quad & \quad & \quad \\ \hline \end{array}
 \end{array}$$

	2	2	1
	2	7	6
+	3	6	1

2	5	6
2	4	5
3	7	2

7	5	9
2	3	1
1	2	3


	2	9	9
	2	6	6
+	2	2	2



ਤਿੰਨ ਅੰਕਾਂ ਵਾਲੀਆਂ ਸੰਖਿਆਵਾਂ ਦਾ ਅੰਡਰ

(i) 100-100 ਵਿੱਚ ਤੌੜ ਕੇ ਘਟਾਉਣਾ :-


$$500 - 300$$



$$500 - 300 = 200$$

(ii) ਸਥਾਨਕ ਮੁੱਲ ਨਾਲ ਘਟਾਓ :-

$$650 - 400$$



(iii) ਅੰਤਰ ਪਤਾ ਕਰੀਏ :-

$$424 - 300$$

4	2	4	
-	3	0	0

4	2	4	
-	3	0	0
		4	

4	2	4	
-	3	0	0
	2	4	

4	2	4	
-	3	0	0
1	2	4	

$$346 - 40$$

3	4	6
-	4	0
3	0	6

$$792 - 62$$

7	9	2
-	6	2
7	3	0

$$840 - 30$$

8	4	0
-	3	0
8	1	0

આઉં કરીએ



1. હેઠાં દિયેલ સવાલાનું હંલ કરો :

5	7	0
-	7	0

2	4	0
-	3	0

4	4	5
-	3	4

8	5	7
-	2	2

9	4	2
-	5	4

4	7	5
-	3	2

2. અંતર પડા કરો :

$$(i) 688 અતે 243$$

-		

$$(ii) 375 અતે 140$$

-		

$$(iii) 482 અતે 212$$

-		

3. સંખિયાનું 100-100 વિચ તેજ્જ કે ઘટાડી કરો :-

$$700 - 500$$

$$880 - 400$$

$$360 - 200$$

ਸਬਾਨਕ ਮੁੱਲ ਨਾਲ ਘਟਾਓ :-

$$650 - 300$$

$$435 - 200$$

$$350 - 100$$

ਅੰਤਰ ਦੱਸੋ :-

$$\begin{array}{r} & 5 & 3 & 2 \\ - & 3 & 0 & 0 \\ \hline & & & \end{array}$$

$$\begin{array}{r} & 4 & 0 & 0 \\ - & 3 & 0 & 0 \\ \hline & & & \end{array}$$

$$\begin{array}{r} & 6 & 1 & 8 \\ - & 4 & 0 & 0 \\ \hline & & & \end{array}$$



ਜੋੜ ਦੇ ਗੁਣ

1. ਕਿਸੇ ਸੰਖਿਆ ਵਿੱਚ 1 ਜੋੜਨ 'ਤੇ ਅਗਲੀ ਸੰਖਿਆ ਪ੍ਰਾਪਤ ਹੁੰਦੀ ਹੈ।

$$400 + 1 = 401$$

$$375 + 1 = 376$$

2. ਕਿਸੇ ਸੰਖਿਆ ਵਿੱਚ 0 ਜੋੜਨ 'ਤੇ ਜੋੜਫਲ ਓਹੀ ਰਹਿੰਦਾ ਹੈ।

$$136 + 0 = 136$$

$$256 + 0 = 256$$

3. ਜਮ੍ਹਾਂ ਦੀਆਂ ਰਕਮਾਂ ਦੀ ਤਰਤੀਬ ਬਦਲਣ 'ਤੇ ਜੋੜਫਲ ਵਿੱਚ ਕੋਈ ਡਰਕ ਨਹੀਂ ਪੈਂਦਾ।

$$375 + 64 = 64 + 375$$

$$200 + 300 = 300 + 200$$

ਘਟਾਓ ਦੇ ਗੁਣ

1. ਕਿਸੇ ਸੰਖਿਆ ਵਿੱਚੋਂ 1 ਘਟਾਉਣ 'ਤੇ ਪਿਛਲੀ ਸੰਖਿਆ ਪ੍ਰਾਪਤ ਹੁੰਦੀ ਹੈ।

$$847 - 1 = 846$$

$$736 - 1 = 735$$

2. ਕਿਸੇ ਸੰਖਿਆ ਵਿੱਚੋਂ 0 ਘਟਾਉਣ 'ਤੇ ਕੋਈ ਡਰਕ ਨਹੀਂ ਪੈਂਦਾ ਹੈ।

$$125 - 0 = 125$$

$$147 - 0 = 147$$

3. ਸੰਖਿਆ ਵਿੱਚੋਂ ਓਹੀਂ ਸੰਖਿਆ ਘਟਾਉਣ 'ਤੇ 0 ਪ੍ਰਾਪਤ ਹੁੰਦੀ ਹੈ।

$$375 - 375 = 0$$

$$215 - 215 = 0$$



1. ਖਾਲੀ ਥਾਵਾਂ ਭਰੋ :

(i) $310 + 25 = \underline{\quad} + 310$

(ii) $0 + \underline{\quad} = 475$

(iii) $\underline{\quad} + 1 = 918$

(iv) $347 - \underline{\quad} = 346$

2. ਠੀਕ ਉੱਤਰ 'ਤੇ ਦਾ ਨਿਸ਼ਾਨ ਲਗਾਓ :-

(i) $425 + 25 = 400$

(ii) $310 + 0 = 310$

(iii) $743 + 1 = 744$

(vi) $540 - 0 = 541$



ਜੋੜ ਕਰੋ :

140, 222, 320

1	4	0
2	2	2
+	3	2
6	8	2

$140 + 222 + 320 = 682$

204, 220, 36

2	0	4
2	2	0
+	3	6
4	6	0

$204 + 220 + 36 = 460$

310, 21, 410

3	1	0
2	1	0
+	4	1
7	4	1

$310 + 21 + 410 = 741$



ਜੋੜਫਲ ਪਤਾ ਕਰੋ :

124, 301, 232

405, 330, 42

610, 321, 203

212, 311, 615

33, 722, 227

ਸਾਬਦਿਕ ਸਵਾਲ

1. ਸੁਖਦੇਵ ਨੇ ਮੇਲੇ ਵਿੱਚੋਂ 120 ਰੁਪਏ ਦੀ ਖਿੱਡੌਣਾ ਕਾਰ ਅਤੇ 135 ਰੁਪਏ ਦਾ ਗੁਲਦਸਤਾ ਖਰੀਦਿਆ। ਸੁਖਦੇਵ ਨੇ ਕਿੰਨੇ ਰੁਪਏ ਖਰਚ ਕੀਤੇ?
2. ਪੂਜਾ ਦੀ ਪੰਜਾਬੀ ਦੀ ਪੁਸਤਕ ਵਿੱਚ 140 ਪੰਨੇ ਹਨ ਅਤੇ ਗਣਿਤ ਦੀ ਪੁਸਤਕ ਵਿੱਚ 156 ਪੰਨੇ ਹਨ। ਦੋਵਾਂ ਪੁਸਤਕਾਂ ਵਿੱਚ ਕਿੰਨੇ ਪੰਨੇ ਹਨ?
3. ਤਰਲੀਨ ਨੇ ਆਪਣੇ ਲਈ 255 ਰੁਪਏ ਦਾ ਬਸਤਾ ਅਤੇ ਆਪਣੇ ਭਰਾ ਲਈ 368 ਰੁਪਏ ਦੀ ਘੜੀ ਖਰੀਦੀ। ਉਸਨੇ ਕਿੰਨੇ ਰੁਪਏ ਖਰਚ ਕੀਤੇ?
4. ਅਮਰੂਦਾਂ ਦੀ ਇੱਕ ਟੋਕਰੀ ਵਿੱਚ 164 ਅਮਰੂਦ ਹਨ ਅਤੇ ਦੂਸਰੀ ਟੋਕਰੀ ਵਿੱਚ 128 ਅਮਰੂਦ ਹਨ। ਦੋਵਾਂ ਟੋਕਰੀਆਂ ਵਿੱਚ ਕੁੱਲ ਕਿੰਨੇ ਅਮਰੂਦ ਹਨ?
5. ਇੱਕ ਡੱਬੇ ਵਿੱਚ 350 ਬੰਟੇ ਹਨ। ਉਸ ਵਿੱਚੋਂ 268 ਬੰਟੇ ਕੱਢ ਲਏ। ਡੱਬੇ ਵਿੱਚ ਕਿੰਨੇ ਬੰਟੇ ਰਹਿ ਗਏ?
6. ਇੱਕ ਕਿਸਾਨ ਕੋਲ 763 ਗਾਂਵਾਂ ਹਨ ਅਤੇ ਦੂਸਰੇ ਕਿਸਾਨ ਕੋਲ 459 ਗਾਂਵਾਂ ਹਨ। ਦੋਵਾਂ ਕੋਲ ਕਿੰਨੀਆਂ ਗਾਂਵਾਂ ਹਨ?
7. ਬਾਗ ਵਿੱਚ ਅੰਬ ਦੇ 215 ਦਰਖਤ ਹਨ। ਬਾਗ ਵਿੱਚ ਅੰਬ ਦੇ 169 ਦਰਖਤ ਹੋਰ ਲਗਾ ਦਿੱਤੇ। ਹੁਣ ਬਾਗ ਵਿੱਚ ਅੰਬਾਂ ਦੇ ਕਿੰਨੇ ਦਰਖਤ ਹੋ ਗਏ?
8. ਇੱਕ ਸਕੂਲ ਵਿੱਚ 368 ਮੁੰਡੇ ਅਤੇ 327 ਕੁੜੀਆਂ ਹਨ। ਸਕੂਲ ਵਿੱਚ ਕੁੱਲ ਕਿੰਨੇ ਵਿੱਦਿਆਰਥੀ ਹਨ?
9. ਤੇਜਸ ਦੀ ਗੋਲਕ ਵਿੱਚ 563 ਰੁਪਏ ਹਨ। ਉਸ ਦੇ ਪਿਤਾ ਜੀ ਨੇ ਉਸਨੂੰ 278 ਰੁਪਏ ਹੋਰ ਦੇ ਦਿੱਤੇ। ਤੇਜਸ ਕੋਲ ਕਿੰਨੇ ਰੁਪਏ ਹੋ ਗਏ?
10. ਟਾਫੀਆਂ ਦੇ ਡੱਬੇ ਵਿੱਚ 375 ਟਾਫੀਆਂ ਹਨ। ਉਸ ਵਿੱਚ 167 ਟਾਫੀਆਂ ਹੋਰ ਪਾ ਦਿੱਤੀਆਂ। ਡੱਬੇ ਵਿੱਚ ਕਿੰਨੀਆਂ ਟਾਫੀਆਂ ਹੋ ਗਈਆਂ?
11. ਪਰਨੀਤ ਕੋਲ 680 ਰੁਪਏ ਹਨ। ਉਸਨੇ 575 ਰੁਪਏ ਦਾ ਬਸਤਾ ਖਰੀਦ ਲਿਆ। ਉਸ ਕੋਲ ਕਿੰਨੇ ਰੁਪਏ ਰਹਿ ਗਏ?
12. ਸੁਖਦੇਵ ਦਾ ਸਕੂਲ ਉਸਦੇ ਘਰ ਤੋਂ 824 ਕਦਮਾਂ ਦੀ ਦੂਰੀ 'ਤੇ ਹੈ। ਉਸ ਨੇ 379 ਕਦਮ ਤੁਰ ਲਏ। ਸਕੂਲ ਤੱਕ ਪਹੁੰਚਣ ਲਈ ਉਸਨੂੰ ਕਿੰਨੇ ਕਦਮ ਹੋਰ ਤੁਰਨਾ ਪਵੇਗਾ?

ਵਰਕਸ਼ੀਟ

1. ਖਾਲੀ ਥਾਵਾਂ ਭਰੋ :-

(i) $62 + 0 = \underline{\quad}$

(ii) $115 + 1 = \underline{\quad}$

(iii) $\underline{\quad} + 0 = 348$

(iv) $518 + \underline{\quad} = 519$

(v) $410 + 35 = \underline{\quad} + 410$

2. ਠੀਕ ਉੱਤਰ 'ਤੇ  ਦਾ ਨਿਸ਼ਾਨ ਲਗਾਓ :-

(i) $45 + 30 = 75 \quad \square \quad 65 \quad \square \quad 85 \quad \square$

(ii) $82 - 32 = 40 \quad \square \quad 50 \quad \square \quad 60 \quad \square$

(iii) $90 - 50 = 40 \quad \square \quad 60 \quad \square \quad 30 \quad \square$

3. ਜੋੜ ਕਰੋ :-

4 ਸੈਂਕੜੇ + 2 ਦਹਾਈਆਂ + 3 ਇਕਾਈਆਂ ਅਤੇ 3 ਸੈਂਕੜੇ + 2 ਇਕਾਈਆਂ

4. ਸੰਖਿਆ ਤੋੜ ਕੇ ਜੋੜ ਪਤਾ ਕਰੋ :-

(i) $55 + 42$

(ii) $416 + 110$

5. ਸੰਖਿਆ ਤੋੜ ਕੇ ਘਟਾਓ ਕਰੋ :-

(i) $78 - 20$

(ii) $525 - 225$

6. ਜੋੜ ਜਾਂ ਘਟਾਓ ਦਾ ਨਿਸ਼ਾਨ ਲਗਾਓ :-

(i) $400 \dots \dots 200 = 600$

(ii) $700 \dots \dots 300 = 400$

(iii) $210 \dots \dots 210 = 0$

(iv) $515 \dots \dots 1 = 514$

7. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ 295 ਯਾਤਰੀ ਰੇਲਗੱਡੀ ਵਿੱਚ ਬੈਠੇ। ਮੌਰਿਡਾ ਸਟੇਸ਼ਨ ਤੋਂ 190 ਯਾਤਰੀ ਹੋਰ ਬੈਠ ਗਏ। ਹੁਣ ਰੇਲਗੱਡੀ ਵਿੱਚ ਕਿੰਨੇ ਯਾਤਰੀ ਹੋ ਗਏ?
8. ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ 'ਤੇ 485 ਯਾਤਰੀਆਂ ਵਿੱਚੋਂ 210 ਯਾਤਰੀ ਰੇਲਗੱਡੀ ਤੋਂ ਹੇਠਾਂ ਉੱਤਰ ਗਏ। ਹੁਣ ਰੇਲਗੱਡੀ ਵਿੱਚ ਕਿੰਨੇ ਯਾਤਰੀ ਰਹਿ ਗਏ?


ਯਾਦ ਰੱਖਣ ਯੋਗ ਗੱਲਾਂ



- ਕਿਸੇ ਵੀ ਸੰਖਿਆ ਵਿੱਚ 0 ਜੋੜਨ ਜਾਂ ਘਟਾਉਣ ਨਾਲ ਕੋਈ ਫਰਕ ਨਹੀਂ ਪੈਂਦਾ।
- ਘਟਾਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਵੱਡੀ ਸੰਖਿਆ ਦੀ ਤੁਲਨਾ ਜ਼ਰੂਰ ਕਰੋ।

ਅਸੀਂ ਜੋ ਸੰਖਿਆ

3 ਅੰਕੀ ਜੋੜ/ਘਟਾਓ




ਉਦੇਸ਼


- ਖੇਡ-ਖੇਡ ਵਿੱਚ ਅੰਤਰਾਲ ਗਿਣਤੀ ਕਰਨਾ।
- ਵਾਰ-ਵਾਰ ਜੋੜ ਨੂੰ ਗੁਣਾ ਦੇ ਰੂਪ ਵਿੱਚ ਬਦਲਣ ਦੀ ਸਮਝ ਵਿਕਸਿਤ ਕਰਨਾ।
- ਸਮੂਹਾਂ ਤੋਂ ਗੁਣਾ ਵੱਲ।
- 2, 3, 5, 10 ਦੇ ਪਹਾੜੇ ਦੀ ਸਮਝ ਵਿਕਸਿਤ ਕਰਨਾ।
- ਇੱਕ ਅੰਕੀ, ਦੋ ਅੰਕੀ ਸੰਖਿਆਵਾਂ ਦੀ ਗੁਣਾ ਇੱਕ ਅੰਕੀ, ਦੋ ਅੰਕੀ ਸੰਖਿਆਵਾਂ ਨਾਲ ਸੰਖਿਆਵਾਂ ਤੋੜ ਕੇ ਗੁਣਾ ਦੀ ਸਮਝ ਵਿਕਸਿਤ ਕਰਨਾ।
- ਤਿੰਨ ਅੰਕੀ ਸੰਖਿਆਵਾਂ ਦੀ ਇੱਕ ਅੰਕੀ ਸੰਖਿਆ ਨਾਲ ਗੁਣਾ।

ਕੀ ਤੁਹਾਨੂੰ ਯਾਦ ਹੈ ?

ਖਾਲੀ ਥਾਵਾਂ ਭਰੋ :-



ਵਾਰ



ਵਾਰ

ਅਵਨੀਤ ਸਿੰਘ ਕੋਲ ਤਿੰਨ ਖਿੱਡੇਣਾ ਕਾਰਾਂ ਹਨ। ਇੱਕ ਕਾਰ ਦੇ 4 ਪਹੀਏ ਹਨ। ਸਾਰੀਆਂ ਕਾਰਾਂ ਦੇ ਕਿੰਨੇ ਪਹੀਏ ਹੋਣਗੇ?



$$4 + 4 + 4 = \text{○}$$

ਜੇਕਰ ਜਮਾਤ ਵਿੱਚ 6 ਬੱਚੇ ਹਨ ਅਤੇ ਹਰੇਕ ਬੱਚੇ ਕੋਲ 5 ਪੈਨਸਿਲਾਂ ਹਨ ਤਾਂ ਦੱਸੋ ਸਾਰੇ ਬੱਚਿਆਂ ਕੋਲ ਕਿੰਨੀਆਂ ਪੈਨਸਿਲਾਂ ਹੋਣਗੀਆਂ?



$$\square + \square + \square + \square + \square = \text{○}$$

ਵਾਰ-ਵਾਰ ਜੋੜਨ ਦੀ ਪ੍ਰਕਿਰਿਆ ਨੂੰ ਗੁਣਾ ਦੇ ਰੂਪ ਵਿੱਚ ਲਿਖੋ :-

$2 + 2 + 2 + 2 + 2$	5×2
$3 + 3 + 3$	$_ \times 3$
$4 + 4 + 4 + 4$	$_ \times _$
$5 + 5 + 5 + 5 + 5 + 5$	$_ \times _$
$6 + 6 + 6 + 6 + 6$	$_ \times _$
$7 + 7 + 7 + 7 + 7 + 7$	$_ \times _$
$8 + 8 + 8 + 8$	$_ \times _$
$9 + 9 + 9 + 9 + 9 + 9 + 9$	$_ \times _$
$8 + 8 + 8 + 8 + 8 + 8$	$_ \times _$
$7 + 7 + 7 + 7 + 7$	$_ \times _$

ਗੁਣਾ ਨੂੰ ਵਾਰ-ਵਾਰ ਜੋੜਨ ਦੇ ਰੂਪ ਵਿੱਚ ਲਿਖੋ :-

2×8	
3×7	
5×5	
4×6	
7×2	
9×5	

ਗਤੀਵਿਧੀ




ਅਧਿਆਪਕ ਸੰਕੇਤ :

- ਵੱਖ-ਵੱਖ ਅੰਕਾਂ ਦੀ ਛਲਾਂਗ ਨਾਲ ਅੰਤਰਾਲ ਗਿਣਤੀ ਯਾਦ ਕਰਵਾਉਣਾ।



ਸਾਰੇ ਬੱਚੇ ਆਪਣੇ
ਹੱਥ ਦੀਆਂ 2-2 ਉੱਗਲਾਂ
ਅੱਗੇ ਕਰੋ।



ਇੱਕ ਹੀ ਅੰਕ ਨੂੰ ਵਾਰ-ਵਾਰ, ਜੋੜਨ ਨੂੰ ਗੁਣਾ ਦੇ
ਰੂਪ ਵਿੱਚ ਦਰਸਾ ਸਕਦੇ ਹਾਂ।
ਗੁਣਾ ਦਾ ਚਿੰਨ੍ਹ 'x'

ਮਤਲਬ !
ਉਹੀ ਅੰਕ ਵਾਰ ਵਾਰ
ਜੋੜਨਾ



6 ਵਾਰ 2
ਲਿਖਣ ਲਈ 6×2



$$= \boxed{6} \times \boxed{2} = \boxed{12}$$



ਆਓ ਸਿੱਖੀਏ

$$3 + \boxed{3} + \boxed{3} + \boxed{3} = \boxed{4} \times \boxed{3} = \boxed{12}$$

$$\boxed{4} + \boxed{4} + \boxed{4} + \boxed{4} + \boxed{4} = \boxed{5} \times \boxed{4} = \boxed{20}$$

$$\boxed{5} + \boxed{5} + \boxed{5} + \boxed{5} + \boxed{5} + \boxed{5} + \boxed{5} = \boxed{7} \times \boxed{5} = \boxed{35}$$

ਅਧਿਆਪਕ ਸੰਕੇਤ :

- ਹੱਥ ਦੀਆਂ 10 ਉੱਗਲਾਂ ਦੀ ਵਰਤੋਂ ਨਾਲ ਪਹਾੜਿਆਂ ਦੀ ਸਮਝ ਪੈਦਾ ਕਰਨਾ।
- ਵੱਖ-ਵੱਖ ਸਥਾਨਾਂ (ਪੈਨਸਿਲਾਂ, ਪੈਨਾਂ, ਤੀਲੀਆਂ) ਦੀ ਵਰਤੋਂ ਨਾਲ ਸਮਝ ਬਣਾਉਣਾ।




ਆਓ ਕਰੀਏ

ਅੰਤਰਾਲ ਗਿਣਤੀ




8 ਵਾਰ 2 ਦੀ ਛਲਾਂਗ



2, 4, 6, 8, 10, 12, 14, 16




4 ਵਾਰ 3 ਦੀ ਛਲਾਂਗ





3, 6, 9, 12



5 ਵਾਰ 4 ਦੀ ਛਲਾਂਗ




4 ਵਾਰ 5 ਦੀ ਛਲਾਂਗ





2 नाल गुणा



$1 \text{ बार } 2 = 1 \times 2 = 2$

$2 \text{ बार } 2 = 2 \times 2 = 4$

$3 \text{ बार } 2 =$

$4 \text{ बार } 2 =$

$5 \text{ बार } 2 =$

$6 \text{ बार } 2 =$

$7 \text{ बार } 2 =$

$8 \text{ बार } 2 =$

$9 \text{ बार } 2 =$










$10 \text{ बार } 2 =$



असੀं ਪਹਾੜਾ ਇਸ
ਤਰ੍ਹਾਂ ਵੀ ਲਿਖ ਸਕਦੇ ਹਾਂ

$2 \times 1 = 2$	$2 \times 6 = 12$
$2 \times 2 = 4$	$2 \times 7 = 14$
$2 \times 3 = 6$	$2 \times 8 = 16$
$2 \times 4 = 8$	$2 \times 9 = 18$
$2 \times 5 = 10$	$2 \times 10 = 20$

3 ਨਾਲ ਗੁਣਾ



$1 \text{ ਵਾਰ } 3 = 1 \times 3 = 3$

$2 \text{ ਵਾਰ } 3 =$

$3 \text{ ਵਾਰ } 3 =$

$4 \text{ ਵਾਰ } 3 =$

$5 \text{ ਵਾਰ } 3 =$

$6 \text{ ਵਾਰ } 3 =$

$7 \text{ ਵਾਰ } 3 =$

$8 \text{ ਵਾਰ } 3 =$

$9 \text{ ਵਾਰ } 3 =$

$10 \text{ ਵਾਰ } 3 =$



3 ਦਾ ਪਹਾੜਾ ਅਸੀਂ ਇਸ
ਤਰ੍ਹਾਂ ਵੀ ਲਿਖ ਸਕਦੇ ਹਾਂ

$3 \times 1 = 3$

$3 \times 2 = 6$

$3 \times 3 = 9$

$3 \times 4 = 12$

$3 \times 5 = 15$

$3 \times 6 = 18$


$3 \times 7 = 21$

$3 \times 8 = 24$

$3 \times 9 = 27$

$3 \times 10 = 30$

4 ਨਾਲ ਗੁਣਾ



$1 \text{ ਵਾਰ } 4 = 1 \times 4 = 4$

$2 \text{ ਵਾਰ } 4 =$

$3 \text{ ਵਾਰ } 4 =$

$4 \text{ ਵਾਰ } 4 =$

$5 \text{ ਵਾਰ } 4 =$

$6 \text{ ਵਾਰ } 4 =$

$7 \text{ ਵਾਰ } 4 =$

$8 \text{ ਵਾਰ } 4 =$

$9 \text{ ਵਾਰ } 4 =$

$10 \text{ ਵਾਰ } 4 =$



4 ਦਾ ਪਹਾੜਾ ਅਸੀਂ ਇਸ
ਤਰ੍ਹਾਂ ਵੀ ਲਿਖ ਸਕਦੇ ਹਾਂ

$4 \times 1 = 4$

$4 \times 2 = 8$

$4 \times 3 = 12$

$4 \times 4 = 16$

$4 \times 5 = 20$

$4 \times 6 = 24$


$4 \times 7 = 28$

$4 \times 8 = 32$

$4 \times 9 = 36$

$4 \times 10 = 40$

5 ਨਾਲ ਗੁਣਾ



$$1 \text{ ਵਾਰ } 5 = 1 \times 5 = 5$$

$$2 \text{ ਵਾਰ } 5 =$$

$$3 \text{ ਵਾਰ } 5 =$$

$$4 \text{ ਵਾਰ } 5 =$$

$$5 \text{ ਵਾਰ } 5 =$$

$$6 \text{ ਵਾਰ } 5 =$$

$$7 \text{ ਵਾਰ } 5 =$$

$$8 \text{ ਵਾਰ } 5 =$$

$$9 \text{ ਵਾਰ } 5 =$$

$$10 \text{ ਵਾਰ } 5 =$$



5 ਦਾ ਪਹਾੜਾ ਅਸੀਂ ਇਸ
ਤਰ੍ਹਾਂ ਵੀ ਲਿਖ ਸਕਦੇ ਹਾਂ

$$5 \times 1 = 5$$

$$5 \times 2 = 10$$

$$5 \times 3 = 15$$

$$5 \times 4 = 20$$

$$5 \times 5 = 25$$

$$5 \times 6 = 30$$

$$5 \times 7 = 35$$

$$5 \times 8 = 40$$

$$5 \times 9 = 45$$

$$5 \times 10 = 50$$

ਪ੍ਰਯੋਗੀ ਕਿਰਿਆ

ਉਦੇਸ਼ - ਪਹਾੜਿਆਂ ਦੀ ਸਮਝ ਵਿਕਸਿਤ ਕਰਨਾ

ਸਮੱਗਰੀ - ਤੀਲੀਆਂ

ਵਿਧੀ -

1. ਦੱਸੇ ਅਨੁਸਾਰ (ਤੀਲੀਆਂ) ਰੱਖੋ :-

ਖੜਵੀਂ ਸਥਿਤੀ

ਵਿੱਚ ਤੀਲੀਆਂ = 2



ਖੜਵੀਂ ਸਥਿਤੀ


ਵਿੱਚ ਤੀਲੀਆਂ = 3



2. ਹੁਣ ਉਸ ਉੱਪਰ ਲੇਟਵੀਂ ਸਥਿਤੀ ਵਿੱਚ (ਤੀਲੀਆਂ) ਰੱਖੋ :-


ਲੇਟਵੀਂ ਸਥਿਤੀ

ਵਿੱਚ ਤੀਲੀਆਂ = 3



ਲੇਟਵੀਂ ਸਥਿਤੀ


ਵਿੱਚ ਤੀਲੀਆਂ = 2



3. ਖੜਵੀਂ ਅਤੇ ਲੇਟਵੀਂ ਸਥਿਤੀ ਵਿੱਚ ਰੱਖੀਆਂ ਤੀਲੀਂ ਦੇ ਕਾਟ ਬਿੰਦੂਆਂ ਦੀ ਗਿਣਤੀ ਕਰੋ :-

$$2 \times 3 = 6$$

$$3 \times 2 = 6$$



ਖੜਵੀਂ ਸਥਿਤੀ ਵਿੱਚ ਤੀਲੀਆਂ = 3

ਲੇਟਵੀਂ ਸਥਿਤੀ ਵਿੱਚ ਤੀਲੀਆਂ = 0

ਕਾਟ ਬਿੰਦੂਆਂ ਦੀ ਗਿਣਤੀ = 0

$$3 \times 0 = 0$$

ਖੜਵੀਂ ਸਥਿਤੀ ਵਿੱਚ ਤੀਲੀਆਂ = 0

ਲੇਟਵੀਂ ਸਥਿਤੀ ਵਿੱਚ ਤੀਲੀਆਂ = 4

ਕਾਟ ਬਿੰਦੂਆਂ ਦੀ ਗਿਣਤੀ = 0

$$0 \times 4 = 0$$












ਅਧਿਆਪਕ ਸੰਕੇਤ :

- ਅੰਕ ਬਦਲ—ਬਦਲ ਕੇ ਬੱਚਿਆਂ ਨੂੰ ਸਮੂਹ ਵਿੱਚ ਤੀਲੀਆਂ ਨਾਲ ਕਿਰਿਆ ਕਰਵਾਉਂਦੇ ਹੋਏ ਮੌਖਿਕ ਸਵਾਲ ਪੁੱਛਣਾ।
- ਤੀਲੀਆਂ ਨਾਲ ਗੁਣਾ ਦੇ ਅਗਲੇ ਪੰਨਿਆਂ 'ਤੇ ਦਿੱਤੇ ਤਿੰਨੋਂ ਗੁਣ ਸਮਝਾਉਣਾ।

ਆਓ ਕਰੋਏ



ਚਿੱਤਰ ਦੇਖ ਕੇ ਖਾਲੀ ਥਾਂ ਡਰੋ





ਪਹਾੜੇ

$$2 \times 1 = 2$$

$$2 \times 2 = 4$$

$$2 \times 3 = 6$$

$$2 \times 4 = 8$$

$$2 \times 5 = 10$$

$$2 \times 6 = 12$$

$$2 \times 7 = 14$$

$$2 \times 8 = 16$$

$$2 \times 9 = 18$$

$$2 \times 10 = 20$$

$$5 \times 1 = 5$$

$$5 \times 2 = 10$$

$$5 \times 3 = 15$$

$$5 \times 4 = 20$$

$$5 \times 5 = 25$$

$$5 \times 6 = 30$$

$$5 \times 7 = 35$$

$$5 \times 8 = 40$$

$$5 \times 9 = 45$$

$$5 \times 10 = 50$$

$$4 \times 1 = 4$$

$$4 \times 2 = 8$$

$$4 \times 3 = 12$$

$$4 \times 4 = 16$$

$$4 \times 5 = 20$$

$$4 \times 6 = 24$$

$$4 \times 7 = 28$$

$$4 \times 8 = 32$$

$$4 \times 9 = 36$$

$$4 \times 10 = \underline{40}$$

$$3 \times 1 = 3$$

$$3 \times 2 = 6$$

$$3 \times 3 = 9$$

$$3 \times 4 = 12$$

$$3 \times 5 = 15$$

$$3 \times 6 = 18$$

$$3 \times 7 = 21$$

$$3 \times 8 = 24$$

$$3 \times 9 = 27$$

$$3 \times 10 = 30$$

$$10 \times 1 = 10$$

$$10 \times 2 = 20$$

$$10 \times 3 = 30$$

$$10 \times 4 = 40$$

$$10 \times 5 = 50$$

$$10 \times 6 = 60$$

$$10 \times 7 = 70$$

$$10 \times 8 = 80$$

$$10 \times 9 = 90$$

$$10 \times 10 = 100$$



ਵਾਹ! ਮੈਨੂੰ ਪਹਾੜੇ ਯਾਦ ਹੋ ਗਏ

આચિ કરોએ

પહાડે લિખો



$2 \times 1 = 2$



$3 \times 1 = 3$



$4 \times 1 = 4$



$5 \times 1 = 5$



$3 \times 1 = 3$



$4 \times 1 = 4$



$5 \times 1 = 5$



$10 \times 1 = 10$

ਸਾਬਦਿਕ ਸਵਾਲ



ਇੱਕ ਬਿੱਲੀ ਦੀਆਂ 2 ਅੱਖਾਂ
ਹਨ। 4 ਬਿੱਲੀਆਂ ਦੀਆਂ
ਕਿੰਨੀਆਂ ਅੱਖਾਂ ਹਨ ?

• ਰੋਜ਼ਾਨਾ ਜਿੰਦਗੀ ਵਿੱਚ

$$4 \times 2 = 8$$



ਇੱਕ ਖਰਗੋਸ਼ ਦੇ 2 ਕੰਨ ਹਨ।
5 ਖਰਗੋਸ਼ਾਂ ਦੇ ਕੰਨ ਦੱਸੋ।

$$\square \times \square = \square$$



ਇੱਕ ਮੇਜ਼ ਦੀਆਂ 4 ਲੱਤਾਂ ਹਨ।
3 ਮੇਜ਼ਾਂ ਦੀਆਂ ਕਿੰਨੀਆਂ ਲੱਤਾਂ
ਹਨ ?

$$\square \times \square = \square$$




ਇੱਕ ਫੁੱਲ ਦੀਆਂ 3 ਪੱਤੀਆਂ
ਹਨ। 8 ਫੁੱਲਾਂ ਦੀਆਂ
ਪੱਤੀਆਂ ਦੱਸੋ।

$$\square \times \square = \square$$



ਇੱਕ ਜੀਪ ਦੇ 4 ਟਾਈਰ ਹਨ।
5 ਜੀਪਾਂ ਦੇ ਕਿੰਨੇ ਟਾਈਰ
ਹੋਣਗੇ ?

$$\square \times \square = \square$$



ਇੱਕ ਮਾਲਾ ਵਿੱਚ 10 ਮੌਤੀ
ਹਨ। 8 ਮਾਲਾ ਵਿੱਚ ਕਿੰਨੇ
ਮੌਤੀ ਹੋਣਗੇ ?

$$\square \times \square = \square$$



ਇੱਕ ਹੱਥ ਦੀਆਂ 5 ਉੰਗਲਾਂ
ਹਨ। ਦੋ ਹੱਥਾਂ ਦੀਆਂ
ਉੰਗਲਾਂ ਦੱਸੋ।

$$\boxed{\textcolor{green}{\square}} \times \boxed{\textcolor{green}{\square}} = \boxed{\textcolor{green}{\square}}$$



ਇੱਕ ਕੁਰਸੀ ਦੀਆਂ 4 ਲੱਤਾਂ
ਹਨ। 5 ਕੁਰਸੀਆਂ ਦੀਆਂ
ਲੱਤਾਂ ਦੱਸੋ।

$$\boxed{\textcolor{pink}{\square}} \times \boxed{\textcolor{pink}{\square}} = \boxed{\textcolor{pink}{\square}}$$



ਇੱਕ ਬਿੱਲੀ ਦੀਆਂ 4 ਲੱਤਾਂ
ਹਨ। 10 ਬਿੱਲੀਆਂ ਦੀਆਂ
ਲੱਤਾਂ ਦੱਸੋ।

$$\boxed{\textcolor{blue}{\square}} \times \boxed{\textcolor{blue}{\square}} = \boxed{\textcolor{blue}{\square}}$$

ਇੱਕ ਗੁਬਾਰਾ 5 ਰੁਪਏ ਦਾ
ਹੈ। 4 ਗੁਬਾਰਿਆਂ ਦਾ ਮੁੱਲ ਦੱਸੋ।

$$\boxed{\textcolor{yellow}{\square}} \times \boxed{\textcolor{yellow}{\square}} = \boxed{\textcolor{yellow}{\square}}$$



ਇੱਕ ਟਾਫੀ 2 ਰੁਪਏ ਦੀ ਹੈ।
4 ਟਾਫੀਆਂ ਦਾ ਮੁੱਲ ਦੱਸੋ।

$$\boxed{\textcolor{purple}{\square}} \times \boxed{\textcolor{purple}{\square}} = \boxed{\textcolor{purple}{\square}}$$



ગુણા દે ગુણ

ક્રમ બદલ કે ગુણા :-



$$2 \times 5 = 10$$



$$5 \times 2 = 10$$


$$2 \times 5 = 5 \times 2$$

ક્રમ બદલ કે ગુણા કરન તે વી ઉહી જવાબ આઉંદા હૈ।

એક નાલ ગુણા :-



$$1 \times 5 = 5$$



$$7 \times 1 = 7$$

સંખિઅા નું 1 નાલ ગુણા કરન તે ઓહી સંખિઅા રહિંદી હૈ।

$$\text{સંખિઅા} \times 1 = \text{સંખિઅા}$$

$$1 \times 1 = 1$$

$$6 \times 1 = 6$$

$$2 \times 1 = 2$$

$$7 \times 1 = 7$$

$$3 \times 1 = 3$$

$$8 \times 1 = 8$$

$$4 \times 1 = 4$$

$$9 \times 1 = 9$$

$$5 \times 1 = 5$$

$$10 \times 1 = 10$$

સિફર (0) નાલ ગુણા :-

$$3 \times 0 = 0$$

$$5 \times 0 = 0$$

$$\text{સંખિઅા} \times 0 = 0$$

સંખિઅા નું '0' નાલ ગુણા કરન 'તે હર વાર '0' આઉંદી હૈ।

$$1 \times 0 = 0$$

$$6 \times 0 = 0$$

$$2 \times 0 = 0$$

$$7 \times 0 = 0$$

$$3 \times 0 = 0$$

$$8 \times 0 = 0$$

$$4 \times 0 = 0$$

$$9 \times 0 = 0$$

$$5 \times 0 = 0$$

$$10 \times 0 = 0$$

- ਜਦੋਂ ਅਸੀਂ ਕਿਸੇ ਸੰਖਿਆ ਦਾ ਪਹਾੜਾ ਪੜ੍ਹਦੇ ਹਾਂ ਤਾਂ ਆਉਣ ਵਾਲੀਆਂ ਸੰਖਿਆਵਾਂ ਪਹਾੜੇ ਵਾਲੀ ਸੰਖਿਆ ਦੇ ਗੁਣਜ ਹੁੰਦੀਆਂ ਹਨ ਜਿਵੇਂ ਕਿ 2, 4, 6, 8, 10 ਸੰਖਿਆ 2 ਦੇ ਗੁਣਜ ਹਨ।
- 2 ਦੇ ਗੁਣਜ ਦੇ ਅੰਤ ਵਿੱਚ 0, 2, 4, 6, 8 ਆਉਂਦਾ ਹੈ।
- 5 ਦੇ ਗੁਣਜ ਦੇ ਅੰਤ ਵਿੱਚ 5 ਜਾਂ 0 ਆਉਂਦਾ ਹੈ।



ਆਓ ਕਰੀਏ

1. ਖਾਲੀ ਥਾਵਾਂ ਭਰੋ :-

$$4 \times 2 = \boxed{\quad} \times 4$$

$$9 \times 7 = \boxed{\quad} \times \boxed{\quad}$$

$$\boxed{\quad} \times 5 = \boxed{\quad} \times 4$$

$$9 \times 3 = \boxed{\quad} \times 9$$

$$5 \times 9 = \boxed{\quad} \times \boxed{\quad}$$

$$\boxed{\quad} \times 2 = \boxed{\quad} \times 9$$

$$7 \times \boxed{\quad} = 4 \times 7$$

$$5 \times 7 = \boxed{\quad} \times \boxed{\quad}$$

$$\boxed{6} \times \boxed{\quad} = 8 \times \boxed{\quad}$$

2. ਖਾਲੀ ਥਾਵਾਂ ਭਰੋ :-

$$5 \times 1 = \boxed{\quad}$$

$$3 \times 0 = \boxed{\quad}$$

$$4 \times 0 = \boxed{\quad}$$

$$7 \times 1 = \boxed{\quad}$$

$$7 \times 0 = \boxed{\quad}$$

$$9 \times 0 = \boxed{\quad}$$

$$4 \times 1 = \boxed{\quad}$$

$$5 \times 0 = \boxed{\quad}$$

$$6 \times 0 = \boxed{\quad}$$

$$3 \times 1 = \boxed{\quad}$$

$$0 \times 2 = \boxed{\quad}$$

$$0 \times 4 = \boxed{\quad}$$

$$8 \times 1 = \boxed{\quad}$$

$$0 \times 3 = \boxed{\quad}$$

$$0 \times 6 = \boxed{\quad}$$

$$9 \times 1 = \boxed{\quad}$$

$$0 \times 8 = \boxed{\quad}$$

$$0 \times 9 = \boxed{\quad}$$

3. 2 ਦੇ ਗੁਣਜ 'ਤੇ ਠੀਕ (✓) ਦਾ ਨਿਸ਼ਾਨ ਲਗਾਓ :-

14

13

18

16

20

17

4. 5 ਦੇ ਗੁਣਜ 'ਤੇ ਠੀਕ (✓) ਦਾ ਨਿਸ਼ਾਨ ਲਗਾਓ :-

12

15

10

18

20

30

5. खाली सावं भरो :-

$4 \times 2 =$	<input type="text"/>	$5 \times 2 =$	<input type="text"/>	$2 \times 5 =$	<input type="text"/>
$4 \times 4 =$	<input type="text"/>	$9 \times 3 =$	<input type="text"/>	$9 \times 4 =$	<input type="text"/>
$8 \times 3 =$	<input type="text"/>	$4 \times 10 =$	<input type="text"/>	$7 \times 10 =$	<input type="text"/>
$5 \times 5 =$	<input type="text"/>	$3 \times 3 =$	<input type="text"/>	$2 \times 2 =$	<input type="text"/>
$7 \times 2 =$	<input type="text"/>	$7 \times 4 =$	<input type="text"/>	$7 \times 5 =$	<input type="text"/>
$8 \times 2 =$	<input type="text"/>	$8 \times 3 =$	<input type="text"/>	$2 \times 10 =$	<input type="text"/>

6. इंक अंकी संखिआ नुू इंक अंकी संखिआ नाल गुणा करो :-

$4 \times 2 =$ $\begin{array}{r} 4 \\ \times 2 \\ \hline \end{array}$	$5 \times 3 =$ $\begin{array}{r} 5 \\ \times 3 \\ \hline \end{array}$	$9 \times 3 =$ $\begin{array}{r} 9 \\ \times 3 \\ \hline \end{array}$	$7 \times 5 =$ $\begin{array}{r} 7 \\ \times 5 \\ \hline \end{array}$
--	--	--	--

$6 \times 2 =$	$5 \times 3 =$	$7 \times 5 =$	$7 \times 4 =$
----------------	----------------	----------------	----------------

$7 \times 2 =$	$6 \times 4 =$	$4 \times 5 =$	$3 \times 10 =$
----------------	----------------	----------------	-----------------

$9 \times 2 =$	$8 \times 3 =$	$9 \times 5 =$	$8 \times 10 =$
----------------	----------------	----------------	-----------------



ਮਨ ਕੋਲ ਦੋ ਬਦਾਮ ਸੀ ਅਤੇ ਅਮਨ ਕੋਲ
ਵੀ ਦੋ ਬਦਾਮ ਸੀ। ਦੋਵਾਂ ਕੋਲ ਕਿੰਨੇ ਬਦਾਮ ਸਨ ?

$$2 + 2 = 4$$



ਪਰ 2×2 ਵੀ
4 ਹੁੰਦਾ ਹੈ

ਦੁੱਗਣਾ ਮਤਲਬ ਦੋ ਗੁਣਾ



$$3 + 3 = 6 \text{ ਜਾਂ } 2 \times 3 = 6$$



ਆਓ ਕਰੀਏ

ਖਾਲੀ ਥਾਂ ਭਰੋ :-

- (a) 2 ਦਾ ਦੁੱਗਣਾ -----
- (c) 4 ਦਾ ਦੁੱਗਣਾ -----
- (e) 6 ਦਾ ਦੁੱਗਣਾ -----
- (g) 8 ਦਾ ਦੁੱਗਣਾ -----

- (b) 3 ਦਾ ਦੁੱਗਣਾ -----
- (d) 5 ਦਾ ਦੁੱਗਣਾ -----
- (f) 7 ਦਾ ਦੁੱਗਣਾ -----
- (h) 9 ਦਾ ਦੁੱਗਣਾ -----

x	2	3	4	5
2				
3				
4				
5				

ਪ੍ਰਯੋਗੀ ਕਿਰਿਆ

ਉਦੇਸ਼ - ਪਹਾੜੇ ਲਿਖਣਾ




ਸਮੱਗਰੀ - ਪੇਪਰ ਪਲੇਟ ਅਤੇ ਰੰਗ

ਵਿਧੀ -

1. ਦਿਖਾਏ ਅਨੁਸਾਰ ਪੇਪਰ ਉੱਤੇ ਲਾਈਨਾਂ ਲਗਾਓ।
2. ਵਿਚਕਾਰਲੇ ਚੱਕਰ 'ਤੇ (ਉਹ ਪਹਾੜਾ ਲਿਖਵਾਉ ਜਿਹੜਾ ਉਸ ਬੱਚੇ ਨੇ ਕਰਨਾ ਹੈ) 2 ਤੋਂ 5 ਵਿੱਚੋਂ ਕੋਈ ਇੱਕ ਅੰਕ ਲਿਖੋ।
3. ਹੁਣ ਉਸਦੇ ਬਾਹਰ ਚੱਕਰ 'ਤੇ 1 ਤੋਂ 10 ਤੱਕ ਗਿਣਤੀ ਲਿਖੋ।
4. ਬੱਚਿਆਂ ਨੂੰ ਗੁਣਾ ਕਰਨ 'ਤੇ ਪਹਾੜਾ ਪੂਰਾ ਕਰਨ ਨੂੰ ਕਰੋ।



ਆਓ ਕਰੋਏ



ਅਧਿਆਪਕ ਸੰਕੇਤ :

- ਵੱਖ-ਵੱਖ ਪਹਾੜੇ ਬਣਵਾਉ।
- ਰੰਗਾਂ ਨਾਲ ਸਜਾਉਣ ਨੂੰ ਕਰੋ ਅਤੇ ਜਮਾਤ ਵਿੱਚ ਰੱਖੋ।

ਆਉ ਦਸ-ਦਸ ਦੇ ਨੋਟ ਗਿਣੀਏ :-

	$= 1 \times 10$	$= 10$
	$= 2 \times 10$	$= \underline{\hspace{2cm}}$
	$= 4 \times 10$	$= \underline{\hspace{2cm}}$
	$= \underline{\hspace{2cm}}$	$= \underline{\hspace{2cm}}$
	$= \underline{\hspace{2cm}}$	$= \underline{\hspace{2cm}}$

10 ਦੇ ਗੁਣਜ 'ਤੇ ਠੀਕ (✓) ਦਾ ਨਿਸ਼ਾਨ ਲਗਾਓ :-

18	20	30	70	37	40
<input type="checkbox"/>	<input checked="" type="checkbox"/>	<input checked="" type="checkbox"/>	<input checked="" type="checkbox"/>	<input type="checkbox"/>	<input checked="" type="checkbox"/>
35	40	50	86	90	60
<input type="checkbox"/>	<input type="checkbox"/>	<input type="checkbox"/>	<input type="checkbox"/>	<input type="checkbox"/>	<input type="checkbox"/>
42	23	50	96	70	88
<input type="checkbox"/>	<input type="checkbox"/>	<input type="checkbox"/>	<input type="checkbox"/>	<input type="checkbox"/>	<input type="checkbox"/>

10 ਦੇ ਗੁਣਜ ਦੇ ਅੰਤ 'ਤੇ 0 ਹੁੰਦੀ ਹੈ ।



ਦੋ ਅੰਕੀ ਸੰਖਿਆ ਨੂੰ ਇੱਕ ਅੰਕੀ ਸੰਖਿਆ ਨਾਲ ਗੁਣਾ ਕਰਨਾ

1. ਸੰਖਿਆ (20×2) ਨੂੰ ਉਸਦੇ ਸਥਾਨ ਦੇ ਅਨੁਸਾਰ ਲਿਖੋ ।

$$\begin{array}{r} \text{ਦ. ਇ.} \\ 2 \quad 0 \\ \times \quad 2 \\ \hline \end{array}$$

2. 2×0 (ਇਕਾਈ ਦੇ ਅੰਕ) ਨਾਲ ਗੁਣਾ ਕਰੋ ।

$$\begin{array}{r} \text{ਦ. ਇ.} \\ 2 \quad 0 \\ \times \quad 2 \\ \hline 0 \end{array}$$

$2 \times 0 = '0'$ ਇਕਾਈ ਦੀ ਥਾਂ 'ਤੇ ਲਿਖੋ ।

3. 2×2 (ਦਹਾਈ ਦੇ ਅੰਕ) ਨਾਲ ਗੁਣਾ ਕਰੋ ।

$$\begin{array}{r} \text{ਦ. ਇ.} \\ \cancel{2} \quad 0 \\ \times \quad 2 \\ \hline 4 \quad 0 \end{array}$$

$2 \times 2 = '4'$ ਦਹਾਈ ਦੀ ਥਾਂ 'ਤੇ ਲਿਖੋ ।

ਆਓ ਕਰੀਏ



$$\begin{array}{r} \text{ਦ. ਇ.} \\ 1 \quad 0 \\ \times \quad 2 \\ \hline \end{array}$$

$$\begin{array}{r} \text{ਦ. ਇ.} \\ 4 \quad 0 \\ \times \quad 3 \\ \hline \end{array}$$

$$\begin{array}{r} \text{ਦ. ਇ.} \\ 5 \quad 0 \\ \times \quad 2 \\ \hline \end{array}$$

$$\begin{array}{r} \text{ਦ. ਇ.} \\ 2 \quad 0 \\ \times \quad 3 \\ \hline \end{array}$$

$$\begin{array}{r} \text{ਦ. ਇ.} \\ 1 \quad 0 \\ \times \quad 5 \\ \hline \end{array}$$

$$\begin{array}{r} \text{ਦ. ਇ.} \\ 2 \quad 0 \\ \times \quad 3 \\ \hline \end{array}$$

$$\begin{array}{r} \text{ਦ. ਇ.} \\ 3 \quad 0 \\ \times \quad 4 \\ \hline \end{array}$$

$$\begin{array}{r} \text{ਦ. ਇ.} \\ 6 \quad 0 \\ \times \quad 5 \\ \hline \end{array}$$

$$\begin{array}{r} \text{ਦ. ਇ.} \\ 2 \quad 0 \\ \times \quad 4 \\ \hline \end{array}$$

$$\begin{array}{r} \text{ਦ. ਇ.} \\ 4 \quad 0 \\ \times \quad 5 \\ \hline \end{array}$$

$$\begin{array}{r} \text{ਦ. ਇ.} \\ 8 \quad 0 \\ \times \quad 4 \\ \hline \end{array}$$

$$\begin{array}{r} \text{ਦ. ਇ.} \\ 7 \quad 0 \\ \times \quad 2 \\ \hline \end{array}$$



ਵੱਡੀਆਂ ਸੰਖਿਆ ਦੀ ਗੁਣਾ



1 ਮਾਲਾ ਵਿੱਚ 23 ਮੇਤੀ ਹਨ। ਇਸ ਤਰ੍ਹਾਂ ਦੀਆਂ
5 ਮਾਲਾ ਵਿੱਚ ਕਿੰਨੇ ਮੇਤੀ ਹੋਣਗੇ ?



ਪਹਿਲਾਂ 23 ਨੂੰ ਤੇੜੇ 20 + 3

\times	20	3
5		



$5 \times 20 = 100$ ਅਤੇ $5 \times 3 = 15$

\times	20	3
5	100	15



100 ਅਤੇ 15 ਨੂੰ ਜੋੜ ਦਿਓ

\times	20	3
5	100	15

= 115

ਇਹ ਤਾਂ ਬੜਾ ਸੌਖਾ ਹੈ।



ਅਧਿਆਪਕ ਸੰਕੇਤ :

- ਸੰਖਿਆਵਾਂ ਨੂੰ ਤੇੜੇ ਕੇ, ਸੰਖਿਆਂ ਦੀ ਗੁਣਾ ਨੂੰ ਕਿਰਿਆਵਾਂ ਨਾਲ ਕਰਕੇ ਗੁਣਾ ਦੀ ਧਾਰਨਾ ਵਿਕਸਿਤ ਕਰਨਾ।
- ਪ੍ਰਚਲਿਤ ਤਰੀਕੇ ਨਾਲ ਗੁਣਾ, ਸਮਝ ਵਿੱਚ ਰੁਕਾਵਟ ਪਾਉਂਦਾ ਹੈ।
- ਮਨ ਹੀ ਮਨ ਗੁਣਾ ਕਰਨ ਨੂੰ ਕਹਿਣਾ, ਅੰਦਾਜ਼ਾ ਪੁੱਛਣਾ ਫਿਰ ਸਵਾਲ ਕਰਨਾ।

ਇੱਕ ਕਿਆਰੀ ਵਿੱਚ ਫੁੱਲਾਂ ਦੇ 32 ਪੈਂਦੇ ਲੱਗੇ ਹਨ। ਇਸ ਤਰ੍ਹਾਂ ਦੀਆਂ 3 ਕਿਆਰੀਆਂ ਵਿੱਚ ਕਿੰਨੇ ਫੁੱਲਾਂ ਦੇ ਪੈਂਦੇ ਹਨ?

ਅੰਦਰਾਜ਼ਾ

ਕਿਆਰੀਆਂ ਦੀ ਗਿਣਤੀ	= 3	32 × 3 ਦਾ ਮਤਲਬ																		
1 ਕਿਆਰੀ ਵਿੱਚ ਫੁੱਲਾਂ ਦੇ ਪੈਂਦੇ	= 32	30 × 3																		
ਕੁੱਲ ਫੁੱਲਾਂ ਦੇ ਪੈਂਦੇ	=	ਜੋ ਕਿ 100 ਤੋਂ ਘੱਟ ਹੈ।																		
<table border="1"> <tr> <td>×</td> <td>30</td> <td>2</td> </tr> <tr> <td>3</td> <td></td> <td></td> </tr> </table>	×	30	2	3			<table border="1"> <tr> <td>×</td> <td>30</td> <td>2</td> </tr> <tr> <td>3</td> <td></td> <td>6</td> </tr> </table>	×	30	2	3		6	<table border="1"> <tr> <td>×</td> <td>30</td> <td>2</td> </tr> <tr> <td>3</td> <td>90</td> <td>6</td> </tr> </table>	×	30	2	3	90	6
×	30	2																		
3																				
×	30	2																		
3		6																		
×	30	2																		
3	90	6																		
		= 96																		



ਆਓ ਕਰੋਏ

1. ਇੱਕ ਆਈਸਕ੍ਰੀਮ 55 ਰੁਪਏ ਦੀ ਹੈ। ਇਸ ਤਰ੍ਹਾਂ ਦੀਆਂ 5 ਆਈਸਕ੍ਰੀਮਾਂ ਦਾ ਮੁੱਲ

×	50	5
5		

$55 \times 5 =$

ਅੰਦਰਾਜ਼ਾ =

2. ਇੱਕ ਚਾਕ ਦੇ ਡੱਬੇ ਵਿੱਚ 43 ਚਾਕ ਹਨ। 3 ਡੱਬਿਆਂ ਵਿੱਚ ਕਿੰਨੇ ਚਾਕ ਹੋਣਗੇ?

×	40	3
3		

$43 \times 3 =$

ਅੰਦਰਾਜ਼ਾ =



આઉ સિંહીએ

કાલમ વિધી નાલ ગુણા :-

$$12 \times 2$$

$$2 \text{ ઇકાઈઓ } \times 2 = 4 \text{ ઇકાઈઓ} \longrightarrow$$

$$1 \text{ દહાઈ } \times 2 = 2 \text{ દહાઈઓ} \longrightarrow$$

દહાઈ	ઇકાઈ
	4
2	0
2	4

$$\begin{array}{r}
 1 & 2 \\
 \times & 2 \\
 \hline
 4 & \leftarrow 2 \times 2 \\
 2 & 0 \leftarrow 10 \times 2 \\
 \hline
 2 & 4
 \end{array}$$

$$28 \times 3$$

$$8 \text{ ઇકાઈઓ } \times 3 = 24 \text{ ઇકાઈઓ} \longrightarrow$$

$$= 2 \text{ દહાઈઓ} + 4 \text{ ઇકાઈ}$$

$$2 \text{ દહાઈઓ } \times 3 = 6 \text{ દહાઈઓ} \longrightarrow$$

દહાઈ	ઇકાઈ
2	4
6	0
8	4

$$\begin{array}{r}
 2 & 8 \\
 \times & 3 \\
 \hline
 2 & 4 \leftarrow 8 \times 3 \\
 6 & 0 \leftarrow 20 \times 3 \\
 \hline
 8 & 4
 \end{array}$$

આઉ કરીએ

$$8 \quad 6$$

$$\times \quad 5$$

$$6 \quad 2$$

$$\times \quad 2$$

$$7 \quad 8$$

$$\times \quad 3$$

$$\leftarrow 6 \times 5$$

$$\leftarrow 80 \times 5$$

$$\leftarrow 2 \times 2$$

$$\leftarrow 60 \times 2$$

$$\leftarrow 8 \times 3$$

$$\leftarrow 70 \times 3$$



ਆਓ ਸਿੱਖੀਏ

ਦੋ ਅੰਕੀ ਸੰਖਿਆ ਨੂੰ ਦੋ ਅੰਕੀ ਸੰਖਿਆ ਨਾਲ ਗੁਣਾ



10 ਰੁਪਏ ਦੇ 10 ਕਰੰਸੀ
ਨੋਟ ਹੋਣ ਤਾਂ ਕਿੰਨੇ
ਰੁਪਏ ਹੋਣਗੇ ?

$$10 \times 10 = 100$$




10 ਰੁਪਏ ਦੇ 15 ਕਰੰਸੀ
ਨੋਟ ਹੋਣ ਤਾਂ ਕਿੰਨੇ
ਰੁਪਏ ਹੋਣਗੇ ?

$$15 \times 10 = 150$$



10 ਰੁਪਏ ਦੇ 20 ਕਰੰਸੀ
ਨੋਟ ਹੋਣ ਤਾਂ ਕਿੰਨੇ
ਰੁਪਏ ਹੋਣਗੇ ?

$$20 \times 10 = 200$$



ਆਓ ਕਰੀਏ

$$20 \times 10 =$$

$$30 \times 10 =$$

$$40 \times 10 =$$

$$60 \times 10 =$$

$$70 \times 10 =$$

$$90 \times 10 =$$



ਆਓ ਸਿੱਖੀਏ

ਦੇ ਅੰਕੀ ਸੱਖਿਆ ਨੂੰ ਦੋ ਅੰਕੀ ਸੱਖਿਆ ਨਾਲ ਗੁਣਾ



ਇੱਕ ਪੈਕਟ ਵਿੱਚ 25 ਬਿਸਕੁਟ ਹਨ। 13 ਪੈਕਟਾਂ
ਵਿੱਚ ਕਿੰਨੇ ਬਿਸਕੁਟ ਹੋਣਗੇ ?

ਕਿਸ ਤਰ੍ਹਾਂ ਕਰੀਏ ?



ਪਹਿਲਾਂ 25 ਅਤੇ 13 ਨੂੰ ਤੇਜ਼ੇ

$$25 = 20 + 5$$

$$13 = 10 + 3$$

\times	20	5
10		
3		



$$10 \times 20 = 200 \text{ ਤੇ } 10 \times 5 = 50$$

$$3 \times 20 = 60 \text{ ਤੇ } 3 \times 5 = 15$$

\times	20	5
10	200	50
3	60	15

\times	20	5
10	200	50
3		



$$200 + 50 + 60 + 15 \text{ ਦਾ ਜੋੜ ਕਰੋ}$$

\times	20	5
10	200	50
3	60	15

$$= 325$$


ਇਹ ਤਾਂ ਬੜਾ ਸੌਖਾ ਹੈ ।




આઉં કરોએ




$$32 \times 21 =$$




$$22 \times 32 =$$




$$32 \times 33 =$$




$$12 \times 52 =$$




$$23 \times 12 =$$




$$42 \times 25 =$$




$$15 \times 42 =$$




$$33 \times 32 =$$




$$25 \times 31 =$$




$$55 \times 12 =$$



$$52 \times 32 =$$



$$35 \times 23 =$$





ਆਓ ਸਿੱਖੀਏ

ਇੰਨ ਅੰਕੀ ਸੰਖਿਆਵਾਂ ਦੀ ਗੁਣਾ



100 ਰੁ: ਦੇ 1 ਕਰੰਸੀ

ਨੋਟ

$$1 \times 100 = 100$$



100 ਰੁ: ਦੇ 2 ਕਰੰਸੀ

ਨੋਟ ਹੋਣ ਤਾਂ ਕਿੰਨੇ
ਰੁਪਏ ਹੋਣਗੇ

$$2 \times 100 = 200$$


ਆਓ ਕਰੀਏ




$$2 \times 100 =$$



$$3 \times 100 =$$



$$8 \times 100 =$$



$$5 \times 100 =$$



$$2 \times 200 =$$



$$2 \times 300 =$$



$$7 \times 100 =$$



$$3 \times 200 =$$



$$3 \times 300 =$$



$$9 \times 100 =$$



$$5 \times 200 =$$



$$2 \times 400 =$$





ਤਿੰਨ ਅੰਕੀ ਸੰਖਿਆ ਨੂੰ ਇੱਕ ਅੰਕੀ ਸੰਖਿਆ ਨਾਲ ਗੁਣਾ

ਪਹਿਲਾਂ ਦੋਸੇ ਸਵਾਲ ਅਨੁਸਾਰ ਤਿੰਨ ਅੰਕੀ ਸੰਖਿਆ ਨੂੰ ਵੀ ਅਸੀਂ ਤੋੜ ਕੇ ਗੁਣਾ ਕਰ ਸਕਦੇ ਹਾਂ :
ਜਿਵੇਂ ਕਿ 121×4

$$121 = 100 + 20 + 1$$

\times	100	20	1
4	400	80	4

$$= 400$$

$$80$$

$$+ \frac{4}{484}$$

ਆਓ ਕਰੀਏ

- ਗੁਣਾ ਦੇ ਉੱਤਰ ਨੂੰ ਗੁਣਨਫਲ ਕਿਹਾ ਜਾਂਦਾ ਹੈ।

$$114 \times 2$$

\times	100	10	4
2			

$$=$$

$$221 \times 3$$

\times			

$$=$$

$$122 \times 3$$

\times			

$$=$$

$$212 \times 4$$

\times			

$$=$$

$$214 \times 2$$

\times			

$$=$$

$$133 \times 3$$

\times			

$$=$$



ਗੁਣਾ ਕਰਨ ਦੀ ਲੇਟਿਸ ਐਲਗੋਰਿਧਮ (Lattice Algorithm) ਵਿਧੀ :-


$$58 \times 3$$

ਪਗ 1 : $8 \times 3 =$  ਇਸ ਢੰਗ ਨਾਲ ਲਿਖੋ ।

ਪਗ 2 : $5 \times 3 =$  ਇਸ ਢੰਗ ਨਾਲ ਲਿਖੋ ।

ਪਗ 2 : ਇਕਾਈ ਦਾ ਅੰਕ ਲਿਖੋ = 4, ਦਹਾਈ ਵਾਲੇ ਸਥਾਨ 'ਤੇ ਵਿਕਰਣੀ ਅੰਕਾਂ (ਆਸਮਾਨੀ ਰੰਗ ਵਾਲੇ) ਦੇ ਜੋੜ ਦਾ ਇਕਾਈ ਦਾ ਅੰਕ = $5 + 2 = 7$, ਲਿਖੋ ਸੈਂਕੜੇ ਵਾਲੇ ਸਥਾਨ 'ਤੇ ਵਿਕਰਣੀ ਅੰਕ (ਪੀਲਾ ਰੰਗ) 1 ਲਿਖੋ । ਹੁਣ ਅੰਕ 1, 7, 4 ਆਇਆ ਜਿਸ ਤੋਂ ਕਿ ਸੰਖਿਆ 174 ਬਣਦੀ ਹੈ ਜੋ ਕਿ 58×3 ਦਾ ਗੁਣਨਫਲ ਹੈ ।


ਪਗ 3 :




ਆਓ ਕਰੋਏ

$$58 \times 3 = 174$$


$$24 \times 2$$



$$33 \times 3$$



$$43 \times 5$$



ਪ੍ਰਯੋਗੀ ਕਿਰਿਆ


ਉਦੇਸ਼ : ਗੁਣਾ ਦੀ ਸਮਝ ਵਿਕਸਿਤ ਕਰਨਾ

ਸਮੱਗਰੀ : ਤੀਲੀਆਂ


ਵਿਧੀ : 42×3

- (i) ਦਿੱਤੀ ਸੰਖਿਆ ਦੇ ਦਹਾਈ ਅਤੇ ਇਕਾਈ ਅੰਕ ਅਨੁਸਾਰ ਤੀਲੀਆਂ ਰੱਖੋ (ਜਿਸ ਸੰਖਿਆ ਨੂੰ ਗੁਣਾ ਕਰਨਾ ਹੈ))

ਉਦਾਹਰਣ $42 = 4$ ਦਹਾਈਆਂ 2 ਇਕਾਈਆਂ



- (ii) ਹੁਣ ਜਿਸ ਸੰਖਿਆ ਨਾਲ ਗੁਣਾ ਕਰਨਾ ਹੈ ਉਸ ਸੰਖਿਆ ਅਨੁਸਾਰ ਜਿਵੇਂ ਕਿ ਉਦਾਹਰਣ ਅਨੁਸਾਰ 3 ਤੀਲੀਆਂ ਨੂੰ ਪਹਿਲੀਆਂ ਤੀਲੀਆਂ ਦੇ ਉਪਰ ਦਿਖਾਏ ਅਨੁਸਾਰ ਰੱਖੋ।



- (ii) ਹੁਣ, ਕਾਟ ਬਿੰਦੂਆਂ ਦੀ ਗਿਣਤੀ ਦਹਾਈਆਂ, ਇਕਾਈਆਂ ਵਿੱਚ ਕਰੋ।



ਅਧਿਆਪਕ ਸੰਕੇਤ :

ਅਧਿਆਪਕ ਸੰਖਿਆ ਬਦਲ-ਬਦਲ ਕੇ ਗੁਣਾ ਦੀ ਸਮਝ ਵਿਕਸਿਤ ਕਰਨ।

ਵਰਕਸ਼ੀਟ

1. ਮਿਲਾਨ ਕਰੋ :-

4×3	18
3×6	35
5×7	90
9×10	12

2. ਠੀਕ ਜਵਾਬ 'ਤੇ ਚੱਕਰ ਲਗਾਓ :-

(i) $12 \times 3 =$ 39 36 63 (ii) $10 \times 5 =$ 60 40 50

3. ਖਾਲੀ ਥਾਵਾਂ ਭਰੋ :-

(i) $5 + 5 + 5 + 5 + 5 =$ _____ \times _____

(ii) $10 + 10 + 10 + 10 + 10 + 10 + 10 =$ _____ \times _____

4. ਖਾਲੀ ਥਾਵਾਂ ਭਰੋ :-

(i) $0 \times 5 =$

(ii) $4 \times 1 =$

(iii) $3 \times 2 =$ \times

5. ਗੁਣਾ ਕਰੋ :-

(i) 25×3

(ii) 42×14

(iii) 70×10

6. ਖਾਲੀ ਥਾਵਾਂ ਭਰੋ :-

(i) $7 \times$ _____ $= 21$

(ii) $4 \times$ _____ $= 16$

(iii) _____ $\times 5 = 20$

7. ਚਾਰ ਦਾ ਪਹਾੜਾ ਲਿਖੋ :-

ਯਾਦ ਰੱਖਣ ਯੋਗ ਗੱਲਾਂ



- ਕਿਸੇ ਵੀ ਸੰਖਿਆ ਨੂੰ 1 ਨਾਲ ਗੁਣਾ ਕਰਨ 'ਤੇ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ।
- ਕਿਸੇ ਵੀ ਸੰਖਿਆ ਨੂੰ 0 ਨਾਲ ਗੁਣਾ ਕਰਨ 'ਤੇ ਜਵਾਬ 0 ਪ੍ਰਾਪਤ ਹੁੰਦਾ ਹੈ।
- ਗੁਣਾ ਕਰਨ ਤੋਂ ਬਾਅਦ ਪ੍ਰਾਪਤ ਜਵਾਬ ਨੂੰ ਗੁਣਨਫਲ ਕਿਹਾ ਜਾਂਦਾ ਹੈ।

ਅਸੀਂ ਜੋ ਸੰਖਿਆ

ਗੁਣਾ

2, 3, 4, 5 ਦੀ ਅੰਤਰਾਲ ਗਿਣਡੀ

2, 3, 4, 5 ਅਤੇ 10 ਦਾ ਪਹਾੜਾ

ਇੱਕ ਸੰਖਿਆ ਨੂੰ ਹੀ ਵਾਰ-ਵਾਰ ਜੜਨਾ ਅਤੇ ਗੁਣਾ ਦੇ ਰੂਪ ਵਿੱਚ ਬਦਲਣਾ

ਗੁਣਾ ਦੇ ਗੁਣ

ਇੱਕ ਅੰਕੀ, ਦੋ ਅੰਕੀ ਅਤੇ ਤਿੰਨ ਅੰਕੀ ਸੰਖਿਆਵਾਂ ਦੀ ਗੁਣਾ

ਉਦੇਸ਼

- ਸਮੂਹ ਬਣਾ ਕੇ ਵੰਡ ਵਿਧੀ ਸਮਝਾਉਣਾ ।
- ਭਾਗ ਵਾਰ-ਵਾਰ ਘਟਾਓ ਵਿਧੀ ਨਾਲ ।
- ਭਾਗ ਅਤੇ ਗੁਣਾ ਵਿੱਚ ਸਬੰਧ ।
- ਸਮੂਹ ਬਣਾ ਕੇ ਅਤੇ ਪਹਾੜਿਆਂ ਦੀ ਵਰਤੋਂ ਰਾਹੀਂ ਭਾਗ ਵਿਧੀ ਸਮਝਾਉਣਾ ।
- ਦਿਮਾਗੀ ਅੰਕ ਗਣਿਤ-ਇੱਕ ਅੰਕ ਵਾਲੀ ਸੰਖਿਆ ਅਤੇ ਦੋ ਅੰਕਾਂ ਵਾਲੀ ਸੰਖਿਆ ਨੂੰ ਜੁਬਾਨੀ ਜੋੜਨਾ ਅਤੇ ਘਟਾਉਣਾ ।
- ਦੋ ਅੰਕਾਂ ਵਾਲੀ ਸੰਖਿਆ ਨੂੰ ਜੁਬਾਨੀ ਦੁੱਗਣਾ ਕਰਨਾ ।

ਕੀ ਤੁਹਾਨੂੰ ਯਾਦ ਹੈ ?



- (i) ਪਲੇਟਾਂ ਵਿੱਚ ਕੁੱਲ ਲੱਭ੍ਹ ਹਨ ।
- (ii) ਲੱਭ੍ਹ ਸਮੂਹਾਂ ਵਿੱਚ ਵੰਡੇ ਹੋਏ ਹਨ ।
- (iii) ਹਰ ਸਮੂਹ ਵਿੱਚ ਲੱਭ੍ਹ ਹਨ ।



ਯਟਾਉ ਵਿਧੀ ਨਾਲ ਭਾਗ

ਆਓ 12 ਅੰਬਾਂ ਨੂੰ 3 ਬੱਚਿਆਂ ਵਿੱਚ ਵੰਡੀਏ।



12 ਅੰਬਾਂ ਵਿੱਚੋਂ 1-1 ਅੰਬ ਤਿੰਨਾਂ ਬੱਚਿਆਂ ਨੂੰ ਦਿੱਤਾ ਤਾਂ ਬਾਕੀ 9 ਅੰਬ ਬਚੇ।



$$12 - 3 = 9$$

9 ਅੰਬਾਂ ਵਿੱਚੋਂ 1-1 ਅੰਬ ਤਿੰਨਾਂ ਬੱਚਿਆਂ ਨੂੰ ਹੋਰ ਦਿੱਤਾ ਤਾਂ ਬਾਕੀ 6 ਅੰਬ ਬਚੇ।



$$9 - 6 = 3$$

6 ਅੰਬਾਂ ਵਿੱਚੋਂ 1-1 ਅੰਬ ਤਿੰਨਾਂ ਬੱਚਿਆਂ ਨੂੰ ਹੋਰ ਦਿੱਤਾ ਤਾਂ ਬਾਕੀ 3 ਅੰਬ ਬਚੇ।



$$6 - 3 = 3$$

ਬਾਕੀ ਬਚਦੇ 3 ਅੰਬਾਂ ਨੂੰ ਤਿੰਨਾਂ ਬੱਚਿਆਂ ਵਿੱਚ ਵੰਡ ਦਿੱਤਾ ਤਾਂ ਬਾਕੀ ਕੋਈ ਅੰਬ ਨਹੀਂ ਬਚਿਆ।



$$3 - 3 = 0$$

ਦੇਖੋ ਹਰੇਕ ਬੱਚੇ ਨੂੰ 4-4 ਅੰਬ ਮਿਲੇ।

ਇਸ ਲਈ $12 \div 3 = 4$ ਹੈ।



ਭਾਗ ਦਾ ਮਤਲਬ ਵਾਰ-ਵਾਰ ਯਟਾਉਣਾ ਹੈ।



ਆਉ ਹੁਣ 20 ਗੁਬਾਰਿਆਂ ਨੂੰ 5 ਬੱਚਿਆਂ ਵਿੱਚ ਵੰਡੀਏ।




20 ਗੁਬਾਰਿਆਂ ਵਿੱਚੋਂ 5 ਬੱਚਿਆਂ ਨੂੰ 1-1 ਗੁਬਾਰਾ ਦਿੱਤਾ ਤਾਂ ਬਾਕੀ 15 ਗੁਬਾਰੇ ਬਚੇ।



15 ਗੁਬਾਰਿਆਂ ਵਿੱਚੋਂ 5 ਬੱਚਿਆਂ ਨੂੰ 1-1 ਗੁਬਾਰਾ ਦਿੱਤਾ ਤਾਂ ਬਾਕੀ 10 ਗੁਬਾਰੇ ਬਚੇ।



10 ਗੁਬਾਰਿਆਂ ਵਿੱਚੋਂ 5 ਬੱਚਿਆਂ ਨੂੰ 1-1 ਗੁਬਾਰਾ ਦਿੱਤਾ ਤਾਂ ਬਾਕੀ 5 ਗੁਬਾਰੇ ਬਚੇ।



5 ਗੁਬਾਰਿਆਂ ਵਿੱਚੋਂ 5 ਬੱਚਿਆਂ ਨੂੰ 1-1 ਗੁਬਾਰਾ ਦਿੱਤਾ ਤਾਂ ਬਾਕੀ ਕੋਈ ਗੁਬਾਰਾ ਨਹੀਂ ਬਚਿਆ।



ਦੇਖੋ ਹਰੇਕ ਬੱਚੇ ਨੂੰ 4-4 ਗੁਬਾਰੇ ਮਿਲੇ ਹਨ। ਇਸ ਲਈ $20 \div 5 = 4$

આઉ કરીએ



ઘટાઉ વિધી નાલ ભાગ :

$$\begin{array}{r}
 20 \div 4 \\
 \text{પહિલી વાર} \quad \begin{array}{r} 2 \quad 0 \\ - \quad 4 \\ \hline 1 \quad 6 \end{array} \\
 \text{દૂસ્તી વાર} \quad \begin{array}{r} - \quad 4 \\ \hline 1 \quad 2 \end{array} \\
 \text{તીજી વાર} \quad \begin{array}{r} - \quad 4 \\ \hline \end{array} \\
 \text{ચોંથી વાર} \quad \begin{array}{r} 8 \\ - \quad 4 \\ \hline 4 \end{array} \\
 \text{પંજવી વાર} \quad \begin{array}{r} - \quad 4 \\ \hline 0 \end{array} \\
 20 \div 4 = \boxed{5}
 \end{array}$$

$$15 \div 5$$

$$18 \div 6$$

$$8 \div 2$$



ਆਓ ਬਰਾਬਰ ਸਮੂਹ ਬਣਾਈ

				ਸਮੂਹਾਂ ਦੀ ਗਿਣਤੀ
				$8 \div 2 = 4$
				$12 \div 4 = 3$



	$9 \div 3 =$ <input type="text"/>
	$12 \div 4 =$ <input type="text"/>
	$4 \div 2 =$ <input type="text"/>
	$8 \div 4 =$ <input type="text"/>
	$14 \div 2 =$ <input type="text"/>
	$15 \div 5 =$ <input type="text"/>

ਬਰਾਬਰ-ਬਰਾਬਰ ਵੰਡੋ



ਅੜ ਮੇਰੇ ਜਨਮ ਦਿਨ
ਤੇ ਮੇਰੇ 4 ਦੋਸਤ ਆ ਰਹੇ ਹਨ।

ਮੈਂ 12 ਚਾਕਲੇਟ, ਆਪਣੇ
ਦੋਸਤਾਂ ਵਿੱਚ ਵੰਡਾਂਗਾ।




ਸਾਰਿਆਂ ਨੂੰ ਬਰਾਬਰ-ਬਰਾਬਰ
ਚਾਕਲੇਟ ਦੇਣੀ ਹੈ।



ਹਰੇਕ ਨੂੰ 3 ਚਾਕਲੇਟਾਂ
ਮਿਲੀਆਂ।

$$12 \div 4 = 3$$





$12 \div 4$ ਦਾ ਭਾਵ ਭਾਗ ਕਰਨਾ ਜਾਂ ਵੰਡ/ਹਿੱਸੇ ਕਰਨਾ।




આઉં સિખીએ

6 ટાડ્ફીઆં નું 3 બ૱ચિਆં વિંચ બરાબર વેંડો :



$$6 \div 3 = 2 \text{ ટાડ્ફીઆં હરેક બ૱ચે નું}$$

4 ડુલાં નું 2 ગમલિਆં વિંચ બરાબર લગાઉં :



$$4 \div 2 = 2 \text{ ડુલ હરેક ગમલે વિંચ}$$

આઉં કરીએ

12 સેબ 3 પલેટાં વિંચ બરાબર વેંડો :



$$\square \div \square = \square \text{ હરેક પલેટ વિંચ}$$

8 કુલફીઆં 2 બ૱ચિਆં વિંચ બરાબર વેંડો :



$$\square \div \square = \square \text{ હરેક બ૱ચે નું}$$

બરાબર-બરાબર વેંડણ દી વિધી નું ભાગ કહિંદે હન। ભાગ દા '÷' ચિન્હ હુંદા હૈ।




ਆਚਿ ਸਿੱਖੀਏ

ਭਾਗ ਅਤੇ ਗੁਣਾ ਵਿੱਚ ਸਬੰਧ



12 ਛੁੱਲਾਂ ਨੂੰ ਕਤਾਰਾਂ ਅਤੇ ਕਾਲਮਾਂ ਵਿੱਚ ਤਰਤੀਬ ਨਾਲ ਰੱਖਿਆ ਗਿਆ ਹੈ।



$$12 \div 3 = 4$$

ਹਰੇਕ ਕਤਾਰ ਵਿੱਚ 4 ਛੁੱਲ ਹਨ।


$$12 \div 4 = 3$$

ਹਰੇਕ ਕਾਲਮ ਵਿੱਚ 3 ਛੁੱਲ ਹਨ।

$$3 \times 4 = 12$$

$$12 \div 3 = 4$$

$$12 \div 4 = 3$$






$$5 \times 4 = 20$$

$$20 \div 5 = 4$$


ਹਰੇਕ ਕਤਾਰ ਵਿੱਚ 4 ਸੇਬ

$$20 \div 4 = 5$$


ਹਰੇਕ ਕਾਲਮ ਵਿੱਚ 5 ਸੇਬ



1.



ਅਵਨੀਤ ਕੋਲ 15 ਟਾਫੀਆਂ ਹਨ। ਉਹ ਉਹਨਾਂ ਨੂੰ 5 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡਦਾ ਹੈ।



(ੳ) (i) ਹਰ ਬੱਚੇ ਕੋਲ _____ ਟਾਫੀਆਂ ਹੋਣਗੀਆਂ।

$$(ii) 15 \div 5 = _____$$

(ਅ) ਜੇਕਰ ਉਹ ਤਿੰਨ ਬੱਚਿਆਂ ਨੂੰ ਬਰਾਬਰ-ਬਰਾਬਰ ਟਾਫੀਆਂ ਵੰਡਦਾ ਹੈ ਤਾਂ

(i) ਹਰ ਬੱਚੇ ਕੋਲ _____ ਟਾਫੀਆਂ ਹੋਣਗੀਆਂ।

$$(ii) 15 \div 3 = _____$$

ਗਸਲੀਨ ਕੋਲ 12 ਗੁਬਾਰੇ ਹਨ, 3 ਬੱਚਿਆਂ ਵਿੱਚ ਬਰਾਬਰ-ਬਰਾਬਰ ਵੰਡਦਾ ਹੈ।



(ੳ) (i) ਹਰ ਬੱਚੇ ਕੋਲ _____ ਗੁਬਾਰੇ ਹੋਣਗੇ

$$(ii) 12 \div 3 = _____$$

(ਅ) ਜੇਕਰ ਗੁਬਾਰੇ 4 ਬੱਚਿਆਂ ਨੂੰ ਬਰਾਬਰ-ਬਰਾਬਰ ਵੰਡਦਾ ਹੈ ਤਾਂ

(i) ਹਰ ਬੱਚੇ ਕੋਲ ਗੁਬਾਰੇ = _____

$$(ii) 12 \div 4 = _____$$

ਪਹਾੜਿਆਂ ਦੀ ਵਰਤੋਂ ਨਾਲ ਭਾਗ

- 2 ਦੇ ਪਹਾੜੇ ਦੀ ਵਰਤੋਂ ਕਰੋ ਅਤੇ ਭਾਗ ਕਰੋ :

$18 \div 2 = 9$	$2 \times 9 = 18$
$8 \div 2 =$	$2 \times 4 = 8$
$12 \div 2 =$	$2 \times 6 = 12$
$16 \div 2 =$	$2 \times 8 =$
$14 \div 2 =$	$2 \times 7 =$
$10 \div 2 =$	$2 \times 5 =$
$6 \div 2 =$	$2 \times 3 =$

- 5 ਦੇ ਪਹਾੜੇ ਦੀ ਵਰਤੋਂ ਕਰੋ ਅਤੇ ਭਾਗ ਕਰੋ :

$15 \div 5 =$	$5 \times 3 =$
$20 \div 5 =$	$5 \times 4 =$
$25 \div 5 =$	
$30 \div 5 =$	
$10 \div 5 =$	
$40 \div 5 =$	
$35 \div 5 =$	

- 10 ਦੇ ਪਹਾੜੇ ਦੀ ਵਰਤੋਂ ਕਰੋ ਅਤੇ ਭਾਗ ਕਰੋ :

$40 \div 10 =$	$10 \times 4 =$
$50 \div 10 =$	$10 \times 5 =$
$30 \div 10 =$	
$20 \div 10 =$	
$80 \div 10 =$	
$60 \div 10 =$	

ਬਾਗ ਦੇ ਗੁਣ

1. ਜਦੋਂ ਅਸੀਂ ਕਿਸੇ ਸੰਖਿਆ ਨੂੰ 1 ਨਾਲ ਭਾਗ ਕਰਦੇ ਹਾਂ ਤਾਂ ਜਵਾਬ ਉਹੀ ਸੰਖਿਆ ਹੁੰਦੀ ਹੈ।



8 ਲੱਡੂ



$$8 \div 1 = 8$$

2. ਜਦੋਂ ਸੰਖਿਆ ਨੂੰ ਉਸੇ ਹੀ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਜਵਾਬ ਹਮੇਸ਼ਾ 1 ਹੁੰਦਾ ਹੈ।




5 ਗੁਬਾਰੇ



$$5 \div 5 = 1$$

3. ਜਦੋਂ 0 ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਹਾਂ ਤਾਂ ਜਵਾਬ ਹਮੇਸ਼ਾਂ 0 ਹੁੰਦਾ ਹੈ।



$$0 \div 3 = 0$$

ਆਓ ਕਗੇਏ



1. ਖਾਲੀ ਥਾਵਾਂ ਭਰੋ

(i) $4 \div 4 = \underline{\quad}$

(ii) $3 \div \underline{\quad} = 1$

(iii) $0 \div 5 = \underline{\quad}$

(iv) $\underline{\quad} \div 2 = 0$

(v) $2 \div 2 = \underline{\quad}$

(vi) $10 \div \underline{\quad} = 1$

ਖੇਡ-ਖੇਡ ਵਿੱਚ ਭਾਗ



ਆਓ ਸਿਖੀਏ



ਅੱਜ ਅਸੀਂ ਕਰੰਸੀ
ਨੋਟਾਂ ਨਾਲ ਵੰਡਣਾ ਸਿੱਖਾਂਗੇ

ਮੇਰੇ ਕੇਲ 16 ਰੁਪਏ ਹਨ। ਦੋ ਬੱਚਿਆਂ
ਵਿੱਚ ਬਰਾਬਰ-ਬਰਾਬਰ ਵੰਡਣੇ ਹਨ।
ਦੱਸੋ ਹਰੇਕ ਨੂੰ ਕਿਨ੍ਹੇ ਰੁਪਏ ਆਉਣਗੇ ?



ਕੀ ਤਸੀਂ ਦੋਹਾਂ ਬੱਚਿਆਂ ਨੂੰ
ਦਸ-ਦਸ ਰੁਪਏ ਦੇ ਸਕਦੇ ਹੋ ?

ਫਿਰ ਕੀ
ਤਸੀਂ 5-5 ਰੁਪਏ ਦੋਹਾਂ ਬੱਚਿਆਂ
ਨੂੰ ਦੇ ਸਕਦੇ ਹੋ ?

ਦੋ ਬੱਚੇ ਅੱਗੇ ਆ ਕੇ 16 ਰੁਪਏ ਵਿੱਚੋਂ ਪੰਜ ਪੰਜ ਰੁਪਏ ਲੈ ਲੈਂਦੇ ਹਨ।

ਹੁਣ ਬਚੇ 6 ਰੁਪਏ। ਦੋਹਾਂ ਨੂੰ
5-5 ਰੁਪਏ ਨਹੀਂ ਦੇ ਸਕਦੇ। ਫਿਰ
2-2 ਰੁਪਏ ਦਿਓ ($2 + 2 = 4$)



ਅਸੀਂ 1, 2, 5 ਅਤੇ 10
ਦੇ ਕਰੰਸੀ ਨੋਟਾਂ ਦੀ ਵਰਤੋਂ
ਕਰਾਂਗੇ

ਦੋ ਬੱਚੇ ਅੱਗੇ ਆਓ! ਹੁਣ ਇੱਕ ਹੋਰ ਬੱਚਾ
ਅੱਗੇ ਆਏ ਤੇ ਦਿੱਤੇ ਕਰੰਸੀ ਨੋਟਾਂ ਵਿੱਚੋਂ
16 ਰੁਪਏ ਚੁੱਕੇ ਅਤੇ ਇਹਨਾਂ ਨੂੰ ਵੰਡੇ।




ਨਹੀਂ, ਮੈਡਮ ਜੀ
ਇਹ ਤਾਂ 16 ਤੋਂ ਵੱਧ ਹੋ ਜਾਣਗੇ।



ਜੀ, ਮੈਡਮ ਜੀ
 $5 + 5 = 10$

ਹੁਣ ਬਚੇ 2 ਰੁਪਏ। ਹੁਣ ਦੋਹਾਂ ਨੂੰ
ਸਿਰਫ 1-1 ਰੁਪਾਇਆ ਦੇ ਸਕਦੇ ਹਨ। ਇਸ
ਤਰ੍ਹਾਂ ਦੋਹਾਂ ਬੱਚਿਆਂ ਨੂੰ 8-8 ਰੁਪਏ ਮਿਲੇ।



$$16 \div 2 = 8$$

$$\begin{array}{r} 16 \\ - 10 \\ \hline 6 \\ - 4 \\ \hline 2 \\ - 2 \\ \hline \times \end{array}$$



$$5 + 2 + 1 = 8 \text{ ਰੁਪਏ}$$



આઉં સિખીએ



$$36 \div 3$$

$$\begin{array}{r} 3 \\ \boxed{3} \quad 36 \\ -30 \quad \quad 10 \\ \hline 6 \quad \quad 2 \\ -6 \quad \quad \\ \hline 0 \end{array}$$

$$10 + 2 = 12$$

$$48 \div 2$$

$$\begin{array}{r} 2 \\ \boxed{2} \quad 48 \\ -20 \quad \quad 10 \\ \hline 28 \quad \quad 10 \\ -20 \quad \quad \\ \hline 8 \quad \quad 2 \\ -4 \quad \quad \\ \hline 4 \quad \quad 2 \\ -4 \quad \quad \\ \hline 0 \end{array}$$

$$10 + 10 + 2 + 2 = 24$$

$$48 \div 2 = 24$$

વੱਡੇ સવાલાં લઈ 1, 2, 5, 10 દે નાલ 20 રૂપએ દે નોટાં નું સામિલ કરકે હંલ કરો।

$$48 \div 2$$

$$\begin{array}{r} 2 \\ \boxed{2} \quad 48 \\ -40 \quad \quad 20 \\ \hline 8 \quad \quad 2 \\ -4 \quad \quad \\ \hline 4 \quad \quad 2 \\ -4 \quad \quad \\ \hline 0 \end{array}$$

$$20 + 2 + 2 = 24$$

$$48 \div 2 = 24$$

$$75 \div 3$$

$$\begin{array}{r} 3 \\ \boxed{3} \quad 75 \\ -60 \quad \quad 20 \\ \hline 15 \quad \quad 5 \\ -15 \quad \quad \\ \hline 0 \end{array}$$

$$20 + 5 = 25$$

$$75 \div 3 = 25$$

$$75 \div 3 = 25$$

આજ આજવ આગામાં



ਆਓ ਕਰੋ

ਦੋ ਅੰਕੀ ਸੰਖਿਆ ਨੂੰ ਇੱਕ ਅੰਕੀ ਸੰਖਿਆ ਨਾਲ ਭਾਗ ਕਰੋ :

$12 \div 2$

$18 \div 2$

$24 \div 3$

$30 \div 3$

$16 \div 4$

$28 \div 4$

$80 \div 10$

$57 \div 3$

$65 \div 5$





ਤਾਨੀਆ ਕੋਲ 32 ਟਾਫੀਆ ਹਨ। ਉਹ ਦੋ ਸਹੇਲੀਆਂ ਵਿੱਚ ਬਰਾਬਰ ਵੰਡਣਾ ਚਾਹੁੰਦੀ ਹੈ। ਦੱਸੋ ਉਹ ਹਰੇਕ ਸਹੇਲੀ ਨੂੰ ਕਿੰਨੀਆਂ ਟਾਫੀਆਂ ਦੇਵੇਗੀ ?

ਅਵਨੀਤ ਕੋਲ 10 ਰਬੜਾਂ ਹਨ। ਉਹ ਆਪਣੇ 5 ਦੋਸਤਾਂ ਨੂੰ ਬਰਾਬਰ ਰਬੜਾਂ ਦੇਣਾ ਚਾਹੁੰਦਾ ਹੈ। ਉਹ ਹਰੇਕ ਦੋਸਤ ਨੂੰ ਕਿੰਨੀਆਂ ਰਬੜਾਂ ਦੇਵੇਗਾ ?





ਜਮਾਤ ਵਿੱਚ 20 ਬੱਚੇ ਹਨ। ਚਾਰ ਕਤਾਰਾਂ ਵਿੱਚ ਬਰਾਬਰ-ਬਰਾਬਰ ਬੱਚੇ ਬੈਠੇ ਹਨ। ਦੱਸੋ ਇਕ ਕਤਾਰ ਵਿੱਚ ਕਿੰਨੇ ਬੱਚੇ ਬੈਠੇ ਹਨ ?



જુબાની દુરગણા કરો/અંપા કરો



આઉ કરીએ



ਦਿਮਾਰੀ ਕਸਰਤ

I)	ਕੋਈ ਸੰਖਿਆ ਸੌਚੇ	27
ii)	3 ਜਮਾਂ ਕਰੋ	$27 + 3 = 30$
iii)	2 ਨਾਲ ਗੁਣਾ ਕਰੋ	$30 \times 2 = 60$
iv)	4 ਘਟਾਓ	$60 - 4 = 56$
v)	2 ਨਾਲ ਭਾਗ ਕਰੋ	$56 \div 2 = 28$
vi)	1 ਘਟਾਓ	$28 - 1 = 27$

ਉੱਤਰ : ਸੋਚਿਆ ਹੋਇਆ ਨੰਬਰ

i)	ਕੋਈ 2 ਅੰਕੀ ਸੰਖਿਆ ਸੌਚੇ	23
ii)	7 ਜੋੜੋ	$23 + 7 = 30$
iii)	3 ਘਟਾਓ	$30 - 3 = 27$
iv)	7 ਜੋੜੋ	$27 + 7 = 34$
v)	1 ਘਟਾਓ	$34 - 1 = 33$

ਉੱਤਰ : ਪ੍ਰਾਪਤ ਸੰਖਿਆ ਤੋਂ 10 ਘੱਟ = 23

I)	ਕੋਈ ਦੋ ਅੰਕ ਸੌਚੇ	6, 7
ii)	ਦੇਨੋ ਅੰਕਾਂ ਨੂੰ ਜੋੜੋ	$6 + 7 = 13$
iii)	ਫਿਰ ਵੱਡੇ ਵਿਚੋਂ ਛੋਟੇ ਅੰਕ ਨੂੰ ਘਟਾਓ	$13 - 6 = 7$
iv)	ਜੋੜ ਅਤੇ ਘਟਾਓ ਦਾ ਅੰਤਰ ਲੱਭੋ	$13 - 1 = 12$
v)	ਜਵਾਬ ਨੂੰ 2 ਨਾਲ ਭਾਗ ਕਰੋ	$12 \div 2 = 6$

ਉੱਤਰ : ਸੋਚਿਆ ਹੋਇਆ ਛੋਟਾ ਅੰਕ

i)	ਕੋਈ 2 ਅੰਕੀ ਸੰਖਿਆ ਸੌਚੇ ।	14
ii)	ਸੰਖਿਆ ਦਾ ਦੁਗਣਾ ਕਰੋ ।	$14 \times 2 = 28$
iii)	14 ਜੋੜੋ	$28 + 14 = 42$
iv)	2 ਨਾਲ ਭਾਗ ਕਰੋ	$42 \div 2 = 21$
v)	ਸੋਚੀ ਸੰਖਿਆ ਘਟਾਓ	$21 - 14 = 7$

ਉੱਤਰ : ਹਮੇਸ਼ਾ 7

ਵਰਕਸ਼ੀਟ

1. ਵਾਰ-ਵਾਰ ਘਟਾਊਣ ਦੀ ਵਿਧੀ ਨਾਲ ਭਾਗ ਕਰੋ ।

- (i) $15 \div 5$
- (ii) $40 \div 10$
- (iii) $20 \div 4$

2. ਖਾਲੀ ਥਾਵਾਂ ਭਰੋ :




(i) ਸਾਰੀਆਂ ਮਿਲਾ ਕੇ ਕਿੰਨੀਆਂ ਗੋਂਦਾਂ ਹਨ ?

(ii) ਕੁੱਲ ਕਿੰਨੇ ਸਮੂਹ ਹਨ ?


(iii) ਹਰੇਕ ਸਮੂਹ ਵਿੱਚ ਕਿੰਨੀਆਂ ਗੋਂਦਾਂ ਹਨ ?

3. ਦਿੱਤੀ ਗਈ ਗੁਣਾ ਨੂੰ ਭਾਗ ਦੇ ਰੂਪ ਵਿੱਚ ਲਿਖੋ :

(i)



(ii)



4. ਹੱਲ ਕਰੋ :

$$(i) \quad 2 \times 4 = \boxed{} \quad 4 \times 2 = \boxed{} \quad 8 \div 2 = \boxed{} \quad 8 \div 4 = \boxed{}$$

$$(ii) \quad 4 \times 5 = \boxed{} \quad 5 \times 4 = \boxed{} \quad 20 \div 4 = \boxed{} \quad 20 \div 5 = \boxed{}$$

$$(iii) \quad 3 \times 2 = \boxed{} \quad 2 \times 3 = \boxed{} \quad 6 \div 3 = \boxed{} \quad 6 \div 2 = \boxed{}$$

5. ਖਾਲੀ ਥਾਵਾਂ ਭਰੋ :

$$(i) \quad 15 \div 15 = \boxed{} \quad (ii) \quad 18 \div \boxed{3} = \boxed{}$$

$$(iii) \quad 0 \div 20 = \boxed{} \quad (iv) \quad 32 \div \boxed{ } = 1$$

$$(v) \quad \boxed{ } \div 42 = 0$$

6. ਭਾਗ ਕਰੋ :

$$(i) \quad 48 \div 3 = \quad (ii) \quad 56 \div 4 = \quad (iii) \quad 70 \div 5 =$$



5

ਧਨ

ਉਦੇਸ਼

- ਰੋਜ਼ਾਨਾ ਜਿੰਦਗੀ ਵਿੱਚ ਵਰਤੇ ਜਾਣ ਵਾਲੇ ਧਨ ਬਾਰੇ ਜਾਣਕਾਰੀ ।
- ਰੁਪਏ ਅਤੇ ਪੈਸਿਆਂ ਦੇ ਆਪਸੀ ਸਬੰਧ ਦੀ ਜਾਣਕਾਰੀ ।
- ਰੁਪਏ ਨੂੰ ਪੈਸਿਆਂ ਵਿੱਚ ਬਦਲਣਾ
- ਧਨ ਦੀ ਜੋੜ-ਘਟਾਓ ।
- ਬਿਲ ਅਤੇ ਰੇਟ ਲਿਸਟ ਬਾਰੇ ਜਾਣਕਾਰੀ ।


ਕੀ ਤੁਹਾਨੂੰ ਯਾਦ ਹੈ ?

1. ਸਿੱਖਿਆਂ ਦੇ ਮੁੱਲ ਦਾ ਜੋੜ ਕਰੋ :

(a)



(b)



2. ਦੱਸੇ ਮੁੱਲ ਅਨੁਸਾਰ ਸਿੱਕੇ ਬਣਾਓ :



ਜਾਣ-ਪਹਿਚਾਣ

- ਸਾਨੂੰ ਬਜ਼ਾਰ ਤੋਂ ਵਸਤੂਆਂ ਖਰੀਦਣ ਲਈ ਧਨ ਦੀ ਲੋੜ ਪੈਂਦੀ ਹੈ।
- ਭਾਰਤੀ ਮੁਦਰਾ ਵਿੱਚ ਧਨ ਨੂੰ ਰੁਪਏਵਾਂ ਅਤੇ ਪੈਸਿਆਂ ਵਿੱਚ ਗਿਣਿਆ ਜਾਂਦਾ ਹੈ।

ਇਹ ਰੁਪਏਵਾਂ ਦੇ ਸਿੱਕੇ ਅਤੇ ਨੋਟ ਹਨ :



ਕੀ ਤੁਹਾਨੂੰ ਪਤਾ ਹੈ ਕਿ ਰੁਪਏ ਲਈ ਚਿੰਨ੍ਹ '₹' ਲਿਖਿਆ ਜਾਂਦਾ ਹੈ।






ਇਹ ਪੈਸਿਆਂ ਦੇ ਸਿੱਕੇ ਹਨ



ਆਉ ਪੈਸਿਆਂ ਅਤੇ ਰੁਪਇਆਂ ਵਿੱਚ ਸਬੰਧ ਦੇਖੀਏ



10 ਪੈਸੇ ਦੇ 10 ਸਿੱਕੇ, 25 ਪੈਸੇ ਦੇ 4 ਸਿੱਕੇ ਅਤੇ 50 ਪੈਸੇ ਦੇ 2 ਸਿੱਕੇ 1 ਰੁਪਏ ਦੇ ਬਰਾਬਰ ਹਨ।



1 ਰੁਪਇਆ
- 100 ਪੈਸੇ



ਸਾਰੇ ਬੱਚੇ ਨੋਟ ਅਤੇ ਸਿੱਕੇ ਬਣਾਓ

ਗਤੀਵਿਧੀ



ਆਉ ਅਸੀਂ ਧਨ (ਕਰੰਸੀ) ਬਣਾਈਏ, ਧਨ ਸਬੰਧੀ ਗਿਆਨ ਵਧਾਈਏ।

ਉਦੇਸ਼ : ਬੱਚਿਆਂ ਨੂੰ ਆਪਣੇ ਦੇਸ਼ ਦੀ ਕਰੰਸੀ ਤੋਂ ਜਾਣੂੰ ਕਰਵਾਉਣਾ ਅਤੇ ਰੋਜ਼ਾਨਾ ਜਿੰਦਗੀ ਵਿੱਚ ਖਰੀਦਣ-ਵੇਚਣ, ਲੈਣ-ਦੇਣ ਸਬੰਧੀ ਪਰਪੱਕ ਕਰਨਾ।

ਵਿਧੀ :

1. ਬੱਚਿਆਂ ਨੂੰ ਵੱਖ-2 ਆਕਾਰਾਂ ਦੇ ਪਤਲੇ ਕਾਗਜ਼ ਦੇਣਾ ਅਤੇ ₹1, ₹2, ₹5 ਦੇ ਸਿੱਕੇ ਦੇਣਾ।
2. ਦਿੱਤੇ ਹੋਏ ਸਿੱਕਿਆਂ ਨੂੰ ਕਾਗਜ਼ ਹੇਠਾਂ ਰੱਖੋ ਅਤੇ ਸਿੱਕੇ ਉੱਤੇ ਹੌਲੀ-2 ਪੈਨਸਿਲ ਚਲਾਉਣ ਲਈ ਉਦੋਂ ਤੱਕ ਕਹਿਣਾ ਜਦੋਂ ਤੱਕ ਉਸ ਉੱਪਰ ਲਈ ਗਏ ਸਿੱਕੇ ਦੀ ਆਕ੍ਰਿਤੀ ਨਜ਼ਰ ਨਾ ਆਉਣ ਲੱਗੇ।
3. ਉਪਰੰਤ ਕਾਗਜ਼ ਨੂੰ ਸਿੱਕੇ ਦੇ ਅਕਾਰ ਵਿੱਚ ਕੱਟੋ।
4. ਬੱਚੇ ਆਪਣੇ ਸਿੱਕੇ ਤਿਆਰ ਕਰਕੇ ਆਪਣੇ ਦੋਸਤਾਂ ਨਾਲ ਖੇਡਣਗੇ।



5. ਇਸ ਤਰ੍ਹਾਂ ਬੱਚਿਆਂ ਤੋਂ ਆਇਤਾਕਾਰ ਕਾਗਜ਼ ਉੱਤੇ ਦੱਸੇ ਅਨੁਸਾਰ ਕਰੰਸੀ ਨੋਟ ਤਿਆਰ ਕਰਵਾਏ ਜਾਣਗੇ।



ਗਤੀਵਿਧੀ



ਸਾਰੇ ਆਪਣੇ 10 ਪੈਸੇ ਦੇ ਸਿੱਕੇ, 20 ਪੈਸੇ ਦੇ ਸਿੱਕੇ, 25 ਪੈਸੇ ਦੇ ਸਿੱਕੇ, 50 ਪੈਸੇ ਦੇ ਸਿੱਕੇ ਦੱਸੇ ਅਨੁਸਾਰ
1 ਰੁਪਏ ਦੇ ਬਰਾਬਰ ਰੱਖੋ।

- 10 ਪੈਸੇ ਦੇ 10 ਸਿੱਕੇ
- 20 ਪੈਸੇ ਦੇ 5 ਸਿੱਕੇ
- 25 ਪੈਸੇ ਦੇ 4 ਸਿੱਕੇ
- 50 ਪੈਸੇ ਦੇ 2 ਸਿੱਕੇ



50 ਪੈਸੇ, ਦੇ ਕਿੰਨੇ ਸਿੱਕਿਆਂ ਦਾ ਮੁੱਲ ਇੱਕ ਰੁਪਏ ਦੇ ਬਰਾਬਰ ਹੈ?

50 ਪੈਸੇ, 1 ਰੁਪਏ ਦਾ ਅੱਧਾ ਹਿੱਸਾ ਹੈ।

2 ਸਿੱਕਿਆਂ ਨਾਲ



100 ਪੈਸੇ = 1 ਰੁਪਏਇਆ

ਆਓ ਕਰੋਏ



1. ਇੱਤੇ ਹੋਏ ਦੋ ਸਿੱਖਿਆਂ ਵਿਚਕਾਰ > ਜਾਂ < ਦਾ ਚਿੰਨ੍ਹ ਲਗਾਓ

(a)



(b)



(c)



(d)



ਰੁਪਇਆਂ ਨੂੰ ਪੈਸਿਆਂ ਵਿੱਚ ਬਦਲਣਾ



ਬੱਚਿਓ ਤੁਹਾਨੂੰ ਪਤਾ ਹੈ ਕਿ ਇੱਕ
ਰੁਪਏ ਵਿੱਚ 100 ਪੈਸੇ ਹੁੰਦੇ ਹਨ।
ਕੀ ਤੁਸੀਂ ਦੱਸ ਸਕਦੇ ਹੋ ਕਿ 2 ਰੁਪਏ
ਵਿੱਚ ਕਿੰਨੇ ਪੈਸੇ ਹੁੰਦੇ ਹਨ?

200 ਪੈਸੇ



3 ਰੁਪਏ ਵਿੱਚ ਕਿੰਨੇ ਪੈਸੇ ਹੁੰਦੇ ਹਨ?

300 ਪੈਸੇ



ਅਸੀਂ ਇਸ ਤਰ੍ਹਾਂ
ਲਿਖਾਂਗੇ।

1 ਰੁਪਇਆ = 100 ਪੈਸੇ

2 ਰੁਪਏ = 200 ਪੈਸੇ

3 ਰੁਪਏ = 300 ਪੈਸੇ

10 ਰੁਪਏ = 1000 ਪੈਸੇ



10 ਪੈਸੇ, 25
ਪੈਸੇ ਦੀ
ਹੁਣ ਵਰਤੋਂ
ਨਹੀਂ ਹੁੰਦੀ।



ਰੁਪਏ-ਪੈਸੇ ਨੂੰ
ਦੋ ਤਰੀਕਿਆਂ
ਨਾਲ ਲਿਖਿਆ
ਜਾਂਦਾ ਹੈ।

ਰੁਪਏ	ਪੈਸੇ	ਲੰਬੀ ਵਿਧੀ	ਛੋਟੀ ਵਿਧੀ
		10 ਰੁਪਏ 50 ਪੈਸੇ	₹10.50
		25 ਰੁਪਏ 75 ਪੈਸੇ	₹25.75
		100 ਰੁਪਏ 50 ਪੈਸੇ	₹100.50

ਕੀ ਤੁਸੀਂ ਸਿੱਕੇ ਬਣਾ ਸਕਦੇ ਹੋ ?



ਆਓ ਸਿੱਖੀਏ



ਆਓ ਕਰੀਏ



₹ 12

₹ 17

₹ 18

ਗਤੀਵਿਧੀ

ਕੁਲਜੀਤ, ਨਵਨੀਤ ਅਤੇ ਬਲਜੀਤ ਆਪਣੇ ਦੋਸਤ ਦੇ ਜਨਮ ਦਿਨ ਦਾ ਤੌਹਫਾ ਲੈਣ ਲਈ ਬਜ਼ਾਰ ਗਏ। ਉਥੇ ਉਨ੍ਹਾਂ ਨੇ ਖਿੱਡੋਣਿਆਂ ਦੀ ਦੁਕਾਨ ਤੋਂ ਕੁਝ ਖਿੱਡੋਣੇ ਖਰੀਦੇ। ਉਹਨਾਂ ਨੇ ਕਿੰਨੇ - ਕਿੰਨੇ ਰੂਪਏ ਦੁਕਾਨਦਾਰ ਨੂੰ ਦਿੱਤੇ ?

ਕੁਲਜੀਤ	ਨਵਨੀਤ	ਬਲਜੀਤ
ਕੁਲਜੀਤ ਨੇ ਇੱਕ ਖਿੱਡੋਣਾ ਕਾਰ ਖਰੀਦੀ। 	ਨਵਨੀਤ ਨੇ ਇੱਕ ਜਿਮੈਟਰੀ ਬਾਕਸ ਖਰੀਦਿਆ। 	ਬਲਜੀਤ ਨੇ ਇੱਕ ਕੈਰਮ ਬੋਰਡ ਖਰੀਦਿਆ। 
		

ਕੁਲਜੀਤ ਨੇ ਦੁਕਾਨਦਾਰ ਨੂੰ ਕਿੰਨੇ ਰੂਪਏ ਦਿੱਤੇ ?

₹

ਨਵਨੀਤ ਨੇ ਦੁਕਾਨਦਾਰ ਨੂੰ ਕਿੰਨੇ ਰੂਪਏ ਦਿੱਤੇ ?

₹

ਬਲਜੀਤ ਨੇ ਦੁਕਾਨਦਾਰ ਨੂੰ ਕਿੰਨੇ ਰੂਪਏ ਦਿੱਤੇ ?

₹

ਧਨ ਨੂੰ ਜੋੜਦੇ ਸਮੇਂ ਹਮੇਸ਼ਾਂ
ਵੱਧ ਮੁੱਲ ਤੋਂ ਸ਼ੁਰੂ ਕਰਕੇ
ਛੋਟੀ ਮੁੱਲ (ਰਾਸ਼ਡੀ)
ਵੱਲ ਜਾਓ।





ਦਿੱਤੀ ਵਸਤੂ ਦੇ ਮੁੱਲ ਮੁਤਾਬਕ ਨੋਟ ਜਾਂ ਸਿੱਕੇ ਬਣਾਉਣਾ :

	 ਜਾਂ
---	---

ਆਚਿ ਕਰੀਏ



ਦਿੱਤੀ ਵਸਤੂ ਦੇ ਮੁੱਲ ਮੁਤਾਬਕ ਨੋਟ ਜਾਂ ਸਿੱਕੇ ਬਣਾਓ :

 ₹25	
 ₹10	
 ₹50	
 ₹80	

किने रुपए बचे ?

हरजोत कॉल रुपए



हरजोत ने खरचे = ₹ 10

बचे =

पूर्जोत कॉल रुपए



पूर्जोत ने खरचे = ₹ 75

बचे =

संदीप कॉल रुपए



संदीप ने खरचे = ₹ 67

बचे =

मुरजीत कॉल रुपए



मुरजीत ने खरचे = ₹ 52

बचे =

मनजीत कॉल रुपए



मनजीत ने खरचे = ₹ 110

बचे =

सिमरनजीत कॉल रुपए



सिमरनजीत ने खरचे = ₹ 500

बचे =

ਗਤੀਵਿਧੀ

ਚਿੜੀਆ ਘਰ ਵਿੱਚ ਵੱਖ-ਵੱਖ ਸਵਾਰੀ ਕਰਨ ਦੀ ਵੱਖ-ਵੱਖ ਟਿਕਟ ਹੈ।



ਊਠ ਦੀ ਸਵਾਰੀ
₹30



ਹਾਥੀ ਦੀ ਸਵਾਰੀ
₹20



ਝੂਲੇ 'ਤੇ ਝੁਟਾ
₹25




ਕਿਸ਼ਤੀ ਦੀ ਸਵਾਰੀ ₹40



ਘੋੜੇ ਦੀ ਸਵਾਰੀ ₹35

ਚੇਤਨ ਦੀ ਰੂਪਏ ਦੇਣ ਵਿੱਚ ਮਦਦ ਕਰੋ ਤਾਂ ਜੋ ਉਹ ਹੇਠਾਂ ਦਿੱਤੀਆਂ ਸਵਾਰੀਆਂ ਕਰੇ



(a)




(b)

₹ + ₹ = ₹

₹ + ₹ = ₹



(c)



(d)

₹ + ₹ = ₹


₹ + ₹ = ₹

ਪਨ ਦਾ ਜੋੜ-ਘਟਾਓ



ਪਨ ਦਾ ਜੋੜ

ਸੋਨੂ ਨੇ ਇੱਕ ਪੈਨ ₹20 ਦਾ ਅਤੇ ਕਾਪੀ ₹15 ਦੀ ਖਰੀਦੀ। ਉਸਨੇ ਕਿੰਨੇ ਰੁਪਏ ਖਰਚੇ ?



$$\begin{array}{rcl}
 \text{ਇੱਕ ਪੈਨ ਦਾ ਮੁੱਲ} & = & ₹ 20 \\
 \text{ਇੱਕ ਕਾਪੀ ਦਾ ਮੁੱਲ} & = & ₹ 15 \\
 \text{ਕੁੱਲ ਖਰਚ} & = & ₹ 20 \\
 & + & ₹ 15 \\
 & \hline & ₹ 35
 \end{array}$$

ਇਸ ਲਈ, ਸੋਨੂ ਨੇ ਕੁੱਲ ₹35 ਖਰਚੇ।

ਅੰਜੂ ਕੋਲ ₹85 ਸੀ। ਉਸਨੂੰ ₹13 ਉਸਦੇ ਭਰਾ ਨੇ ਹੋਰ ਦੇ ਦਿੱਤੇ। ਹੁਣ ਉਸ ਕੋਲ ਕਿੰਨੇ ਰੁਪਏ ਹਨ ?



$$\begin{array}{rcl}
 \text{ਅੰਜੂ ਕੋਲ ਰੁਪਏ} & = & ₹ 85 \\
 \text{ਭਰਾ ਨੇ ਅੰਜੂ ਨੂੰ ਦਿੱਤੇ} & = & ₹ 13 \\
 \text{ਅੰਜੂ ਕੋਲ ਕੁੱਲ ਰੁਪਏ} & = & ₹ 85 \\
 & + & ₹ 13 \\
 & \hline & ₹ 98
 \end{array}$$

ਇਸ ਲਈ, ਅੰਜੂ ਕੋਲ ਕੁੱਲ ₹ 98 ਹਨ।

ਆਓ ਕਰੀਏ

1. ਕਮਲ ਨੇ ₹40 ਦੇ ਗੁਬਾਰੇ ਖਰੀਦੇ ਸਨ। ਲਵਪ੍ਰੀਤ ਨੇ ₹33 ਦੇ ਗੁਬਾਰੇ ਖਰੀਦੇ। ਦੋਵਾਂ ਨੇ ਕੁੱਲ ਕਿੰਨੇ ਰੁਪਏ ਦੇ ਗੁਬਾਰੇ ਖਰੀਦੇ ?



2. ਹਨੀ ਦੀ ਗੋਲਕ ਵਿੱਚ ₹36 ਸਨ। ਉਸਨੇ ਗੋਲਕ ਵਿੱਚ ₹23 ਹੋਰ ਪਾ ਦਿੱਤੇ। ਹਨੀ ਦੀ ਗੋਲਕ ਵਿੱਚ ਕਿੰਨੇ ਰੁਪਏ ਹੋ ਗਏ ?

ਪਨ ਦੀ ਘਟਾਓ



ਆਓ ਸਿਖੀਏ

ਸੁਰਜੀਤ ਕੋਲ ₹50 ਸਨ। ਉਸਨੇ ₹20 ਦੀ ਕਾਪੀ ਖਰੀਦ ਲਈ। ਉਸ ਕੋਲ ਕਿੰਨ੍ਹੇ ਰੁਪਏ ਰਹਿ ਗਏ ?

$$\begin{array}{rcl}
 \text{ਸੁਰਜੀਤ ਕੋਲ ਰੁਪਏ} & = & ₹ 50 \\
 \text{ਕਾਪੀ ਦਾ ਮੁੱਲ} & = & ₹ 20 \\
 \text{ਸੁਰਜੀਤ ਕੋਲ ਬਚੇ} & = & ₹ 50 \\
 & - & ₹ 20 \\
 & & \underline{\underline{₹ 30}}
 \end{array}$$

ਇਸ ਲਈ, ਸੁਰਜੀਤ ਕੋਲ ₹30 ਬਚੇ।

ਅਵਨੀਤ ਕੋਲ ₹98 ਸਨ। ਉਸਨੇ ₹46 ਆਪਣੇ ਭਰਾ ਨੂੰ ਦੇ ਦਿੱਤੇ। ਅਵਨੀਤ ਕੋਲ ਕਿੰਨੇ ਰੁਪਏ ਰਹਿ ਗਏ ?

$$\begin{array}{rcl}
 \text{ਅਵਨੀਤ ਕੋਲ ਰੁਪਏ} & = & ₹ 98 \\
 \text{ਅਵਨੀਤ ਨੇ ਭਰਾ ਨੂੰ ਦਿੱਤੇ} & = & ₹ 46 \\
 \text{ਅਵਨੀਤ ਕੋਲ ਬਚੇ} & = & ₹ 98 \\
 & - & ₹ 46 \\
 & & \underline{\underline{₹ 52}}
 \end{array}$$

ਇਸ ਲਈ, ਅਵਨੀਤ ਕੋਲ 52 ਰੁਪਏ ਬਚੇ।

ਆਓ ਕਰੀਏ

1. ਮੀਨਾ ਕੋਲ ₹85 ਸਨ। ਉਸਨੇ ₹35 ਦੀ ਜੁਮੈਟਰੀ ਖਰੀਦੀ। ਉਸ ਕੋਲ ਕਿੰਨੇ ਰੁਪਏ ਰਹਿ ਗਏ ?

2. ਜਗਵੀਰ ਕੋਲ ₹77 ਸਨ। ਉਸਨੇ ₹15 ਦੀ ਚਾਕਲੇਟ ਖਰੀਦੀ। ਉਸ ਕੋਲ ਕਿੰਨੇ ਰੁਪਏ ਰਹਿ ਗਏ ?

3. ਨਾਜ਼ੀਆ ਕੋਲ ₹63 ਸਨ। ਉਸਨੇ ₹12 ਦਾ ਪੈਨ ਖਰੀਦਿਆ। ਉਸ ਕੋਲ ਕਿੰਨੇ ਰੁਪਏ ਰਹਿ ਗਏ ?

ਮੈਨੂ ਸਾਰਣੀ ਤੇ ਲੋਕਾ-ਪਰਚੀ



ਆਓ ਸਿੱਖੀਏ

ਸੀਰਤ ਅਪਣੇ ਪਰਿਵਾਰ ਨਾਲ
ਰੈਸਟੋਰੈਂਟ ਵਿੱਚ ਗਈ।



ਅਸੀਂ 1 ਜੂਸ, 2 ਚਾਹ, 2 ਸਮੇਸ਼
1 ਕੁਲਚੇ ਦਾ ਆਡਰ ਕੀਤਾ।



ਮੀਨੂ ਕਾਰਡ



ਸਾਨੂੰ ਕਿੰਨੇ ਰੂਪਏ
ਦੇਣੇ ਪੈਣਗੇ ?



ਚਾਹ	₹ 10.00
ਜੂਸ	₹ 30.00
ਲੱਸੀ	₹ 25.00
ਦੁੱਧ	₹ 30.00
ਸਮੇਸ਼	₹ 15.00
ਬਰੈੱਡ ਪਕੋੜਾ	₹ 15.00
ਕੁਲਚਾ	₹ 25.00
ਟਿੱਕੀ	₹ 22.00
ਦਹੀ ਭੱਲਾ	₹ 35.00

ਆਓ ਦੇਖੀਏ ਉਸਨੇ ਬਿੱਲ ਦਾ ਭੁਗਤਾਨ ਕਿਵੇਂ ਕੀਤਾ ?

ਆਓ ਕਰੀਏ

ਮਿਤੀ: ਬਿਲ							ਮੇਜ਼ ਨੰ. 7	
ਲੜੀ ਨੰ.	ਸਮੱਗਰੀ (ਸਮਾਨ, ਵਸਤੂਆਂ)	ਮਾਤਰਾ	ਮੁੱਲ	ਕੁੱਲ ਕੀਮਤ	₹	ਪੈਸੇ		
1.	ਜੂਸ	1	30	₹ 30.00 × 1	30	00		
2.	ਚਾਹ	2	10	₹ 10.00 × 2	20	00		
3.	ਸਮੇਸ਼	2	15	₹ 15.00 × 2	30	00		
4.	ਕੁਲਚਾ	1	25	₹ 25.00 × 1	25	00		
				ਕੁੱਲ ਜੋੜ - ₹	105	00		

ਮਿਤੀ: ਬਿਲ							ਮੇਜ਼ ਨੰ. 10	
ਲੜੀ ਨੰ.	ਸਮੱਗਰੀ (ਸਮਾਨ, ਵਸਤੂਆਂ)	ਮਾਤਰਾ	ਮੁੱਲ	ਕੁੱਲ ਕੀਮਤ	₹	ਪੈਸੇ		
1.	ਸਮੇਸ਼	1		₹ 15.00 × 1				
2.	ਟਿੱਕੀ	1		₹ 22.00 × 1				
3.	ਜੂਸ	2		₹ 30.00 × 2				
4.	ਬਰੈੱਡ ਪਕੋੜਾ	1		₹ 15.00 × 2				
				ਕੁੱਲ ਜੋੜ - ₹				

ਹਰੇਕ ਸਮੱਗਰੀ ਦੀ ਕੀਮਤ (ਮੁੱਲ) = 1 ਵਸਤੂ ਦਾ ਮੁੱਲ × ਮਾਤਰਾ

ਵਰਕਸ਼ੀਟ

1. ਰੁਪਇਆਂ ਨੂੰ ਪੈਸੇ ਵਿੱਚ ਬਦਲੋ :

- a) ₹ 9 = b) ₹ 6 =
 c) ₹ 2 = d) ₹ 8 =

2. ਜੋੜ ਕਰੋ:

₹ 6.50

+ ₹ 7.00

₹ 9.50

+ ₹ 14.75

₹ 23.50

+ ₹ 26.50

₹ 19.50

+ ₹ 9.25

₹ 40.05

+ ₹ 18.30

₹ 55.50

+ ₹ 20.45

3. ਘਟਾਓ ਕਰੋ:

₹ 55.60

- ₹ 25.50

₹ 75.50

- ₹ 25.50

₹ 43.65

- ₹ 20.60

₹ 55.75

- ₹ 23.10

₹ 64.65

- ₹ 27.30

₹ 73.80

- ₹ 52.10

4. ਗਿਣੋ ਅਤੇ ਲਿਖੋ :

₹ 50

₹ 100

₹ 5

₹ 10

₹

₹ 100

₹ 2500

₹ 10

₹ 10

₹

ਯਾਦ ਰੱਖਣ ਯੋਗ ਗੱਲਾਂ



- 1 ਰੁਪਏ ਵਿੱਚ 50 ਪੈਸੇ ਦੇ 2 ਸਿੱਕੇ
- 1 ਰੁਪਏ ਵਿੱਚ 25 ਪੈਸੇ ਦੇ 4 ਸਿੱਕੇ
- 1 ਰੁਪਏ ਵਿੱਚ 20 ਪੈਸੇ ਦੇ 5 ਸਿੱਕੇ
- 1 ਰੁਪਏ ਵਿੱਚ 10 ਪੈਸੇ ਦੇ 10 ਸਿੱਕੇ

ਅਸੀਂ ਜੋ ਸਿੱਖਿਆ

ਪਨ (ਕਰੰਸੀ)
ਜਾਣ-ਪਹਿਚਾਣ

ਰੁਪਏ

ਪੈਸੇ

ਜੋੜ
ਘਟਾਓ

ਬਿੱਲ ਬਨਾਉਣਾ

ਉਦੇਸ਼


- ਕਾਗਜ਼ ਨੂੰ ਕੱਟ ਕੇ ਜਾਂ ਮੋੜ ਕੇ ਵੱਖ-ਵੱਖ ਆਕ੍ਰਿਤੀਆਂ ਬਣਾਉਣੀਆਂ ਆ ਜਾਣ ।
- 2-D ਆਕ੍ਰਿਤੀਆਂ ਦੀ ਪਹਿਚਾਣ ਪੱਕੀ ਹੋ ਜਾਵੇ ।
- ਸਿੱਧੀ ਰੇਖਾ ਅਤੇ ਵਕਰ ਰੇਖਾ ਦੁਆਰਾ ਆਕ੍ਰਿਤੀਆਂ ਬਣਾਉਣੀਆਂ ਸਿੱਖ ਜਾਣ ।
- ਚੀਨੀ ਅੜਾਉਣੀ (Tangram) ਦੀਆਂ ਟੁੱਕੜੀਆਂ ਰਾਹੀਂ ਆਕ੍ਰਿਤੀਆਂ ਬਣਾਉਣੀਆਂ ਆ ਜਾਣ ।
- ਖਾਸ ਕਿਸਮ ਦੀਆਂ ਟਾਇਲਾਂ ਦੁਆਰਾ ਟਾਇਲਾਂ ਬਣਾਉਣੀਆਂ ਸਿੱਖ ਜਾਣ ।
- ਨਕਸੇ ਦਾ ਅੰਤਰ ਗਿਆਨ ਅਤੇ ਸਧਾਰਨ ਨਕਸੇ ਨੂੰ ਪੜਨਾ ਆ ਜਾਵੇ ।
- ਦੋ ਪਾਸਾਗੀ ਅਤੇ ਤਿੰਨ ਪਾਸਾਗੀ ਆਕ੍ਰਿਤੀਆਂ ਬਣਾਉਣੀਆਂ ਸਿੱਖ ਜਾਣ ।

ਤਿੰਨ ਭੁਜਾਵਾਂ ਕਹੋ ਤਿਕੋਣ,
ਵਰਗ, ਆਈਤ ਦੀਆਂ ਚਾਰ ।
ਚੱਕਰ ਦੀ ਕੋਈ ਭੁਜਾ ਨਹੀਂ ਹੈ,
ਭਾਵੇਂ ਹੋਵੇ ਅੰਡਾਕਾਰ ।



ਕੀ ਤੁਹਾਨੂੰ ਯਾਦ ਹੈ ?


1. ਹੇਠਾਂ ਇੱਕ ਜੋਕਰ ਦਿੱਤਾ ਗਿਆ ਹੈ। ਇਸ ਵਿਚ ਹੇਠ ਦ੍ਰਸਾਏ ਅਨੁਸਾਰ ਰੰਗ ਭਰੋ
ਅਤੇ ਵੱਖ-ਵੱਖ ਆਕ੍ਰਿਤੀਆਂ ਦੀ ਗਿਣਤੀ ਕਰੋ :




ਤਿਕੋਣ




ਆਈਤ



ਚੱਕਰ



ਵਰਗ



ਤਸਵੀਰ ਦੇਖੋ ਅਤੇ ਲਿਖੋ :

(1) ਤਿਕੋਣਾਂ ਦੀ ਗਿਣਤੀ =



(2) ਆਈਤਾਂ ਦੀ ਗਿਣਤੀ =




(3) ਵਰਗਾਂ ਦੀ ਗਿਣਤੀ =



(4) ਚੱਕਰਾਂ ਦੀ ਗਿਣਤੀ =



2. ਹੇਠਾਂ ਦਿੱਤੀ ਆਕ੍ਰਿਤੀ ਦੇ ਪਾਸੇ, ਸਿਖਰ ਅਤੇ ਕਿਨਾਰੇ ਗਿਣੋ ਅਤੇ ਗਿਣਤੀ ਲਿਖੋ :



ਪਾਸੇ =
ਸਿਖਰ =
ਕਿਨਾਰੇ =

3. ਵੱਖ-ਵੱਖ ਆਕ੍ਰਿਤੀਆਂ ਦੇ ਸਾਹਮਣੇ ਉਨ੍ਹਾਂ ਦੇ ਅਕਾਰਾਂ ਦੇ ਨਾਂ ਲਿਖੋ :









4. ਤਿਕੋਣਾਂ ਦੀ ਗਿਣਤੀ ਕਰੋ :







ਕਾਰਜ ਨਾਲ ਵੱਖ-ਵੱਖ ਦੇ ਪਾਸਾਂ ਆਕ੍ਰਿਤੀਆਂ ਬਣਾਉਣਾ

ਪਿਛਲੀ ਜਮਾਤ ਵਿੱਚ, ਅਸੀਂ ਤਿਕੋਣ, ਆਇਤ, ਵਰਗ ਅਤੇ ਚੱਕਰ ਬਾਰੇ ਪੜ੍ਹ ਚੁੱਕੇ ਹਾਂ। ਇਸ ਜਮਾਤ ਵਿੱਚ, ਅਸੀਂ ਇਨ੍ਹਾਂ ਆਕ੍ਰਿਤੀਆਂ ਨੂੰ ਕਾਰਜ ਨਾਲ ਗਤੀਵਿਧੀਆਂ ਕਰਕੇ ਵਿਦਿਆਰਥੀਆਂ ਦਾ ਗਿਆਨ ਹੋਰ ਪੱਕਾ ਕਰਨ ਲਈ ਯਤਨ ਕਰਾਂਗੇ।

ਗਤੀਵਿਧੀ

ਅਧਿਆਪਕ ਜਮਾਤ ਵਿੱਚ ਦਾਖਲ ਹੁੰਦੇ ਹੀ ਬੱਚਿਆਂ ਨੂੰ ਕਹੇਗਾ ਕਿ ਅੱਜ ਅਸੀਂ ਕਾਰਜ ਤੋਂ ਵੱਖਰੀਆਂ-ਵੱਖਰੀਆਂ ਆਕ੍ਰਿਤੀਆਂ ਬਣਾਉਣ ਦੀ ਖੇਡ ਖੇਡਾਂਗੇ। ਹੇਠ ਦਿੱਤੇ ਕਾਰਜਾਂ ਵਿਚੋਂ ਵੱਡੀ ਤੋਂ ਵੱਡੀ ਸੰਭਵ ਆਇਤ ਕੱਟੋ।




ਅਧਿਆਪਕ ਸੰਕੇਤ :

ਰੰਗੀਨ ਕਾਰਜ ਲੈ ਕੇ ਉਨ੍ਹਾਂ ਨਾਲ ਵੱਖਰੀਆਂ-ਵੱਖਰੀਆਂ ਆਕ੍ਰਿਤੀਆਂ ਬਣਵਾਉਣਾ।


ਹੇਰ ਦੋ ਪਾਸਾਰੀ ਆਕ੍ਰਿਤੀਆਂ



ਅਸੀਂ ਸਾਰੇ ਚੱਕਰ, ਵਰਗ, ਤਿਕੋਣ ਅਤੇ
ਆਇਤ ਬਾਰੇ ਜਾਣਦੇ ਹਾਂ ।
ਕੀ ਚਾਰ ਤੋਂ ਵੱਧ ਰੇਖਾਵਾਂ
ਨਾਲ ਵੀ ਆਕ੍ਰਿਤੀ ਬਣ ਸਕਦੀ ਹੈ ?





ਪੰਜ ਭੁਜ



ਛੇ ਭੁਜ

ਤਿਕੋਣ, ਵਰਗ ਅਤੇ ਆਇਤ ਵਾਂਗ ਇਹ ਵੀ ਦੋ ਪਾਸਾਰੀ ਆਕ੍ਰਿਤੀਆਂ ਹਨ । ਇਸ ਤੋਂ ਬਿਨਾਂ
ਕੁੱਝ ਆਕ੍ਰਿਤੀਆਂ ਅਜਿਹੀਆਂ ਹੁੰਦੀਆਂ ਜਿੰਨਾ ਦਾ ਕੋਈ ਨਿਰਧਾਰਤ ਆਕਾਰ ਨਹੀਂ ਹੁੰਦਾ ਹੈ ।




ਅਧਿਆਪਕ ਸੰਕੇਤ :

ਪੰਜ ਭੁਜਾਵਾਂ ਅਤੇ ਛੇ ਭੁਜਾਵਾਂ ਵਾਲੇ ਚਿੱਤਰ ਬਲੈਕ ਬੋਰਡ 'ਤੇ ਬਣਵਾਉਣਾ ।




ਆਓ ਕਰੀਏ


ਹੇਠਾਂ ਦਿੱਤੇ ਬਿੰਦੂ ਜੰਗਲੇ (Dot Grid) ਦੀ ਮਦਦ ਨਾਲ, ਬਿੰਦੂਆਂ ਨੂੰ ਮਿਲਾ ਕੇ ਦੱਸੇ ਅਨੁਸਾਰ ਆਕ੍ਰਿਤੀਆਂ ਬਣਾਓ :




ਵਰਗ




ਪੰਜ-ਭੁਜ




ਤਿਕੋਣ



ਛੇ-ਭੁਜ



ਆਇਤ



ਤੁਹਾਡੀ ਮਨਪਸੰਦ ਆਕ੍ਰਿਤੀ

ਗਿਣਤੀ ਮਿਲਾਓ - ਆਕਾਰ ਬਣਾਓ :

<input type="radio"/>	<input type="radio"/> 1	<input type="radio"/> 2	<input type="radio"/> 3	<input type="radio"/>
<input type="radio"/>	<input type="radio"/> 8	<input type="radio"/>	<input type="radio"/> 4	<input type="radio"/>
<input type="radio"/>	<input type="radio"/> 7	<input type="radio"/> 6	<input type="radio"/> 5	<input type="radio"/>
<input type="radio"/>	<input type="radio"/>	<input type="radio"/>	<input type="radio"/>	<input type="radio"/>

<input type="radio"/>	<input type="radio"/>	<input type="radio"/> 1	<input type="radio"/>	<input type="radio"/>
<input type="radio"/>	<input type="radio"/> 2	<input type="radio"/>	<input type="radio"/> 8	<input type="radio"/>
<input type="radio"/> 3	<input type="radio"/> 4	<input type="radio"/> 5	<input type="radio"/> 6	<input type="radio"/> 7
<input type="radio"/>				

10	1	2	3	<input type="radio"/>
9	<input type="radio"/>	<input type="radio"/>	4	<input type="radio"/>
8	7	6	5	<input type="radio"/>
<input type="radio"/>				

<input type="radio"/>	<input type="radio"/> 1	<input type="radio"/> 2	<input type="radio"/>	<input type="radio"/>
<input type="radio"/> 9	<input type="radio"/>	<input type="radio"/> 3	<input type="radio"/>	<input type="radio"/>
8	<input type="radio"/>	<input type="radio"/> 4	<input type="radio"/>	<input type="radio"/>
7	<input type="radio"/> 6	<input type="radio"/> 5	<input type="radio"/>	<input type="radio"/>




ਆਓ ਸਿੱਖੀਏ


ਦੋ ਪਾਸਾਰੀਆਂ ਦੀ ਗੁਣਾਂ ਦੇ ਆਧਾਰ 'ਤੇ ਪਹਿਚਾਣ :

ਅਸੀਂ ਵੱਖ ਵੱਖ ਦੋ ਪਾਸਾਰੀਆਂ ਆਕ੍ਰਿਤੀਆਂ ਬਾਰੇ ਜਾਣ ਚੁੱਕੇ ਹਾਂ। ਇਨ੍ਹਾਂ ਆਕ੍ਰਿਤੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ ਵੱਖ-ਵੱਖ ਹੁੰਦੇ ਹਨ। ਹੁਣ ਅਸੀਂ ਇਨ੍ਹਾਂ ਗੁਣਾਂ ਬਾਰੇ ਜਾਣਾਂਗੇ।

ਸਾਨੂੰ ਪਹਿਲਾਂ ਪਤਾ ਹੈ ਕਿ ਦੋ ਪਾਸਾਰੀਆਂ ਦੀਆਂ ਭੁਜਾਵਾਂ ਅਤੇ ਕੋਨੇ ਹੁੰਦੇ ਹਨ। ਇਹਨਾਂ ਆਕ੍ਰਿਤੀਆਂ ਦੀ ਪਛਾਣ ਅਸੀਂ ਇਨ੍ਹਾਂ ਦੀਆਂ ਭੁਜਾਵਾਂ ਅਤੇ ਕੋਨਿਆਂ ਦੀ ਗਿਣਤੀ ਤੋਂ ਕਰ ਸਕਦੇ ਹਾਂ। ਜਿਵੇਂ ਕਿ ਤਿਕੋਣ ਦੀਆਂ ਤਿੰਨ ਭੁਜਾਵਾਂ ਅਤੇ ਤਿੰਨ ਹੀ ਕੋਨੇ ਹੁੰਦੇ ਹਨ। ਇਸੇ ਤਰ੍ਹਾਂ ਆਇਤ ਅਤੇ ਵਰਗ ਦੋਵਾਂ ਦੀਆਂ ਚਾਰ ਭੁਜਾਵਾਂ ਅਤੇ ਚਾਰ ਕੋਨੇ ਹੁੰਦੇ ਹਨ।



ਤਿੰਨ ਭੁਜਾਵਾਂ
ਤਿੰਨ ਕੋਨੇ




ਚਾਰ ਭੁਜਾਵਾਂ
ਚਾਰ ਕੋਨੇ



ਚਾਰ ਭੁਜਾਵਾਂ
ਚਾਰ ਕੋਨੇ

ਹੁਣ ਅਸੀਂ ਆਇਤ ਅਤੇ ਵਰਗ ਦੀ ਇੱਕ ਹੋਰ ਵਿਸ਼ੇਸ਼ਤਾ ਬਾਰੇ ਜਾਣਦੇ ਹਾਂ। ਇਹ ਵਿਸ਼ੇਸ਼ਤਾ ਹੈ, ਵਿਕਰਨ। ਜੇਕਰ ਅਸੀਂ ਆਇਤ ਜਾਂ ਵਰਗ ਦੇ ਸਨਮੁੱਖ (ਸਾਹਮਣੇ) ਕੋਨਿਆਂ ਨੂੰ ਮਿਲਾਈਏ ਤਾਂ ਸਾਨੂੰ ਵਿਕਰਣ ਪ੍ਰਾਪਤ ਹੁੰਦਾ ਹੈ।




ਆਇਤ ਅਤੇ ਵਰਗ ਦੋਵਾਂ ਵਿੱਚ ਦੋ-ਦੋ ਵਿਕਰਣ ਹੁੰਦੇ ਹਨ। ਚੱਕਰ ਅਤੇ ਤਿਕੋਣ ਵਿੱਚ ਕੋਈ ਵਿਕਰਨ ਨਹੀਂ ਹੁੰਦਾ।

ਆਓ ਕਰੀਏ



1. ਹੇਠਾਂ ਦਿੱਤੀਆਂ ਦੇ ਪਾਸਾਰੀ ਆਕ੍ਰਿਤੀਆਂ ਵਿੱਚ ਭੁਜਾਵਾਂ ਅਤੇ ਕੋਨਿਆਂ ਦੀ ਗਿਣਤੀ ਲਿਖੋ ।


(a)



ਭੁਜਾਵਾਂ =

ਕੋਨੇ =


(b)



ਭੁਜਾਵਾਂ =

ਕੋਨੇ =


(c)



ਭੁਜਾਵਾਂ =

ਕੋਨੇ =

(d)



ਭੁਜਾਵਾਂ =

ਕੋਨੇ =

2. ਹੇਠਾਂ ਦਿੱਤੇ ਚਿੱਤਰਾਂ ਵਿੱਚ ਵਿਕਰਣ ਖਿੱਚੋ :







ਚੀਨੀ ਅੜਾਊਣੀ (Tangram) ਟੁੱਕੜੀਆਂ ਰਾਹੀਂ ਆਕ੍ਰਿਤੀਆਂ ਬਣਾਊਣਾ

ਟੈਨਗ੍ਰਾਮ ਦੇ ਵੱਖ-ਵੱਖ ਟੁੱਕੜਿਆਂ ਨਾਲ ਅਸੀਂ ਕਈ ਤਰ੍ਹਾਂ ਦੀਆਂ ਆਕ੍ਰਿਤੀਆਂ/ਚਿੱਤਰ ਬਣਾ ਸਕਦੇ ਹਾਂ। ਅੱਜ ਅਸੀਂ ਪੰਜ ਟੁੱਕੜਿਆਂ ਅਤੇ ਸੱਤ ਟੁੱਕੜਿਆਂ ਵਾਲੇ ਟੈਨਗ੍ਰਾਮ ਦੀ ਵਰਤੋਂ ਕਰਕੇ ਆਕ੍ਰਿਤੀਆਂ ਬਣਾਵਾਂਗੇ।

ਪੰਜ ਟੁੱਕੜਿਆਂ ਵਾਲਾ ਟੈਨਗ੍ਰਾਮ— ਪੰਜ ਟੁੱਕੜਿਆਂ ਤੋਂ ਮਿਲਕੇ ਬਣੇ ਵਰਗ ਨੂੰ 5 ਟੁੱਕੜਿਆਂ ਵਾਲਾ ਟੈਨਗ੍ਰਾਮ ਕਿਹਾ ਜਾਂਦਾ ਹੈ। ਚਿੱਤਰ ਵਿੱਚ ਦਿੱਤੇ ਪੰਜ ਟੁੱਕੜਿਆਂ ਵਾਲੇ ਟੈਨਗ੍ਰਾਮ ਦੀ ਵਰਤੋਂ ਕਰਕੇ ਹੇਠਾਂ ਦਿੱਤੀਆਂ ਆਕ੍ਰਿਤੀਆਂ ਬਣਾਓ।



ਅਧਿਆਪਕ ਸੰਕੇਤ :

ਚਾਰਟ ਜਾਂ ਗੱਤੇ ਨਾਲ ਟੈਨਗ੍ਰਾਮ ਬਣਾਊਣਾ।

ਆਓ ਕਰੀਏ



1. ਤੁਹਾਡੇ ਟੈਨਗ੍ਰਾਮ ਵਿੱਚ ਕਿੰਨੇ ਤ੍ਰਿਭੁਜ਼ਾਂ ਹਨ ?
2. ਟੈਨਗ੍ਰਾਮ ਦੇ ਟੁੱਕੜਿਆਂ ਦੀ ਵਰਤੋਂ ਕਰਕੇ ਹੇਠਾਂ ਦਿੱਤੀਆਂ ਆਕ੍ਰਿਤੀਆਂ ਬਣਾਓ ।



(1)



(2)



(3)



(4)


3. ਪਤਾ ਲਗਾਓ ਕਿ ਟੁੱਕੜਾ ਨੰਬਰ 2 ਅਤੇ 4 ਵਿੱਚ ਕਿਹੜਾ ਕਿਨਾਰਾ ਬਗ਼ਬਰ ਹੈ ?




ਆਓ ਸਿੱਖੀਏ

7-ਟੁੱਕੜਿਆਂ ਵਾਲਾ ਟੈਨਗ੍ਰਾਮ :

ਸੱਤ ਟੁੱਕੜਿਆਂ ਤੋਂ ਮਿਲਕੇ ਬਣੇ ਵਰਗ ਨੂੰ 7-ਟੁੱਕੜਿਆਂ ਵਾਲਾ ਟੈਨਗ੍ਰਾਮ ਕਿਹਾ ਜਾਂਦਾ ਹੈ। ਚਿੱਤਰ ਵਿੱਚ ਦਿੱਤੇ ਸੱਤ ਟੁੱਕੜਿਆਂ ਵਾਲੇ ਟੈਨਗ੍ਰਾਮ ਦੀ ਵਰਤੋਂ ਕਰਕੇ ਅਗਲੇ ਪੰਨੇ 'ਤੇ ਦਿੱਤੀਆਂ ਆਕ੍ਰਿਤੀਆਂ ਬਣਾਓ ।





ਆਓ ਕਰੀਏ

(a) ਕੇਵਲ ਤ੍ਰਿਭੁਜਾਂ ਦੀ ਵਰਤੋਂ ਕਰਕੇ
ਹੇਠ ਦਿੱਤੀ ਆਕ੍ਰਿਤੀ ਬਣਾਓ।



(b) ਟੁਕੜਾ ਨੰਬਰ 1,2,3 ਅਤੇ 5 ਦੀ ਵਰਤੋਂ
ਕਰਕੇ ਹੇਠ ਦਿੱਤੀ ਆਕ੍ਰਿਤੀ ਬਣਾਓ।



(c) ਕੇਵਲ ਦੋ ਤ੍ਰਿਭੁਜਾਂ ਦੀ ਵਰਤੋਂ ਕਰਕੇ
ਹੇਠ ਦਿੱਤੀ ਆਕ੍ਰਿਤੀ ਬਣਾਓ।



(d) ਟੁਕੜਾ ਨੰਬਰ 5 ਅਤੇ 7 ਦੀ ਵਰਤੋਂ ਕਰੋ।
ਹੇਠ ਦਿੱਤੀ ਆਕ੍ਰਿਤੀ ਬਣਾਓ।






ਆਓ ਸਿੱਖੀਏ

ਖਾਸ ਕਿਸਮ ਦੀਆਂ ਟਾਇਲਾਂ ਦੁਆਰਾ ਆਕ੍ਰਿਤੀਆਂ ਬਣਾਉਣਾ :

ਤੁਸੀਂ ਆਪਣੇ ਘਰਾਂ ਵਿੱਚ ਲੱਗੇ ਫਰਸ਼ ਨੂੰ ਦੇਖਿਆ ਹੈ। ਇਸ ਫਰਸ਼ ਉੱਪਰ ਵੱਖ-ਵੱਖ ਟਾਇਲਾਂ ਦੇ ਡਿਜ਼ਾਇਨ ਬਣੇ ਹੁੰਦੇ ਹਨ। ਉਦਾਹਰਨ ਵਜੋਂ ਇਹ ਟਾਇਲ ਦੇਖੋ :






ਇਹ ਟਾਇਲਾਂ ਆਪਸ ਵਿੱਚ ਜੁੜ ਕੇ ਫਰਸ਼ ਨੂੰ ਢੱਕ ਲੈਂਦੀਆਂ ਹਨ।





ਆਓ ਕਰੀਏ

1. ਇੱਥੋਂ ਦੋ ਟਾਇਲਾਂ ਹਨ। ਇਹਨਾਂ ਦੇ ਸਾਹਮਣੇ ਦੋ ਡਿਜ਼ਾਇਨ ਬਣੇ ਹਨ। ਲਾਇਨਾਂ ਖਿੱਚ ਕੇ ਮਿਲਾਣ ਕਰੋ ਕਿ ਕਿਹੜਾ ਡਿਜ਼ਾਇਨ ਕਿਸ ਟਾਇਲ ਨਾਲ ਬਣਿਆ ਹੈ ?




2. ਹੇਠਾਂ ਦਿੱਤੇ ਖੇਤਰ ਨੂੰ ਦਿਖਾਏ ਅਨੁਸਾਰ ਟਾਇਲਾਂ ਨਾਲ ਢੱਕੋ ਅਤੇ ਰੰਗ ਭਰੋ :



ਗਤੀਵਿਧੀ

ਮੇਰੇ ਸਕੂਲ ਤੱਕ ਦਾ ਰਸਤਾ

ਮਨਪ੍ਰੀਤ ਨੇ ਆਪਣੇ ਘਰ ਤੋਂ ਸਕੂਲ ਤੱਕ ਜਾਣਾ ਹੈ।
ਆਉ ਦੇਖੀਏ, ਉਹ ਘਰ ਤੋਂ ਸਕੂਲ ਤੱਕ ਕਿਸ ਤਰ੍ਹਾਂ
ਪਹੁੰਚਦੀ ਹੈ:



1. ਮਨਪ੍ਰੀਤ ਘਰ ਤੋਂ ਸਕੂਲ ਵੱਲ ਤੁਰਦੀ ਹੈ।
2. ਘਰ ਤੋਂ ਪਹਿਲਾਂ ਉਹ ਸਿੱਧਾ ਜਾਵੇਗੀ ਤਾਂ ਖੱਬੇ ਹੱਥ ਪਿੰਡ ਦਾ ਬੈਂਕ ਆ ਜਾਵੇਗਾ।
3. ਬੈਂਕ ਤੋਂ ਉਹ ਸੱਜੇ ਪਾਸੇ ਮੁੜਦੀ ਹੈ।
4. ਸਿੱਧੇ ਤੁਰਨ ਤੇ ਅੱਗੇ ਸੱਜੇ ਪਾਸੇ ਪੁਰਾਣੇ ਬੋਹੜ ਦਾ ਰੁੱਖ ਹੈ।
5. ਅਗਰ ਉਹ ਸਿੱਧੇ ਜਾਂਦੀ ਹੈ ਤਾਂ ਅੱਗੇ ਰਸਤਾ ਬੰਦ ਹੈ।
6. ਸਕੂਲ ਜਾਣ ਲਈ ਉਹ ਖੱਬੇ ਹੱਥ ਮੁੜਦੀ ਹੈ।
7. ਖੱਬੇ ਮੁੜ ਕੇ ਸਿੱਧੇ ਜਾਣ ਤੇ ਸੱਜੇ ਪਾਸੇ ਪੰਚਾਇਤ ਘਰ ਦੇ ਅੱਗਿਓਂ ਹੁੰਦੇ ਹੋਏ ਉਹ ਵਕਰ ਰੇਖਾ ਅਨੁਸਾਰ ਚਲਦੀ ਹੈ।
8. ਮਨਪ੍ਰੀਤ ਦੇ ਘਰ ਤੋਂ ਸਕੂਲ ਤੱਕ ਗਲੀ ਵਿੱਚ ਟਾਇਲਾਂ ਲਗਾਓ।
9. ਅੱਗੇ ਸੱਜੇ ਮੁੜ ਕੇ ਸਾਹਮਣੇ-ਸਟੇਡੀਅਮ ਦਾ ਗੋਟ ਹੈ।
10. ਸਟੇਡੀਅਮ ਦੇ ਗੋਟ ਵੱਲ ਨਾ ਜਾਕੇ ਉਹ ਖੱਬੇ ਹੱਥ ਮੁੜਦੀ ਹੈ।
11. ਸਾਹਮਣੇ ਉਸ ਦੇ ਸਕੂਲ ਦਾ ਗੋਟ ਦਿਖਾਈ ਦਿੰਦਾ ਹੈ।



- ਆਪਣੇ ਘਰ ਤੋਂ ਗੁਰਦੁਆਰੇ ਤੱਕ ਜਾਣ ਲਈ ਨਕਸ਼ਾ ਬਣਾਓ।
- ਕੀ ਗੁਰਦੁਆਰੇ ਤੱਕ ਜਾਣ ਲਈ, ਸਕੂਲ ਪਹੁੰਚਣ ਨਾਲੋਂ ਵੱਧ ਸਮਾਂ ਲੱਗਦਾ ਹੈ ?
- ਕੀ ਮਨਪ੍ਰੀਤ ਲਈ ਸਕੂਲ, ਗੁਰਦੁਆਰੇ ਤੋਂ ਵੱਧ ਦੂਰ ਹੈ ?
- ਅਜਿਹੀਆਂ ਥਾਵਾਂ ਦੀ ਸੂਚੀ ਬਣਾਓ, ਜੋ ਮਨਪ੍ਰੀਤ ਦੇ ਸਕੂਲ ਪਹੁੰਚਣ ਅਤੇ ਗੁਰਦੁਆਰੇ ਜਾਣ ਲਈ ਦੋਵਾਂ ਦੇ ਰਸਤੇ ਵਿੱਚ ਆਉਂਦੀਆਂ ਹਨ।


ਤਿੰਨ ਪਾਸਾਰੀ ਆਕ੍ਰਿਤੀਆਂ ਬਣਾਉਣਾ :

ਅਸੀਂ ਪਿਛਲੀ ਜਮਾਤ ਵਿੱਚ, ਤਿੰਨ ਪਾਸਾਰੀ ਆਕ੍ਰਿਤੀਆਂ ਬਾਰੇ ਜਾਣ ਚੁੱਕੇ ਹਾਂ। ਅਸੀਂ ਘਣ, ਘਣਾਵ, ਸੰਕੂ, ਸਿਲੰਡਰ ਅਤੇ ਗੋਲੇ ਬਾਰੇ ਜਾਣ ਚੁੱਕੇ ਹਾਂ। ਅਸੀਂ ਇਹਨਾਂ ਠੋਸ ਆਕ੍ਰਿਤੀਆਂ ਦੇ ਪਾਸਿਆਂ, ਸਿਖਰਾਂ ਅਤੇ ਕਿਨਾਰਿਆਂ ਬਾਰੇ ਵੀ ਜਾਣਦੇ ਹਾਂ। ਹੁਣ ਅਸੀਂ ਦੋ ਪਾਸਾਰੀ ਆਕ੍ਰਿਤੀਆਂ ਤੋਂ ਤਿੰਨ ਪਸਾਰੀ ਆਕ੍ਰਿਤੀਆਂ ਨੂੰ ਬਣਾਉਣਾ ਸਿੱਖਾਂਗੇ।


ਗਤੀਵਿਧੀ

ਤ੍ਰਿਭੁਜ ਤੋਂ ਸੰਕੂ ਬਣਾਉਣਾ ।


ਅਧਿਆਪਕ ਵਿਦਿਆਰਥੀਆਂ ਨੂੰ ਕਾਗਜ਼ ਦੀ ਇੱਕ ਤਿਕੋਣ ਕੱਟ ਕੇ ਦੇਵੇਗਾ।



ਕਾਗਜ਼ ਦਾ ਟੁੱਕੜਾ



ਅਧਿਆਪਕ ਹੁਣ ਇਸਨੂੰ ਸਿਖਰ ਦੇ ਗਿਰਦ ਘੁਮਾਏਗਾ।



ਇਸ ਤਰ੍ਹਾਂ, ਪ੍ਰਾਪਤ ਆਕ੍ਰਿਤੀ



ਸੰਕੂ ਬਣੇਗੀ।

ਗਤੀਵਿਧੀ

ਆਇਤ ਤੋਂ ਸਿਲੰਡਰ ਬਣਾਉਣਾ।


ਅਧਿਆਪਕ ਵਿਦਿਆਰਥੀਆਂ ਨੂੰ ਕਾਗਜ਼ ਦੇ ਇੱਕ ਟੁੱਕੜੇ ਵਿੱਚੋਂ ਆਇਤ ਕੱਟ ਕੇ ਦੇਵੇਗਾ।



ਕਾਗਜ਼ ਦਾ ਟੁੱਕੜਾ



ਅਧਿਆਪਕ ਹੁਣ ਇਸਨੂੰ ਇਸਦੇ ਬਿਲਕੁਲ ਅੱਧ ਵਿਚੋਂ ਘੁਮਾਏਗਾ ।




ਇਸ ਤਰ੍ਹਾਂ, ਪ੍ਰਾਪਤ ਆਕ੍ਰਿਤੀ ਸਿਲੰਡਰ ਕਿਹਾ ਜਾਂਦਾ ਹੈ ।



ਅਧਿਆਪਕ ਸੰਕੇਤ :

ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਕਾਗਜ਼ ਕੱਟਣ ਦੀ ਕਿਰਿਆ ਦੁਹਰਾਉਂਦੇ ਹੋਏ ਘਣ, ਘਣਾਵ ਅਤੇ ਹੋਰ ਆਕ੍ਰਿਤੀਆਂ ਬਣਾ ਕੇ ਦਿਖਾਏਗਾ ।



ਉਦੇਸ਼

- ਸਪਾਰਨ ਆਕ੍ਰਿਤੀਆਂ ਅਤੇ ਸੰਖਿਆਵਾਂ ਵਾਲੇ ਨਮੂਨਿਆਂ ਦੀ ਪਹਿਚਾਣ ਕਰਕੇ ਨਮੂਨਿਆਂ ਨੂੰ ਅੱਗੇ ਵਧਾਉਣਾ।
- ਨਮੂਨਿਆਂ ਦੀ ਸਹਾਇਤਾ ਨਾਲ ਟਾਂਕ ਅਤੇ ਜਿਸਤ ਸੰਖਿਆਵਾਂ ਦੀ ਪਹਿਚਾਣ ਕਰਵਾਉਣਾ ਅਤੇ ਜੋੜ ਸਿਖਾਉਣਾ।
- ਆਪਣੇ ਆਲੇ ਦੁਆਲੇ ਵਿਚੋਂ ਸੰਖਿਆਵਾਂ ਦੇ ਨਮੂਨੇ ਦੀ ਪਹਿਚਾਣ ਕਰਕੇ ਜੋੜ ਅਤੇ ਗੁਣਾ ਦੀ ਸਹਾਇਤਾ ਨਾਲ ਨਮੂਨੇ ਤਿਆਰ ਕਰਨਾ ਸਿਖਾਉਣਾ।
- ਨਮੂਨਿਆਂ ਵਿੱਚ ਰੋਚਕਤਾ ਪੈਦਾ ਕਰਨ ਲਈ ਬੱਚਿਆਂ ਨੂੰ ਗੁਪਤ ਸੰਦੇਸ਼ ਬਣਾਉਣੇ ਸਿਖਾਉਣਾ।

ਕੀ ਤੁਹਾਨੂੰ ਯਾਦ ਹੈ ?

ਧਿਆਨ ਨਾਲ ਦੇਖੋ ਅਤੇ ਖਾਲੀ ਖਾਨੇ ਭਰੋ :

3	6	9					
---	---	---	--	--	--	--	--

8	18	28					
---	----	----	--	--	--	--	--

AB	CD	EF					
----	----	----	--	--	--	--	--




ਨਮੂਨਿਆਂ ਦੇ ਚਿੱਠਰ

ਜਾਣ-ਪਹਿਚਾਣ

ਨਮੂਨਿਆਂ ਦਾ ਅਧਿਐਨ ਬੱਚਿਆਂ ਦੀ ਕਿਸੇ ਸਿੱਟੇ, ਸਧਾਰਨੀਕਰਨ ਅਤੇ ਪੂਰਵ ਅਨੁਮਾਨ ਤੱਕ ਪਹੁੰਚ ਸਕਣ ਵਿੱਚ ਸਹਾਇਤਾ ਕਰਦਾ ਹੈ। ਨਮੂਨਿਆਂ ਦੀ ਸਮਝ ਗਣਿਤਕ ਸਿਖਲਾਈ ਨੂੰ ਵਿਕਸਿਤ ਕਰਕੇ ਬੱਚਿਆਂ ਨੂੰ ਸਮੱਸਿਆਵਾਂ ਸੋਚ ਸਮਝ ਕੇ ਹੱਲ ਕਰਨ ਵਿੱਚ ਸਹਾਇਕ ਹੁੰਦੀ ਹੈ।



ਮੈਂ ਕੁੱਝ ਨਮੂਨਿਆਂ ਦੇ ਚਿੱਤਰ ਬਣਾਏ ਹਨ। ਇਹਨਾਂ ਵਿੱਚ ਕਿਸੇ ਨਿਯਮ ਦੀ ਵਰਤੋਂ ਕੀਤੀ ਗਈ ਹੈ।



ਦੇਖੋ, ਇਸ ਨਮੂਨੇ ਵਿੱਚ ਇੱਕ ਪੈਨਸਿਲ ਤੋਂ ਬਾਅਦ ਦੋ ਕਿਤਾਬਾਂ ਰੱਖੀਆਂ ਗਈਆਂ ਹਨ।



ਇਸ ਨਮੂਨੇ ਵਿੱਚ ਇੱਕ ਬਾਲਟੀ ਤੋਂ ਬਾਅਦ ਇੱਕ ਗਿਲਾਸ ਹੈ। ਇਸ ਤਰਤੀਬ ਨੂੰ ਵਾਰ-2 ਦੁਹਰਾਇਆ ਗਿਆ ਹੈ।


ਅਧਿਆਪਕ ਸੰਕੇਤ :

ਇਸੇ ਪ੍ਰਕਾਰ ਅਧਿਆਪਕ ਬੱਚਿਆਂ ਨੂੰ ਆਪਣੀ ਜਮਾਤ ਅਤੇ ਆਲੇ ਦੁਆਲੇ ਤੋਂ ਨਮੂਨਿਆਂ ਦੀਆਂ ਹੋਰ ਉਦਾਹਰਨਾਂ ਜਿਵੇਂ ਖਿੜਕੀਆਂ ਦੀਆਂ ਗਰਿਲਾਂ, ਫਰਸ਼ ਦੀਆਂ ਟਾਈਲਾਂ, ਕੱਪੜੇ ਉੱਪਰ ਬਣੇ ਨਮੂਨਿਆਂ ਆਦਿ ਬਾਰੇ ਦੱਸਦਾ ਹੋਇਆ ਨਮੂਨੇ ਦਾ ਸੰਕਲਪ ਸਮਝਾਏਗਾ।



આઉં કરીએ


નમુનિઓં નું અર્ગે પૂરા કરો :-



અંગૃહે નાલ સુંદર નમુને બણાઓ :-



હેઠાં દિયે પહિલે નમુને વાંગ અગાલે નમુને બણાઓ :-





ਜਿਸਤ ਅਤੇ ਟਾਂਕ ਸੰਖਿਆਵਾਂ ਦੇ ਨਮੂਨੇ :

1	2	3	4	5	6	7	8	9	10
11	12	13	14	15	16	17	18	19	20
21	22	23	24	25	26	27	28	29	30
91	92	93	94	95	96	97	98	99	100

ਉਪਰੋਕਤ ਨਮੂਨੇ ਦੇ ਆਧਾਰ 'ਤੇ ਅਸੀਂ ਦੇਖ ਸਕਦੇ ਹਾਂ ਕਿ ਜਿਨ੍ਹਾਂ ਸੰਖਿਆਵਾਂ ਦੇ ਅੰਤ ਵਿੱਚ 1, 3, 5, 7, 9 ਹੈ, ਉਹ ਟਾਂਕ ਸੰਖਿਆਵਾਂ ਹਨ ਅਤੇ ਜਿਨ੍ਹਾਂ ਸੰਖਿਆਵਾਂ ਦੇ ਅੰਤ ਵਿੱਚ 2, 4, 6, 8, 0 ਆਉਂਦੇ ਹਨ, ਉਹ ਜਿਸਤ ਸੰਖਿਆਵਾਂ ਹਨ ।

ਉਪਰੋਕਤ ਸਾਰਨੀ ਦੇ ਆਧਾਰ 'ਤੇ ਹੇਠ ਲਿਖੀਆਂ ਖਾਲੀ ਥਾਵਾਂ ਪੂਰੀਆਂ ਕਰੋ ।

1 ਤੋਂ 20 ਤੱਕ ਦੀਆਂ ਟਾਂਕ ਸੰਖਿਆਵਾਂ ਲਿਖੋ :

1, 3, 5, 7, --, --, --, --, --, --

21 ਤੋਂ 40 ਤੱਕ ਦੀਆਂ ਜਿਸਤ ਸੰਖਿਆਵਾਂ ਲਿਖੋ :

22, 24, 26, 28, --, --, --, --, --

ਟਾਂਕ ਸੰਖਿਆਵਾਂ ਦਾ ਜੋੜ :-

1	=	1	=	1	\times	1
1+3	=	4	=	2	\times	2
1+3+5	=	9	=	3	\times	3
1+3+5+7	=	16	=	4	\times	4
1+3+5+7+9	=	25	=	5	\times	5
⋮	⋮	⋮	⋮	⋮	⋮	⋮

ਜਿਸਤ ਸੰਖਿਆਵਾਂ ਦਾ ਜੋੜ :-

2	=	2	=	1	\times	2
$2 + 4$	=	6	=	2	\times	3
$2 + 4 + 6$	=	12	=	3	\times	4
$2 + 4 + 6 + 8$	=	20	=	4	\times	5
⋮	⋮	⋮	⋮	⋮	⋮	⋮

ਇਸੇ ਤਰ੍ਹਾਂ ਇਹ ਨਮੂਨੇ ਅੱਗੇ ਵੱਧਦੇ ਜਾਂਦੇ ਹਨ।



ਕੁੱਝ ਨਮੂਨੇ ਇੱਕ ਜੋੜਦੇ,
ਕੁੱਝ ਨਮੂਨੇ ਦੋ।
ਕੁੱਝ ਤਿੰਨ ਚਾਰ ਤੇ ਪੰਜ ਜੋੜਦੇ,
ਕੁੱਝ ਛੇ, ਸੱਤ, ਅੱਠ ਤੇ ਨੌ।
ਕੁੱਝ ਨਮੂਨੇ ਗੁਣਾ ਵੀ ਕਰਦੇ,
ਕੁੱਝ ਕਰਦੇ ਘਟਾਓ।
ਬਾਗ ਵਾਲੇ ਵੀ ਹੁੰਦੇ ਨੇ ਕੁੱਝ,
ਸਮਝੇ ਤੇ ਸਮਝਾਓ।



ਆਓ ਕਰੀਏ

1. ਨਮੂਨਿਆਂ ਨੂੰ ਸਮਝਦੇ ਹੋਏ ਅੱਗੇ ਨਮੂਨੇ ਪੂਰੇ ਕਰੋ :

(a) $51 \overset{+2}{\overbrace{\quad}} \quad 53 \overset{+2}{\overbrace{\quad}} \quad 55 \overset{+2}{\overbrace{\quad}} \quad 57 \overset{+2}{\overbrace{\quad}}$ _____ _____

(b) $90 \overset{-2}{\overbrace{\quad}} \quad 88 \overset{-2}{\overbrace{\quad}} \quad 86 \overset{-2}{\overbrace{\quad}} \quad 84 \overset{-2}{\overbrace{\quad}}$ _____ _____

(c) $61 \overset{+3}{\overbrace{\quad}} \quad 64 \overset{+3}{\overbrace{\quad}} \quad 67 \overset{+3}{\overbrace{\quad}} \quad 70 \overset{+3}{\overbrace{\quad}}$ _____ _____

2. ਟਾਂਕ ਸੰਖਿਆਵਾਂ ਨੂੰ ਜੋੜਦੇ ਹੋਏ ਅੱਗੇ ਨਮੂਨੇ ਪੂਰੇ ਕਰੋ :-

(a) $1 + 3 + 5 + 7 + 9 + 11 = 6 \times 6$

(b) $1 + 3 + 5 + 7 + 9 + 11 + 13 = 7 \times 7$

(c) $1 + 3 + 5 + 7 + 9 + 11 + 13 + 15 = \text{_____}$

(d) $1 + 3 + 5 + 7 + 9 + 11 + 13 + 15 + 17 = \text{_____}$

3. ਜਿਸਤ ਸੰਖਿਆਵਾਂ ਨੂੰ ਜੋੜਦੇ ਹੋਏ ਨਮੂਨੇ ਪੂਰੇ ਕਰੋ :-




(a) $2 + 4 + 6 + 8 + 10 = 5 \times 6$

(b) $2 + 4 + 6 + 8 + 10 + 12 = 6 \times 7$

(c) $2 + 4 + 6 + 8 + 10 + 12 + 14 = \text{_____}$

(d) $2 + 4 + 6 + 8 + 10 + 12 + 14 + 16 = \text{_____}$

4. ਨਮੂਨਿਆਂ ਨੂੰ ਧਿਆਨ ਨਾਲ ਦੇਖੋ ਅਤੇ ਪੂਰਾ ਕਰੋ :-



ਗਤੀਵਿਧੀ

ਸੁਨੋਹਿਆਂ ਦੀ ਲੁਕਣ ਮੀਟੀ

ਹਰਮਨ ਅਤੇ ਅਦਬ ਇੱਕ ਦੂਜ਼ਰੇ ਨੂੰ ਲੁਕੇ ਹੋਏ ਸੰਦੇਸ਼ਾਂ ਵਿੱਚ ਕੁੱਝ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਤੁਸੀਂ ਦੱਸ ਸਕਦੇ ਹੋ ?



AਤੁBਸੀCਕੀDਕEਰFਰGਹੇHਹੋ ?

AਮੈਂBਪCਤ੍ਰੂDਰਿEਹਾFਹਾG



ਤੁਸੀਂ ਕੀ ਕਰ ਰਹੇ ਹੋ ?
ਮੈਂ ਪੜ੍ਹ ਰਿਹਾ ਹਾਂ।

ਕੁੱਝ ਹੋਰ ਨਮੂਨੇ :-

1W2E3L4 C5O6M7E8

ਊLਐਸਾਹਸਕਖਿਗਨਘ

ਹੁਣ ਤੁਸੀਂ ਵੀ ਕੁੱਝ ਇਸੇ ਤਰ੍ਹਾਂ ਦੇ ਸੰਦੇਸ਼ ਬਣਾਉਣ ਦੀ ਕੋਸ਼ਿਸ਼ ਕਰੋ :-



ਅਧਿਆਪਕ ਸੰਕੇਤ :

ਅਧਿਆਪਕ ਉਪਰੋਕਤ ਗਤੀਵਿਧੀ ਵਿੱਚੋਂ ਬੱਚਿਆਂ ਨੂੰ ਅੰਕ/ਪੰਜਾਬੀ ਦੇ ਅੱਖਰ ਛੱਡ ਕੇ ਅੰਗਰੇਜ਼ੀ ਵਾਲੇ ਅੱਖਰਾਂ ਨੂੰ ਜੋੜ ਕੇ ਵਾਕ ਤਿਆਰ ਕਰਨ ਲਈ ਕਹੇਗਾ ।

ਆਸੀਂ ਜੋ ਸਿੱਖਿਆ

ਨਮੂਨੇ

ਜਿਸਤ ਅਤੇ ਟਾਂਕ
ਸੰਖਿਆਵਾਂ ਦੇ
ਨਮੂਨਿਆਂ ਦੀ ਸਮਝ

ਜੋੜ, ਘਟਾਓ, ਗੁਣਾ
ਦੀ ਵਰਤੋਂ ਨਾਲ
ਨਮੂਨਿਆਂ ਦੀ ਸਮਝ

ਨਮੂਨਿਆਂ ਦੀ ਵਰਤੋਂ
ਨਾਲ ਗੁਪਤ
ਸੰਦੇਸ਼ ਲਿਖਣਾ

ਉਦੇਸ਼

- ਮਾਪ ਦੀਆਂ ਮਿਆਰੀ ਇਕਾਈਆਂ (Standard units) ਤੋਂ ਜਾਣੂ ਕਰਵਾਉਣਾ।
- ਛੋਟੀਆਂ-ਵੱਡੀਆਂ ਮਿਆਰੀ ਇਕਾਈਆਂ (Standard units) ਦਾ ਆਪਸੀ ਸਬੰਧ।
- ਮਿਆਰੀ ਇਕਾਈਆਂ ਦੀ ਵਰਤੋਂ ਨਾਲ ਜੋੜ-ਘਟਾਓ ਦਾ ਗਿਆਨ।
- ਤੁਲਨਾ ਕਰਨਾ।
- ਕ੍ਰਮ ਵਿੱਚ ਸੇਚਣਾ।

ਲੰਬਾਈ

ਕੀ ਤੁਹਾਨੂੰ ਯਾਦ ਹੈ ?

1. ਤੁਹਾਡੀ ਜਮਾਤ ਦੇ ਮੇਜ਼ ਦੀ ਲੰਬਾਈ ਕਿੰਨੀਆਂ ਗਿੱਠਾਂ ਹੈ ?

.....

2. ਬਲੈਕ ਬੋਰਡ ਦੀ ਲੰਬਾਈ ਕਿੰਨੀਆਂ ਗਿੱਠਾਂ ਹਨ ?

.....

3. ਜਮਾਤ ਦੇ ਕਮਰੇ ਤੋਂ ਗੋਟ ਤੱਕ ਦੀ ਦੂਰੀ ਕਿੰਨੇ ਕਦਮ ਹੈ ?

.....




- ਉਪਰੋਕਤ ਸਵਾਲਾਂ ਦੇ ਜਵਾਬ ਵੱਖ-ਵੱਖ ਹੋਣਗੇ।
- ਅਜਿਹਾ ਇਸ ਲਈ ਕਿਉਂਕਿ ਸਾਰਿਆਂ ਦੀਆਂ ਗਿੱਠਾਂ ਅਤੇ ਕਦਮਾਂ ਦੀ ਲੰਬਾਈ ਇੱਕ ਜਿਹੀ ਨਹੀਂ ਹੁੰਦੀ।

ਰੋਜ਼ਾਨਾ ਜਿੰਦਗੀ ਵਿੱਚ



ਬੱਚਿਓ, ਕੱਪੜਾ ਮਾਪਣ ਲਈ ਦੁਕਾਨਦਾਰ
ਮੀਟਰ ਰੱਡ ਦੀ ਵਰਤੋਂ ਕਰਦਾ ਹੈ।



ਮੀਟਰ ਰੱਡ



ਕੀ ਦਰਜੀ ਵੀ ਕੱਪੜਾ ਮੀਟਰ
ਰੱਡ ਨਾਲ ਮਾਪਦਾ ਹੈ ? ਕੀ
ਉਹ ਤੁਹਾਡਾ ਮਾਪ ਮੀਟਰ
ਰੱਡ ਨਾਲ ਲੈਂਦਾ ਹੈ ?



ਨਹੀਂ, ਦਰਜੀ
ਇੱਚੀ ਟੇਪ ਦੀ
ਵਰਤੋਂ ਕਰਦਾ ਹੈ।



ਅੱਛਾ ਬੱਚਿਓ, ਦੱਸੋ ਭਲਾ
ਮਿਸਤਰੀ ਲੰਬਾਈ ਮਾਪਣ
ਲਈ ਕੀ ਵਰਤਦਾ ਹੈ ?



ਮਿਸਤਰੀ ਲੰਬਾਈ ਮਾਪਣ
ਲਈ ਫੀਤੇ ਦੀ ਵਰਤੋਂ
ਕਰਦਾ ਹੈ।



ਗਤੀਵਿਧੀ

- ਸਮੱਗਰੀ** — ਸੋਟੀ ਜਾਂ ਡੋਰੀ, ਇੱਚੀ ਟੇਪ, ਮਾਰਕਰ।
- ਕਿਰਿਆ** — ਇੱਕ ਸੋਟੀ ਲਓ, ਉਸਨੂੰ ਇੱਚੀ ਟੇਪ ਨਾਲ ਮਾਪ ਕੇ 1 ਮੀਟਰ 'ਤੇ ਨਿਸ਼ਾਨ ਲਗਾ ਲਓ। ਹਰ ਇੱਕ ਬੱਚੇ ਦਾ ਆਪਣਾ ਮੀਟਰ ਤਿਆਰ ਹੋ ਜਾਵੇਗਾ।

ਅਧਿਆਪਕ ਸੰਕੇਤ :

ਮੀਟਰ ਰੱਡ ਤਿਆਰ ਕਰਨ ਵਿੱਚ ਬੱਚਿਆਂ ਦੀ ਮਦਦ ਕਰਨਾ।



ਆਓ ਸਿੱਖੀਏ

ਲੰਬਾਈ ਮਾਪਣ ਦੀ ਮੂਲ ਇਕਾਈ ਮੀਟਰ ਹੈ।



1 ਮੀਟਰ = 100 ਸੈਂਟੀਮੀਟਰ



ਬੱਚਿਓ, ਤੁਸੀਂ ਸੋਚ ਰਹੇ
ਹੋਵੋਗੇ ਕਿ ਇੱਕ ਸੈਂਟੀਮੀਟਰ
ਕਿੰਨਾ ਕੁ ਹੁੰਦਾ ਹੈ?

ਬੱਚਿਓ, ਦੇਖੋ ਇਸ ਨੂੰ ਛੁੱਟਾ ਜਾਂ
ਸਕੇਲ ਆਖਦੇ ਹਨ, ਇਸ ਉੱਤੇ ਲੱਗੇ
ਸੈਂਟੀਮੀਟਰ ਦੇ ਨਿਸ਼ਾਨ ਦੇਖੋ।

ਇੱਕ ਸੈਂਟੀਮੀਟਰ ਲਗਭਗ
ਤੁਹਾਡੀ ਉੱਗਲ ਦੀ ਮੋਟਾਈ
ਬਰਾਬਰ ਹੁੰਦਾ ਹੈ।



ਮਾਚਿਸ ਦੀ ਤੀਲੀ 4 ਸੈਂਟੀਮੀਟਰ ਲੰਬੀ ਹੈ।

ਮੌਮੀ ਰੰਗ (ਕਰੋਇਨ).....ਸੈਂਟੀਮੀਟਰ ਲੰਬਾ ਹੈ।

ਅਧਿਆਪਕ ਸੰਕੇਤ :

ਬੱਚਿਆਂ ਨੂੰ ਆਪਣੇ ਕੋਲ ਬੁਲਾ ਕੇ ਛੁੱਟੇ ਦੀ ਸਹਾਇਤਾ ਨਾਲ ਵੱਖ-ਵੱਖ ਵਸਤੂਆਂ ਮਾਪਣ
ਲਈ ਕਹਿਣਾ।

ਗਤੀਵਿਧੀ

ਹੇਠਾਂ ਦਿੱਤੀ ਸਾਰਣੀ ਵਿੱਚ ਆਪਣੀ ਜਮਾਤ ਦੇ ਵਿਦਿਆਰਥੀਆਂ ਦੀ ਲੰਬਾਈ ਭਰੋ ।

ਵਿਦਿਆਰਥੀ ਦਾ ਨਾਂ	ਅਨੁਮਾਨਿਤ (ਸੈਂ. ਮੀ.)	ਸਹੀ ਮਾਪ (ਸੈਂ. ਮੀ.)



ਦਰਵਾਜ਼ੇ ਦੀ ਲੰਬਾਈ ਦਾ (ਮੀਟਰਾਂ ਵਿੱਚ) ਅਨੁਮਾਨ ਲਗਾਓ ।

ਫਿਰ ਅਧਿਆਪਕ ਮਾਪ ਕੇ ਦੱਸੋਗਾ,
..... ਮੀਟਰ ।

ਆਓ ਕਰੋਏ

1. ਲੰਬਾਈ ਪਤਾ ਕਰੋ :



ਅਧਿਆਪਕ ਸੰਕੇਤ :

ਵਿਦਿਆਰਥੀਆਂ ਦੀ ਲੰਬਾਈ ਮਾਪਣ ਵਿੱਚ ਸਹਾਇਤਾ ਕਰਨਾ ।

2. ਕੁਝ ਹੋਰ ਵਸਤੂਆਂ ਲੈ ਕੇ ਹੇਠਾਂ ਦਿੱਤੀ ਸਾਰਣੀ ਪੂਰੀ ਕਰੋ :

ਵਸਤੂ	ਅਨੁਮਾਨਿਤ ਲੰਬਾਈ	ਅਸਲ ਲੰਬਾਈ
ਚਾਕ	7 ਸੈ. ਮੀ.	7 ਸੈ. ਮੀ.

3. ਰੇਖਾ ਖੰਡ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਮਾਪ ਕੇ ਲਿਖੋ :

..... ਸੈ. ਮੀ.

..... ਸੈ. ਮੀ.

..... ਸੈ. ਮੀ.

..... ਸੈ. ਮੀ.



ਦਿੱਤੀ ਹੋਈ ਲੰਬਾਈ ਦਾ ਰੇਖਾ-ਖੰਡ ਖਿੱਚਣਾ –

ਦਿੱਤੀ ਹੋਈ ਲੰਬਾਈ (ਮੰਨ ਲਓ 5 ਸੈਂ. ਮੀ.) ਦਾ ਰੇਖਾ-ਖੰਡ ਖਿੱਚਣ ਲਈ, ਅਸੀਂ ਹੇਠ ਲਿਖੇ ਅਨੁਸਾਰ ਚਲਦੇ ਹਾਂ–

ਇੱਕ ਬਿੰਦੂ A ਲਓ। ਛੁੱਟੇ ਨੂੰ ਇਸ ਤਰਾਂ ਰੱਖੋ ਕਿ ਛੁੱਟੇ ਦਾ '0' ਚਿੰਨ੍ਹ A ਉੱਤੇ ਹੋਵੇ। ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ।



5 ਸੈਂ. ਮੀ. 'ਤੇ ਇੱਕ ਬਿੰਦੂ ਲਗਾਓ ਅਤੇ ਇਸਨੂੰ B ਨਾਮ ਦਿਓ।



ਪੈਨਸਿਲ ਨੂੰ ਛੁੱਟੇ ਦੇ ਨਾਲ-ਨਾਲ ਚਲਾਉਂਦੇ ਹੋਏ ਬਿੰਦੂ A ਅਤੇ B ਨੂੰ ਮਿਲਾਓ। AB ਲੋੜੀਂਦਾ ਰੇਖਾ-ਖੰਡ ਹੈ।





ਆਓ ਕਰੀਏ

1. ਹੇਠਾਂ ਦਿੱਤੀਆਂ ਲੰਬਾਈਆਂ ਦੇ ਰੇਖਾ-ਖੰਡ ਖਿੱਚੋ :

(a) 5 ਸੈ.ਮੀ. (b) 8 ਸੈ.ਮੀ. (c) 6 ਸੈ.ਮੀ. (d) 10 ਸੈ.ਮੀ.

(e) 2 ਸੈ.ਮੀ. (f) 7 ਸੈ.ਮੀ. (g) 9 ਸੈ.ਮੀ. (h) 12 ਸੈ.ਮੀ.

2. ਅਸਲੀ ₹100 ਦੇ ਨੋਟ ਦੀ ਲੰਬਾਈ ਅਤੇ ਚੌੜਾਈ ਮਾਪੋ ਅਤੇ ਲਿਖੋ—

ਅਸਲੀ ₹100 ਦੇ ਨੋਟ ਦੀ ਲੰਬਾਈ ਸੈ.ਮੀ.

ਅਸਲੀ ₹100 ਦੇ ਨੋਟ ਦੀ ਚੌੜਾਈ ਸੈ.ਮੀ.



1. ਜੋੜ ਕਰੋ

$$\begin{array}{r} 44 \text{ ਸੈ.ਮੀ.} \\ + 16 \text{ ਸੈ.ਮੀ.} \\ \hline 60 \text{ ਸੈ.ਮੀ.} \end{array}$$

$$\begin{array}{r} 55 \text{ ਸੈ.ਮੀ.} \\ + 24 \text{ ਸੈ.ਮੀ.} \\ \hline 79 \text{ ਸੈ.ਮੀ.} \end{array}$$

2. ਘਟਾਓ :

$$\begin{array}{r} 85 \text{ ਸੈ.ਮੀ.} \\ - 24 \text{ ਸੈ.ਮੀ.} \\ \hline 61 \text{ ਸੈ.ਮੀ.} \end{array}$$

$$\begin{array}{r} 510 \text{ ਸੈ.ਮੀ.} \\ - 28 \text{ ਸੈ.ਮੀ.} \\ \hline 32 \text{ ਸੈ.ਮੀ.} \end{array}$$

3. ਸੁਮਨ ਕੋਲ 80 ਸੈਂਟੀਮੀਟਰ ਲੰਬਾ ਰਿਬਨ ਹੈ। ਮੀਨਾ ਕੋਲ 75 ਸੈਂਟੀਮੀਟਰ ਲੰਬਾ ਰਿਬਨ ਹੈ।

ਜੇਕਰ ਦੋਵੇਂ ਰਿਬਨਾਂ ਨੂੰ ਜੋੜ ਦਿੱਤਾ ਜਾਵੇ ਤਾਂ ਰਿਬਨ ਦੀ ਕੁੱਲ ਲੰਬਾਈ ਪਤਾ ਕਰੋ।

ਹੱਲ

ਸੁਮਨ ਕੋਲ ਰਿਬਨ = 80 ਸੈ.ਮੀ.

ਮੀਨਾ ਕੋਲ ਰਿਬਨ = 75 ਸੈ.ਮੀ.

ਦੋਵੇਂ ਰਿਬਨਾਂ ਦੀ ਕੁੱਲ ਲੰਬਾਈ = 80 ਸੈ.ਮੀ.

$$\begin{array}{r} + 75 \text{ ਸੈ.ਮੀ.} \\ \hline 155 \text{ ਸੈ.ਮੀ.} \end{array}$$

ਇਸ ਲਈ, ਦੋਵੇਂ ਰਿਬਨਾਂ ਦੀ ਕੁੱਲ ਲੰਬਾਈ 155 ਸੈ.ਮੀ. ਹੈ।



ਆਓ ਕਰੀਏ

1. ਜੋੜ ਕਰੋ :

8 ਸੈਂ.ਮੀ.	12 ਸੈਂ.ਮੀ.	45 ਸੈਂ.ਮੀ.	80 ਸੈਂ.ਮੀ.
+ 6 ਸੈਂ.ਮੀ.	+ 18 ਸੈਂ.ਮੀ.	+ 26 ਸੈਂ.ਮੀ.	+ 25 ਸੈਂ.ਮੀ.
_____	_____	_____	_____
_____	_____	_____	_____

9 ਸੈਂ.ਮੀ.	82 ਸੈਂ.ਮੀ.	67 ਸੈਂ.ਮੀ.	30 ਸੈਂ.ਮੀ.
+ 4 ਸੈਂ.ਮੀ.	+ 64 ਸੈਂ.ਮੀ.	+ 57 ਸੈਂ.ਮੀ.	+ 18 ਸੈਂ.ਮੀ.
_____	_____	_____	_____
_____	_____	_____	_____

2. ਘਟਾਓ ਕਰੋ :

9 ਸੈਂ.ਮੀ.	74 ਸੈਂ.ਮੀ.	42 ਸੈਂ.ਮੀ.	70 ਸੈਂ.ਮੀ.
- 4 ਸੈਂ.ਮੀ.	- 15 ਸੈਂ.ਮੀ.	- 16 ਸੈਂ.ਮੀ.	- 35 ਸੈਂ.ਮੀ.
_____	_____	_____	_____
_____	_____	_____	_____

41 ਸੈਂ.ਮੀ.	42 ਸੈਂ.ਮੀ.	60 ਸੈਂ.ਮੀ.	95 ਸੈਂ.ਮੀ.
- 25 ਸੈਂ.ਮੀ.	- 30 ਸੈਂ.ਮੀ.	- 28 ਸੈਂ.ਮੀ.	- 40 ਸੈਂ.ਮੀ.
_____	_____	_____	_____
_____	_____	_____	_____

- ਸਕੂਲ ਵਿੱਚ ਲੜਕੀਆਂ ਨੂੰ ਵਰਦੀ ਲਈ ਕੱਪੜਾ ਦਿੱਤਾ ਜਾਣਾ ਹੈ। ਸਿਮਰਨ ਨੂੰ ਕਮੀਜ਼ ਲਈ 2 ਮੀਟਰ ਅਤੇ ਸਲਵਾਰ ਲਈ 3 ਮੀਟਰ ਕੱਪੜਾ ਚਾਹੀਦਾ ਹੈ। ਦੱਸੋ ਸਿਮਰਨ ਨੂੰ ਵਰਦੀ ਲਈ ਕਿੰਨੇ ਮੀਟਰ ਕੱਪੜਾ ਚਾਹੀਦਾ ਹੈ?
- ਸਤਵੀਰ ਸਿੰਘ ਦਾ ਸਕੂਲ ਉਸ ਦੇ ਘਰ ਤੋਂ 175 ਮੀਟਰ ਦੀ ਦੂਰੀ 'ਤੇ ਹੈ, ਉਸ ਦੁਆਰਾ ਇੱਕ ਦਿਨ ਵਿੱਚ ਘਰ ਤੋਂ ਸਕੂਲ ਆਉਣ ਅਤੇ ਸਕੂਲ ਤੋਂ ਘਰ ਜਾਣ ਵਿੱਚ ਕੁਲ ਕਿੰਨੀ ਦੂਰੀ ਤੈਆ ਕੀਤੀ?
- ਸਰੋਜ ਨੇ ਇੱਕ ਛੁੱਲ ਬਣਾਉਣ ਲਈ 75 ਸੈਂ.ਮੀ. ਲਾਲ ਰਿਬਨ ਅਤੇ 60 ਸੈਂ.ਮੀ. ਹਰੇ ਰੰਗ ਦਾ ਰਿਬਨ ਵਰਤਿਆ। ਛੁੱਲ ਬਣਾਉਣ ਲਈ ਸਰੋਜ ਵੱਲੋਂ ਕਿੰਨੇ ਸੈਂ.ਮੀ. ਰਿਬਨ ਦੀ ਵਰਤੋਂ ਕੀਤੀ?

ਕੀ ਤੁਹਾਨੂੰ ਯਾਦ ਹੈ ?

- 1) ਤੁਹਾਡੇ ਇੱਕ ਹੱਥ ਵਿੱਚ ਜੁ ਮੈਟਰੀ ਬਾਕਸ ਹੈ ਅਤੇ ਦੂਜੇ ਹੱਥ ਵਿੱਚ ਪੈਨਸਿਲ ਹੈ। ਕਿਹੜੀ ਚੀਜ਼ ਭਾਰੀ ਲੱਗੇਗੀ ?
- 2) ਤੁਹਾਡੇ ਇੱਕ ਹੱਥ ਵਿੱਚ ਪਪੀਤਾ ਹੈ ਅਤੇ ਦੂਜੇ ਹੱਥ ਵਿੱਚ ਬੇਰ ਹੈ। ਕਿਹੜੀ ਵਸਤੂ ਭਾਰੀ ਲੱਗੇਗੀ ?
- 3) ਇੱਕ ਟੋਕਰੀ ਵਿੱਚ 20 ਅੰਬ ਹਨ ਅਤੇ ਦੂਜੀ ਟੋਕਰੀ ਵਿੱਚ 20 ਬੇਰ ਹਨ। ਕਿਹੜੀ ਟੋਕਰੀ ਦਾ ਭਾਰ ਜ਼ਿਆਦਾ ਹੋਵੇਗਾ ?



ਰੋਜਾਨਾ ਜ਼ਿੰਦਗੀ ਵਿੱਚ



ਪਿਆਰੇ ਬੱਚਿਓ,
ਜੇਕਰ ਸਬਜ਼ੀ ਵਿੱਚ ਨਮਕ
ਘੱਟ ਹੋਵੇ ਤਾਂ ਤੁਹਾਨੂੰ ਸਬਜ਼ੀ
ਸਵਾਦ ਲੱਗੇਗੀ ?




ਹਾਂ ਜੀ ਬੱਚਿਓ, ਜੇ ਵਸਤੂਆਂ
ਦੀ ਮਾਤਰਾ ਸਹੀ ਨਹੀਂ
ਹੋਵੇਗੀ ਤਾਂ ਕੋਈ ਚੀਜ਼
ਸਵਾਦ ਨਹੀਂ ਬਣੇਗੀ ।

ਹਰ ਵਸਤੂ ਦੀ ਸਹੀ ਮਾਤਰਾ
ਪਾਏ ਮਾਪ-ਮਾਪ ਕੇ ਪੂਰੀ
ਤਾਂ ਹੀ ਵਸਤ ਸਵਾਦ ਬਣੇਗੀ
ਕੀ ਸਬਜ਼ੀ ! ਕੀ ਧੀਰ ! ਕੀ ਪੂਰੀ !





ਵਸਤੂ ਦੇ ਭਾਰ ਅਨੁਸਾਰ ਸੂਈ ਦੀ ਸਥਿਤੀ ਦਰਸਾਉਣਾ :



ਪ੍ਰਯੋਗੀ ਕਿਰਿਆ

ਉਦੇਸ਼ : ਭਾਰ ਤੌਲਣ ਲਈ ਤੱਕੜੀ ਬਣਾਉਣਾ ਸਿਖਾਉਣਾ।

ਸਮੱਗਰੀ : ਦੋ ਪਲਾਸਟਿਕ ਦੇ ਇੱਕੋ ਜਿਹੇ ਢੱਕਣ, ਡੋਰੀ ਅਤੇ ਸੋਟੀ।

ਵਿਧੀ : ਅਧਿਆਪਕ ਦੀ ਮਦਦ ਨਾਲ ਢੱਕਣਾਂ ਵਿੱਚ ਸੁਰਾਖ ਕਰ ਲਵੇ।



ਦੋਹਾਂ ਢੱਕਣਾਂ ਵਿੱਚ ਡੋਰੀ ਪਰੋ ਕੇ ਉਨ੍ਹਾਂ ਨੂੰ ਸੋਟੀ ਦੇ ਦੋਵੇਂ ਸਿਰਿਆਂ 'ਤੇ ਬੰਨ ਦਿਓ।



ਡੋਰੀ ਦਾ ਕੁੱਝ ਹਿੱਸਾ ਸੋਟੀ ਦੇ ਵਿਚਕਾਰ ਬੰਨੋ। ਤੁਹਾਡੀ ਤੱਕੜੀ ਤਿਆਰ ਹੈ।



ਆਓ ਕਰੀਏ



1. ਵਸਤੂਆਂ ਦੇ ਭਾਰ ਅਨੁਸਾਰ ਸੂਈ ਦੀ ਸਥਿਤੀ ਦਰਸਾਓ :



2. ਭਾਰਾ, ਹਲਕਾ ਜਾਂ ਬਰਾਬਰ ਪਤਾ ਕਰੋ :



(a) ਗੋਡੀ ਦਾ ਫੁਲ, ਸੇਬ ਤੋਂ ਹੈ। (b) ਦੋਵੇਂ ਕਿੰਨ੍ਹਾਂ ਦਾ ਭਾਰ ਹੈ।



(c) ਖਰਬੂਜਾ, ਤਰਬੂਜ ਤੋਂ ਹੈ। (d) ਕਿਤਾਬ, ਜੂਮੈਟਰੀ ਬਾਕਸ ਤੋਂ ਹੈ।

3. ਹੇਠਾਂ ਦਿੱਤੀਆਂ ਵਸਤੂਆਂ ਨੂੰ ਉਨ੍ਹਾਂ ਦੇ ਭਾਰ ਦੇ ਆਧਾਰ ਤੇ ਹਲਕੇ ਤੋਂ ਭਾਰੇ ਕ੍ਰਮ 1 ਤੋਂ 5 ਵਿੱਖੋਂ :








 1


4. ਇੱਕ ਇੱਟ ਦਾ ਭਾਰ 3 ਕਿਲੋਗ੍ਰਾਮ ਹੈ, ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਇੱਟ ਤੋਂ ਭਾਰੀ ਅਤੇ ਹਲਕੀਆਂ ਵਸਤੂਆਂ ਚੁਣੋ ਅਤੇ ਹੇਠਾਂ ਦਿੱਤੀ ਸਾਰਣੀ ਵਿੱਚ ਲਿਖੋ :



ਇੱਟ ਤੋਂ ਭਾਰੀ ਵਸਤੂਆਂ ਦੇ ਨਾਂ ਲਿਖੋ

1. ਕੁਰਸੀ

2.

3.

4.

5.

ਇੱਟ ਤੋਂ ਹਲਕੀਆਂ ਵਸਤੂਆਂ ਦੇ ਨਾਂ ਲਿਖੋ

1. ਬਾਲੀ

2.

3.

4.

5.

ਗਤੀਵਿਧੀ



ਬੱਚਿਓ, ਆਪਣੇ-2 ਘਰ ਤੋਂ ਕੁੱਝ ਅਜਿਹੇ ਵਸਤੂਆਂ ਦੇ ਖਾਲੀ ਪੈਕਟ ਲੈ ਕੇ ਉਨ੍ਹਾਂ ਉੱਤੇ ਲਿਖੋ ਭਾਰ ਨੋਟ ਕਰੋ ਅਤੇ ਉਨ੍ਹਾਂ ਨੂੰ ਕੱਟ ਕੇ ਹੇਠਾਂ ਚਿਪਕਾਓ :

ਵਸਤੂ ਦਾ ਨਾਮ	ਭਾਰ	ਚਿਪਕਾਉਣ ਲਈ ਥਾਂ



1. ਭਾਰ ਦੀ ਇਕਾਈਆਂ ਦਾ ਜੋੜ - ਘਟਾਓ :

7 6 ਕਿ. ਗ੍ਰਾਮ	2 8 ਕਿ. ਗ੍ਰਾਮ	$\frac{4}{-} 0$ ਕਿ. ਗ੍ਰਾਮ	8 0 ਕਿ. ਗ੍ਰਾਮ
+ 5 4 ਕਿ. ਗ੍ਰਾਮ	+ 7 4 ਕਿ. ਗ੍ਰਾਮ	- 2 6 ਕਿ. ਗ੍ਰਾਮ	- 3 7 ਕਿ. ਗ੍ਰਾਮ
130 ਕਿ. ਗ੍ਰਾਮ	102 ਕਿ. ਗ੍ਰਾਮ	2 4 ਕਿ. ਗ੍ਰਾਮ	4 3 ਕਿ. ਗ੍ਰਾਮ

2. ਰਮਨ ਦਾ ਭਾਰ 30 ਕਿਲੋਗ੍ਰਾਮ ਹੈ। ਜੋਤ ਦਾ ਭਾਰ 25 ਕਿਲੋਗ੍ਰਾਮ ਹੈ। ਕਿਸ ਦਾ ਭਾਰ ਵੱਧ ਹੈ ਅਤੇ ਕਿੰਨਾ?

$$\text{ਰਮਨ ਦਾ ਭਾਰ} = 30 \text{ ਕਿਲੋਗ੍ਰਾਮ}$$

$$\text{ਜੋਤ ਦਾ ਭਾਰ} = 25 \text{ ਕਿਲੋਗ੍ਰਾਮ}$$

$$\begin{array}{r} \text{ਵੱਧ ਭਾਰ} = 30 \text{ ਕਿਲੋਗ੍ਰਾਮ} \\ - 25 \text{ ਕਿਲੋਗ੍ਰਾਮ} \\ \hline 5 \text{ ਕਿਲੋਗ੍ਰਾਮ} \end{array}$$

ਰਮਨ ਦਾ ਭਾਰ ਵੱਧ ਹੈ ਅਤੇ ਜੋਤ ਦੇ ਭਾਰ ਤੋਂ 5 ਕਿਲੋਗ੍ਰਾਮ ਵੱਧ ਹੈ।

ਆਚਿ ਕਰੀਏ



1. ਜੋੜ ਕਰੋ :

82 ਕਿ. ਗ੍ਰਾਮ	50 ਕਿ. ਗ੍ਰਾਮ	48 ਕਿ. ਗ੍ਰਾਮ	85 ਕਿ. ਗ੍ਰਾਮ
$+ 65 \text{ ਕਿ. ਗ੍ਰਾਮ}$	$+ 94 \text{ ਕਿ. ਗ੍ਰਾਮ}$	$+ 75 \text{ ਕਿ. ਗ੍ਰਾਮ}$	$+ 55 \text{ ਕਿ. ਗ੍ਰਾਮ}$
<hr/>	<hr/>	<hr/>	<hr/>
<hr/>	<hr/>	<hr/>	<hr/>

2. ਘਟਾਓ ਕਰੋ :

87 ਕਿ. ਗ੍ਰਾਮ	71 ਕਿ. ਗ੍ਰਾਮ	90 ਕਿ. ਗ੍ਰਾਮ	42 ਕਿ. ਗ੍ਰਾਮ
$- 50 \text{ ਕਿ. ਗ੍ਰਾਮ}$	$- 51 \text{ ਕਿ. ਗ੍ਰਾਮ}$	$- 76 \text{ ਕਿ. ਗ੍ਰਾਮ}$	$- 25 \text{ ਕਿ. ਗ੍ਰਾਮ}$
<hr/>	<hr/>	<hr/>	<hr/>
<hr/>	<hr/>	<hr/>	<hr/>

3. ਅਮਰੀਕ ਸਿੰਘ ਨੇ ਇੱਕ ਦੁਕਾਨ ਤੋਂ 25 ਕਿਲੋਗ੍ਰਾਮ ਆਟਾ ਅਤੇ 8 ਕਿਲੋਗ੍ਰਾਮ ਖੰਡ ਖਰੀਦੀ, ਦੱਸੇ ਉਸ ਨੇ ਕਿੰਨੇ ਕਿਲੋਗ੍ਰਾਮ ਰਾਸ਼ਨ ਖਰੀਦਿਆ?
4. ਸੰਕਰ ਸਬਜ਼ੀ ਵਾਲੇ ਨੇ ਸਬਜ਼ੀ ਮੰਡੀ ਵਿੱਚੋਂ 90 ਕਿਲੋਗ੍ਰਾਮ ਆਲੂ ਖਰੀਦੇ। ਉਸਨੇ 42 ਕਿਲੋਗ੍ਰਾਮ ਆਲੂ ਵੇਚ ਦਿੱਤੇ। ਦੱਸੋ ਉਸ ਕੋਲ ਕਿੰਨੇ ਆਲੂ ਬਚ ਗਏ?
5. ਇੱਕ ਸਰਕਾਰੀ ਸਕੂਲ ਵਿੱਚ ਮਹੀਨੇ ਦੌਰਾਨ ਬਣੇ ਮਿਡ-ਡੇ-ਮੀਲ ਵਿੱਚ 103 ਕਿਲੋਗ੍ਰਾਮ ਕਣਕ ਤੇ 98 ਕਿਲੋਗ੍ਰਾਮ ਚਾਵਲ ਦੀ ਵਰਤੋਂ ਹੋਈ। ਸਕੂਲ ਵਿੱਚ ਮਹੀਨੇ ਦੌਰਾਨ ਕਿੰਨੇ ਅਨਾਜ ਦੀ ਵਰਤੋਂ ਹੋਈ?

ਸਮਰੱਥਾ

ਕੀ ਤੁਹਾਨੂੰ ਯਾਦ ਹੈ ?

ਇੱਕ ਬੋਤਲ ਦੀ ਧਾਰਨ ਸਮਰੱਥਾ 3 ਗਲਾਸ ਪਾਣੀ ਦੇ ਬਰਾਬਰ ਹੈਤਾਂ :


- (a) ਦੋ ਬੋਤਲਾਂ ਦੀ ਧਾਰਨ ਸਮਰੱਥਾ ਗਲਾਸ ਪਾਣੀ ਦੇ ਬਰਾਬਰ ਹੋਵੇਗੀ।
- (b) ਤਿੰਨ ਬੋਤਲਾਂ ਦੀ ਧਾਰਨ ਸਮਰੱਥਾ ਗਲਾਸ ਪਾਣੀ ਦੇ ਬਰਾਬਰ ਹੈ।
- (c) ਚਾਰ ਬੋਤਲਾਂ ਦੀ ਧਾਰਨ ਸਮਰੱਥਾ ਗਲਾਸ ਪਾਣੀ ਦੇ ਬਰਾਬਰ ਹੈ।
- (d) ਪੰਜ ਬੋਤਲਾਂ ਦੀ ਧਾਰਨ ਸਮਰੱਥਾ ਗਲਾਸ ਪਾਣੀ ਦੇ ਬਰਾਬਰ ਹੈ।
- (e) ਛੇ ਬੋਤਲਾਂ ਦੀ ਧਾਰਨ ਸਮਰੱਥਾ ਗਲਾਸ ਪਾਣੀ ਦੇ ਬਰਾਬਰ ਹੈ।

ਗਤੀਵਿਧੀ

ਪਾਣੀ ਨੂੰ ਵੱਖ-ਵੱਖ
ਅਕਾਰਾਂ ਦੇ ਬਰਤਨਾਂ
ਵਿੱਚ ਪਾ ਕੇ ਦੇਖੋ !

ਤੁਸੀਂ ਦੇਖਗੋ ! ਕਿ
ਉਹ ਉਸੇ ਬਰਤਨ
ਦਾ ਅਕਾਰ ਲੈ ਲਵੇਗਾ ।





ਆਚਿ ਸਿੱਖੀਏ



ਬੱਚਿਓ, ਰਮਨ ਨੇ ਇਸ
ਜੱਗ ਨੂੰ 6 ਗਲਾਸ ਪਾਣੀ
ਨਾਲ ਭਰਿਆ।



ਰਮਨ

ਇਸ ਜੱਗ ਵਿੱਚ ਇੱਕੋ ਤਰ੍ਹਾਂ ਦੇ 6 ਗਲਾਸ ਪਾਣੀ ਸਮਾ ਸਕਦਾ ਹੈ ਭਾਵ ਜੱਗ ਦੀ
ਸਮਰੱਥਾ 6 ਗਲਾਸਾਂ ਦੀ ਸਮਰੱਥਾ ਦੇ ਬਰਾਬਰ ਹੈ।



ਪਰ ਇਹ ਕੀ ! ! !
ਮੀਨੂੰ ਨੇ ਤਾਂ 4 ਗਲਾਸ ਪਾਣੀ
ਨਾਲ ਹੀ ਉਹੀ ਜੱਗ ਭਰ ਦਿੱਤਾ!



ਮੀਨੂ




ਬੱਚਿਓ, ਕੀ ਤੁਸੀਂ ਦੱਸ ਸਕਦੇ
ਹੋ ਕਿ ਅਜਿਹਾ ਕਿਉਂ ਹੋਇਆ ?

ਬਿਲਕੁਲ ਠੀਕ,
ਮੀਨੂੰ ਦੇ ਗਲਾਸ ਦਾ
ਅਕਾਰ ਰਮਨ ਦੇ ਗਲਾਸ
ਤੋਂ ਵੱਡਾ ਹੈ।

ਅਜਿਹਾ ਤਾਂ ਹੋਇਆ ਕਿਉਂਕਿ
ਮੀਨੂੰ ਦਾ ਗਲਾਸ ਵੱਡਾ ਹੈ।



ਬੱਚਿਓ ਤੁਸੀਂ ਦੇਖਿਆ ਹੋਣਾ ਕਿ ਦੋਧੀ ਦੁੱਧ ਮਾਪਣ ਲਈ
ਕੋਈ ਆਮ ਬਰਤਨ ਦੀ ਵਰਤੋਂ ਨਹੀਂ ਕਰਦਾ। ਉਸ ਕੋਲ
ਇੱਕ ਮਾਪਕ ਹੁੰਦਾ ਹੈ ਜੋ ਆਮ ਤੌਰ 'ਤੇ ਇੱਕ ਲਿਟਰ ਦਾ
ਬਣਿਆ ਹੁੰਦਾ ਹੈ। ਇਸ ਨਾਲ ਉਹ ਦੁੱਧ ਦੀ ਸਹੀ ਮਾਤਰਾ
ਮਾਪਦਾ ਹੈ।



ਆਓ ਕਰੀਏ



ਹੇਠ ਦਿੱਤੀਆਂ ਵਸਤੂਆਂ ਨੂੰ ਉਹਨਾਂ ਦੀ ਸਮਰੱਥਾ ਦੇ ਆਧਾਰ 'ਤੇ ਘੱਟ ਤੋਂ ਵੱਧ ਕ੍ਰਮ ਵਿੱਚ 1 ਤੋਂ 5 ਲਿਖੋ -




ਇਸ ਮੱਗ ਵਿੱਚ ਇੱਕ ਲਿਟਰ ਪਾਣੀ ਆਉਂਦਾ ਹੈ, ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਮੱਗ ਤੋਂ ਵੱਧ ਅਤੇ ਘੱਟ ਸਮਰੱਥਾ ਵਾਲੀਆਂ ਵਸਤੂਆਂ ਚੁਣੋ :




ਮੱਗ ਤੋਂ ਵੱਧ ਸਮਰੱਥਾ ਵਾਲੀਆਂ ਵਸਤੂਆਂ ਦੇ ਨਾਮ	ਮੱਗ ਤੋਂ ਘੱਟ ਸਮਰੱਥਾ ਵਾਲੀਆਂ ਵਸਤੂਆਂ ਦੇ ਨਾਮ
1. ਜੱਗ	1. ਚਮਚ
2.	2.
3.	3.
4.	4.
5.	5.
6.	6.

ਵੱਧ, ਘੱਟ ਅਤੇ ਬਰਾਬਰ ਪਤਾ ਕਰੋ :



ਹੇਠਾਂ ਦਿੱਤੇ ਮਾਪਕਾਂ ਵਿੱਚ ਦਿੱਤੀ ਗਈ ਮਾਤਰਾ ਅਨੁਸਾਰ ਰੰਗ ਭਰੋ :



5. ਗਲਾਸ ਦੀ ਮਦਦ ਨਾਲ ਕੁੱਝ ਬਰਤਨ ਲੈ ਕੇ ਪਤਾ ਕਰੋ ਕਿ ਉਨ੍ਹਾਂ ਦੀ ਸਮਾਈ ਕਿੰਨੇ ਗਲਾਸ ਦੇ ਬਰਾਬਰ ਹੈ :

ਵਸਤੂਆਂ	ਅਨੁਮਾਨ ਅਨੁਸਾਰ	ਗਿਣਤੀ	ਅਸਲ ਵਿੱਚ	ਗਿਣਤੀ
1. ਜੱਗ				
2. ਮੱਗ				
3. ਬਾਲਟੀ				
4. ਟੱਬ				

5. ਉਪਰੋਕਤ ਬਰਤਨਾਂ ਦੀ ਸਮਾਈ ਅਤੇ ਦੀ ਸਹਾਇਤਾ ਨਾਲ ਵੀ ਪਤਾ ਕਰੋ।



1. ਆਇਤਨ ਦੀ ਇਕਾਈਆਂ ਦਾ ਜੋੜ, ਘਟਾਓ :

4 9 ਲਿ.	9 4 ਲਿ.	$\begin{array}{r} 4 \\ 5 \end{array}$ 13 ਲਿ.	$\begin{array}{r} 4 \\ 5 \end{array}$ 10 ਲਿ.
$+ 7 2 \text{ ਲਿ.}$	$+ 2 6 \text{ ਲਿ.}$	$- 2 6 \text{ ਲਿ.}$	$- 1 6 \text{ ਲਿ.}$
$\underline{12 \ 1 \text{ ਲਿ.}}$	$\underline{12 \ 0 \text{ ਲਿ.}}$	$\underline{2 \ 7 \text{ ਲਿ.}}$	$\underline{3 \ 4 \text{ ਲਿ.}}$

2. ਹਰਜੋਤ ਦੇ ਘਰ 500 ਲਿਟਰ ਦੀ ਟੈਂਕੀ ਹੈ। ਉਸਦੇ ਪਿਤਾ ਜੀ ਨੇ ਸਵੇਰੇ ਮੋਟਰ ਚਲਾ ਕੇ ਟੈਂਕੀ ਭਰੀ ਸੀ। ਸਾਰੇ ਦਿਨ ਵਿੱਚ 350 ਲਿਟਰ ਪਾਣੀ ਵਰਤਿਆ ਗਿਆ। ਹੁਣ ਟੈਂਕੀ ਵਿੱਚ ਕਿੰਨੇ ਲਿਟਰ ਪਾਣੀ ਹੋਵੇਗਾ ?

ਹੱਲ :

ਟੈਂਕੀ ਵਿੱਚ ਪਾਣੀ = 500 ਲਿਟਰ
ਵਰਤਿਆ ਪਾਣੀ = 350 ਲਿਟਰ
ਟੈਂਕੀ ਵਿੱਚ ਬਾਕੀ ਪਾਣੀ = 500 ਲਿਟਰ
$- 350 \text{ ਲਿਟਰ}$
$\underline{150 \text{ ਲਿਟਰ}}$

ਇਸ ਲਈ, ਟੈਂਕੀ ਵਿੱਚ ਹੁਣ 150 ਲਿਟਰ ਪਾਣੀ ਹੈ।

ਆਓ ਕਰੀਏ

1. ਜੋੜ ਕਰੋ :

5 9 ਲਿ.	3 6 ਲਿ.	4 0 ਲਿ.	8 4 ਲਿ.
$+ 9 1 \text{ ਲਿ.}$	$+ 9 0 \text{ ਲਿ.}$	$+ 2 5 \text{ ਲਿ.}$	$+ 5 6 \text{ ਲਿ.}$
$\underline{\hspace{1cm}}$	$\underline{\hspace{1cm}}$	$\underline{\hspace{1cm}}$	$\underline{\hspace{1cm}}$

2. ਘਟਾਓ ਕਰੋ :

4 9 ਲਿ.	5 8 ਲਿ.	2 0 ਲਿ.	7 8 ਲ.
$- 2 5 \text{ ਲਿ.}$	$- 1 0 \text{ ਲਿ.}$	$- 1 3 \text{ ਲਿ.}$	$- 4 9 \text{ ਲਿ.}$
$\underline{\hspace{1cm}}$	$\underline{\hspace{1cm}}$	$\underline{\hspace{1cm}}$	$\underline{\hspace{1cm}}$

3. ਸ੍ਰੀਮਤੀ ਦੇਵਕੀ ਰਾਣੀ ਨੇ ਆਪਣੇ ਘਰ ਲਈ 5 ਲਿਟਰ ਰਿਫਾਇੰਡ ਤੇਲ ਤੇ 2 ਲਿਟਰ ਸਰੋਂ ਦਾ ਤੇਲ ਖਰੀਦਿਆ। ਉਸ ਨੇ ਕਿੰਨੇ ਲਿਟਰ ਤੇਲ ਖਰੀਦਿਆ?
4. ਇੱਕ ਪਰਿਵਾਰ ਵੱਲੋਂ ਇੱਕ ਦਿਨ ਵਿੱਚ 375 ਲਿਟਰ ਪਾਣੀ ਦੀ ਵਰਤੋਂ ਕੀਤੀ ਗਈ। ਜੇ ਟੈਂਕੀ ਵਿੱਚ 500 ਲਿਟਰ ਪਾਣੀ ਸੀ ਤਾਂ ਹੁਣ ਟੈਂਕੀ ਵਿੱਚ ਕਿੰਨੇ ਲਿਟਰ ਪਾਣੀ ਹੈ?

ਵਰਕਸ਼ੀਟ

ਤੀਕ ਉੱਤਰ ਚੁਣ ਕੇ (✓) ਦਾ ਨਿਸ਼ਾਨ ਲਗਾਓ

1. 1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ?
 - (a) 10 ਸੈਂ.ਮੀ.
 - (b) 100 ਸੈਂ.ਮੀ.
 - (c) 1000 ਸੈਂ.ਮੀ.
 - (d) 10,000 ਸੈਂ.ਮੀ.
2. 4 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ?
 - (a) 300 ਸੈਂ.ਮੀ.
 - (b) 4000 ਸੈਂ.ਮੀ.
 - (c) 400 ਸੈਂ.ਮੀ.
 - (d) 40 ਸੈਂ.ਮੀ.
3. ਪੈਨਸਿਲ ਦੀ ਲੰਬਾਈ 18 ਸੈਂਟੀਮੀਟਰ ਹੈ ਅਤੇ ਚਾਕ ਦੀ ਲੰਬਾਈ 6 ਸੈਂਟੀਮੀਟਰ ਹੈ। ਪੈਨਸਿਲ ਦੀ ਲੰਬਾਈ, ਚਾਕ ਦੀ ਲੰਬਾਈ ਤੋਂ ਕਿੰਨੇ ਸੈਂਟੀਮੀਟਰ ਵੱਧ ਹੈ?
 - (a) 18 ਸੈਂ.ਮੀ.
 - (b) 16 ਸੈਂ.ਮੀ.
 - (c) 12 ਸੈਂ.ਮੀ.
 - (d) 14 ਸੈਂ.ਮੀ.
4. ਪੈਨ ਦੀ ਲੰਬਾਈ 12 ਸੈਂਟੀਮੀਟਰ ਹੈ। ਸ਼ਾਪਨਰ ਦੀ ਲੰਬਾਈ 2 ਸੈਂਟੀਮੀਟਰ ਹੈ। ਪੈਨ ਸ਼ਾਪਨਰ ਤੋਂ ਕਿੰਨੇ ਸੈਂਟੀਮੀਟਰ ਵੱਧ ਹੈ?


(a) 8 ਸੈਂ.ਮੀ.	(b) 6 ਸੈਂ.ਮੀ.	(c) 9 ਸੈਂ.ਮੀ.	(d) 10 ਸੈਂ.ਮੀ.
---------------	---------------	---------------	----------------
5. ਰਮਨ ਦੇ ਮਾਤਾ ਜੀ ਨੇ ਸਬਜ਼ੀ ਵਾਲੇ ਤੋਂ 5 ਕਿ.ਗ੍ਰਾ. ਆਲੂ ਅਤੇ 4 ਕਿ.ਗ੍ਰਾਮ ਪਿਆਜ਼ ਖੂੰਦੇ। ਉਸ ਨੇ ਕੁੱਲ ਕਿੰਨੇ ਕਿਲੋਗ੍ਰਾਮ ਸਬਜ਼ੀ ਖੂੰਦੀ?
 - (a) 7 ਕਿ.ਗ੍ਰਾ.
 - (b) 9 ਕਿ.ਗ੍ਰਾ.
 - (c) 12 ਕਿ.ਗ੍ਰਾ.
 - (d) 8 ਕਿ.ਗ੍ਰਾ.
6. ਇੱਕ ਹਲਵਾਈ ਇੱਕ ਦਿਨ ਵਿੱਚ 20 ਕਿਲੋਗ੍ਰਾਮ ਲੱਡੂ ਬਣਾਉਂਦਾ ਹੈ। ਉਹ 10 ਕਿਲੋਗ੍ਰਾਮ ਲੱਡੂ ਵੇਚ ਦਿੰਦਾ ਹੈ। ਉਸ ਕੋਲ ਬਾਕੀ ਕਿੰਨੇ ਕਿਲੋਗ੍ਰਾਮ ਲੱਡੂ ਹਨ?
 - (a) 5 ਕਿ.ਗ੍ਰਾ.
 - (b) 10 ਕਿ.ਗ੍ਰਾ.
 - (c) 20 ਕਿ.ਗ੍ਰਾ.
 - (d) 25 ਕਿ.ਗ੍ਰਾ.
7. ਇੱਕ ਬਰਤਨ ਵਿੱਚ 10 ਲਿਟਰ ਦੁੱਧ ਹੈ ਅਤੇ ਦੂਸਰੇ ਬਰਤਨ ਵਿੱਚ 15 ਲਿਟਰ ਦੁੱਧ ਹੈ। ਦੋਵਾਂ ਬਰਤਨਾਂ ਵਿੱਚ ਕਿੰਨੇ ਲਿਟਰ ਦੁੱਧ ਹੈ?
 - (a) 25 ਲਿਟਰ
 - (b) 35 ਲਿਟਰ
 - (c) 40 ਲਿਟਰ
 - (d) 50 ਲਿਟਰ

ਯਾਦ ਰੱਖਣ ਯੋਗ ਗੱਲਾਂ



- 1 ਮੀਟਰ = 100 ਸੈਂਟੀਮੀਟਰ
- ਅਸੀਂ ਛੋਟੀਆਂ ਵਸਤੂਆਂ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਮਾਪਦੇ ਹਾਂ।
- 1 ਕਿਲੋਗ੍ਰਾਮ = 1000 ਗ੍ਰਾਮ
- ਤਰਲ ਵਸਤੂਆਂ ਜਿਵੇਂ ਕਿ ਪਾਣੀ ਜਾਂ ਦੁੱਧ ਆਦਿ ਨੂੰ ਅਸੀਂ ਲਿਟਰਾਂ ਵਿੱਚ ਮਾਪਦੇ ਹਾਂ।

ਅਸੀਂ ਜੋ ਸਿੱਖਿਆ



ਉਦੇਸ਼

- ਸਮੇਂ ਦੀਆਂ ਵੱਖਰੀਆਂ - ਵੱਖਰੀਆਂ ਇਕਾਈਆਂ ਬਾਰੇ ਸਮਝ ਪੈਦਾ ਕਰਨੀ।
- ਘੜੀ ਅਤੇ ਕੈਲੰਡਰ ਨੂੰ ਦੇਖਣ ਦੀ ਸਮਝ ਪੈਦਾ ਕਰਨੀ ਤਾਂ ਜੋ ਵਿਦਿਆਰਥੀ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਸਮੇਂ ਨੂੰ ਯੋਗ ਤਰੀਕੇ ਨਾਲ ਸਮਝ ਸਕਣ।

ਕੀ ਤੁਹਾਨੂੰ ਯਾਦ ਹੈ ?

(1) ਸੂਰਜ ਕਦੋਂ ਨਿਕਲਦਾ ਹੈ ?

(2) ਸਾਗੀ ਛੁੱਟੀ ਕਦੋਂ ਹੁੰਦੀ ਹੈ ?

(3) ਗਰਮੀ ਦੀਆਂ ਛੁੱਟੀਆਂ ਕਿਹੜੇ ਮਹੀਨੇ ਵਿੱਚ ਹੁੰਦੀਆਂ ਹਨ ?

(4) ਹਫ਼ਤੇ ਵਿੱਚ ਕਿੰਨੇ ਦਿਨ ਹੁੰਦੇ ਹਨ ?

ਕੈਲੰਡਰ

- ਕੈਲੰਡਰ ਇੱਕ ਚਾਰਟ ਹੁੰਦਾ ਹੈ, ਜਿਹੜਾ ਸਾਨੂੰ ਦਿਨਾਂ, ਹਫ਼ਤਿਆਂ, ਮਹੀਨਿਆਂ ਅਤੇ ਸਾਲਾਂ ਦੀ ਜਾਣਕਾਰੀ ਦਿੰਦਾ ਹੈ।
- ਇੱਕ ਸਾਧਾਰਨ ਸਾਲ ਵਿੱਚ 365 ਦਿਨ ਹੁੰਦੇ ਹਨ।
- ਇੱਕ ਸਾਲ ਵਿੱਚ 12 ਮਹੀਨੇ ਹੁੰਦੇ ਹਨ।
- ਇੱਕ ਸਾਲ ਵਿੱਚ 52 ਹਫ਼ਤੇ ਹੁੰਦੇ ਹਨ।
- ਸਾਲ ਦਾ ਪਹਿਲਾ ਮਹੀਨਾ ਜਨਵਰੀ ਅਤੇ ਬਾਰਵਾਂ ਮਹੀਨਾ ਦਸੰਬਰ ਹੁੰਦਾ ਹੈ।

- 4 ਨਾਲ ਭਾਗ ਹੋਣ ਵਾਲਾ ਸਾਲ ਲੀਪ ਦਾ ਸਾਲ ਹੁੰਦਾ ਹੈ।
- ਲੀਪ ਦੇ ਸਾਲ ਵਿੱਚ, ਫਰਵਰੀ ਮਹੀਨੇ ਵਿੱਚ 29 ਦਿਨ ਹੁੰਦੇ ਹਨ।
- ਇੱਕ ਹਫਤੇ ਵਿੱਚ 7 ਦਿਨ ਹੁੰਦੇ ਹਨ।

1 ਸਾਲ = 365 ਦਿਨ

ਲੀਪ ਦਾ ਸਾਲ = 366 ਦਿਨ

1 ਸਾਲ = 12 ਮਹੀਨੇ

1 ਹਫਤਾ = 7 ਦਿਨ



ਆਓ ਸਿੱਖੀਏ

ਅਪ੍ਰੈਲ 2018

ਐਤਵਾਰ	ਸੋਮਵਾਰ	ਮੰਗਲਵਾਰ	ਬੁਧਵਾਰ	ਵੀਰਵਾਰ	ਸੁਕਾਰਵਾਰ	ਸ਼ਨੀਵਾਰ
1	2	3	4	5	6	7
8	9	10	11	12	13	14
15	16	17	18	19	20	21
22	23	24	25	26	27	28
29	30					

(1) ਅਪ੍ਰੈਲ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?

28 29 30 31

(2) ਦੋ ਅਪ੍ਰੈਲ ਨੂੰ ਕਿਹੜਾ ਦਿਨ ਹੈ ?

ਸੋਮਵਾਰ ਮੰਗਲਵਾਰ ਬੁਧਵਾਰ ਵੀਰਵਾਰ

આઉ કરીએ



મદ્દી 2018

ઐતવાર	સોમવાર	મંગલવાર	બુધવાર	વીરવાર	શુક્રવાર	સનીવાર
		1	2	3	4	5
6	7	8	9	10	11	12
13	14	15	16	17	18	19
20	21	22	23	24	25	26
27	28	29	30	31		

(1) મદ્દી મહીને વિચ કિંને દિન હન ?

- (ઉ) 28 (અ) 29 (એ) 30 (સ) 31

(2) 5 મદ્દી નું કિહજા દિન હૈ ?

- (ઉ) સોમવાર (અ) મંગલવાર (એ) સનીવાર (સ) શુક્રવાર

(3) 28 મદ્દી નું કિહજા દિન હૈ ?

- (ઉ) ઐતવાર (અ) સોમવાર (એ) વીરવાર (સ) સનીવાર

(4) મદ્દી મહીને વિચ પહિલે ઐતવાર નું કિહજી મિતી હૈ ?

- (ઉ) 1 (અ) 2 (એ) 5 (સ) 6

(5) મદ્દી મહીને દે પહિલે સોમવાર કિહજી મિતી હૈ ?

- (ઉ) 1 (અ) 2 (એ) 3 (સ) 7

(6) 31 મદ્દી નું કિહજા દિન હૈ ?

- (ઉ) ઐતવાર (અ) સોમવાર (એ) વીરવાર (સ) સનીવાર

ਕੈਲੰਡਰ - 2018

ਜਨਵਰੀ	ਫਰਵਰੀ	ਮਾਰਚ	ਅਪ੍ਰੈਲ
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30
ਮਈ	ਜੂਨ	ਜੁਲਾਈ	ਅਗਸਤ
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31
ਸਤੰਬਰ	ਅਕਤੂਬਰ	ਨਵੰਬਰ	ਦਸੰਬਰ
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30	1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31

(1) ਕੈਲੰਡਰ ਦੇਖੋ ਅਤੇ ਸਾਹਮਣੇ ਦਿੱਤੇ ਖਾਨੇ ਵਿੱਚ ਮਿਤੀ ਭਰੋ :

(ਉ) 12 ਜੂਨ ਤੋਂ 3 ਦਿਨ ਬਾਅਦ

24 ਮਈ ਤੋਂ 4 ਦਿਨ ਬਾਅਦ

29 ਅਪ੍ਰੈਲ ਤੋਂ 2 ਦਿਨ ਬਾਅਦ

25 ਜਨਵਰੀ ਤੋਂ 10 ਦਿਨ ਬਾਅਦ

(ਅ) 20 ਜੁਲਾਈ ਤੋਂ 5 ਦਿਨ ਪਹਿਲਾਂ

12 ਜੂਨ ਤੋਂ 2 ਦਿਨ ਪਹਿਲਾਂ

6 ਮਾਰਚ ਤੋਂ 3 ਦਿਨ ਪਹਿਲਾਂ

5 ਅਕਤੂਬਰ ਤੋਂ 7 ਦਿਨ ਪਹਿਲਾਂ

(2) ਕੈਲੰਡਰ ਦੇਂਘੇ ਅਤੇ ਖਾਨੇ ਭਰੋ:

- (1) ਅਕਤੂਬਰ ਮਹੀਨੇ ਵਿੱਚ ਕਿੰਨੇ ਐਤਵਾਰ ਹਨ ?
- (2) 6 ਸਤੰਬਰ ਨੂੰ ਕਿਹੜਾ ਦਿਨ ਹੈ ?
- (3) 25 ਅਕਤੂਬਰ ਨੂੰ ਕਿਹੜਾ ਦਿਨ ਹੈ ?
- (4) ਤੁਹਾਡਾ ਜਨਮ ਕਿਹੜੇ ਮਹੀਨੇ ਵਿੱਚ ਹੋਇਆ ਹੈ ?
- (5) 18 ਮਈ ਨੂੰ ਕਿਹੜਾ ਦਿਨ ਹੈ ?
- (6) ਮਈ ਮਹੀਨੇ ਵਿੱਚ ਕਿੰਨੇ ਐਤਵਾਰ ਆਏ ਹਨ ?
- (7) ਅਗਸਤ ਮਹੀਨੇ ਵਿੱਚ ਕਿੰਨੇ ਵੀਰਵਾਰ ਆਏ ਹਨ ?
- (8) ਪਹਿਲੀ ਮਈ ਨੂੰ ਕਿਹੜਾ ਦਿਨ ਹੈ ?
- (9) ਮਈ ਮਹੀਨੇ ਦਾ ਆਖਰੀ ਦਿਨ ਕਿਹੜਾ ਹੈ ?
- (10) ਫਰਵਰੀ ਮਹੀਨੇ ਵਿੱਚ ਕਿੰਨੇ ਦਿਨ ਹਨ ?

ਪੜ੍ਹੋ

ਟਿੱਕ-ਟਿੱਕ ਕਰਕੇ ਤੁਰਦੀ ਹੈ,
ਵਾਪਸ ਕਦੇ ਨਾ ਮੁੜਦੀ ਹੈ।
ਛੋਟੀ ਸੂਈ ਘੰਟੇ ਬੋਲੇ,
ਸਭ ਨੂੰ ਪੂਰਾ-ਪੂਰਾ ਤੌਲੇ।
ਵੱਡੀ ਸੂਈ ਵੀ ਕਿਹੜਾ ਘੱਟ,
ਘੰਟੇ ਦੇ ਹਿੱਸੇ ਕਰਦੀ ਸੱਠ।
ਸੈਕੰਡ ਚੱਲਣ ਮਟਕਵੀਂ ਤੌਰ,
ਨਾ ਕਿਤੇ ਰੁਕਦੇ ਨਾ ਕੋਈ ਮੋੜ।
ਵਕਤ ਬਰਾਬਰ ਸਭ ਦੇ ਕੋਲ,
ਘੜੀ ਹੈ ਸਾਡੀ ਗੋਲ-ਮਟੋਲ।





ਅਧਿਆਪਕ ਜਮਾਤ ਵਿੱਚ ਦੀਵਾਰ ਘੜੀ ਲੈ ਕੇ ਜਾਵੇਗਾ ਅਤੇ ਬੱਚਿਆਂ ਨੂੰ ਘੜੀ ਦੀ ਬਣਤਰ ਬਾਰੇ ਸਮਝਾਵੇਗਾ। ਅਧਿਆਪਕ ਬੱਚਿਆਂ ਨੂੰ ਸੰਬੋਧਨ ਕਰਦਿਆਂ ਘੜੀ ਦੀਆਂ ਮੁੱਢਲੀਆਂ ਗੱਲਾਂ ਬੱਚਿਆਂ ਨਾਲ ਸਾਂਝੀਆਂ ਕਰੇਗਾ।

ਪਿਆਰੇ ਬੱਚਿਓ! ਇਹ ਜੋ ਦੀਵਾਰ 'ਤੇ ਗੋਲ ਵਸਤੂ ਦਿਖ ਰਹੀ ਹੈ, ਇਸਨੂੰ ਅਸੀਂ ਦੀਵਾਰ ਘੜੀ (Clock) ਆਖਦੇ ਹਾਂ।

ਇਸ ਵਿੱਚ 1 ਤੋਂ ਲੈ ਕੇ 12 ਤੱਕ ਸੰਖਿਆਵਾਂ ਲਿਖੀਆਂ ਹੋਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ ਸੈਕੰਡ, ਮਿੰਟ ਅਤੇ ਘੰਟਿਆਂ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ।

ਆਹ ਦੇਖੋ, ਪਿਆਰੇ ਬੱਚਿਓ! ਦੀਵਾਰ ਘੜੀ ਵਿੱਚ ਤਿੰਨ (ਜਾਂ ਕਈਆਂ ਵਿੱਚ ਦੋ) ਸੂਈਆਂ ਹੁੰਦੀਆਂ ਹਨ।

1. ਘੜੀ ਦੀ ਸਭ ਤੋਂ ਵੱਡੀ ਸੂਈ ਤੇਜ਼ੀ ਨਾਲ ਚੱਲਣ ਵਾਲੀ ਸੂਈ, ਸਾਨੂੰ ਸੈਕੰਡਾਂ ਬਾਰੇ ਦੱਸਦੀ ਹੈ।
2. ਘੜੀ ਦੀ ਦੂਜੀ ਵੱਡੀ ਸੂਈ ਸਾਨੂੰ ਮਿੰਟਾਂ ਬਾਰੇ ਦੱਸਦੀ ਹੈ।
3. ਘੜੀ ਦੀ ਇੱਕ ਸਭ ਤੋਂ ਛੋਟੀ ਸੂਈ ਹੁੰਦੀ ਹੈ, ਜੋ ਸਭ ਤੋਂ ਹੌਲੀ ਚਲਦੀ ਹੈ। ਇਹ ਸਾਨੂੰ ਘੰਟਿਆਂ ਬਾਰੇ ਜਾਣਕਾਰੀ ਦਿੰਦੀ ਹੈ।

ਇਸ ਤਰ੍ਹਾਂ, ਅਸੀਂ ਘੜੀ ਜਾਂ ਦੀਵਾਰ ਘੜੀ ਤੋਂ ਘੰਟਿਆਂ, ਮਿੰਟਾਂ ਅਤੇ ਸੈਕੰਡਾਂ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ। ਸਮੇਂ ਨੂੰ ਜਾਣਦਿਆਂ ਸਾਨੂੰ ਪਤਾ ਲੱਗਦਾ ਹੈ ਕਿ :-

$$1 \text{ ਘੰਟਾ} = 60 \text{ ਮਿੰਟ}$$

$$1 \text{ ਮਿੰਟ} = 60 \text{ ਸੈਕੰਡ}$$

$$1 \text{ ਦਿਨ} = 24 \text{ ਘੰਟੇ}$$



ਆਓ ਕਰੋਏ


(1) ਘੜੀ ਦੀ ਵੱਡੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ?

(2) ਘੜੀ ਦੀ ਸਭ ਤੋਂ ਛੋਟੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ?


(3) ਘੜੀ ਦੀ ਸਭ ਤੋਂ ਵੱਡੀ ਤੇਜ਼ ਚੱਲਣ ਵਾਲੀ ਸੂਈ ਸਾਨੂੰ ਕਿਸ ਬਾਰੇ ਦੱਸਦੀ ਹੈ ?





ઘડી તે સમાં દેખણા




9:00 વજે હન




2:00 વજે હન




8:00 વજે હન



4:00 વજે હન



7:00 વજે હન



11:00 વજે હન

આઉ કરીએ




1. ઘડી દેખો અટે સમાં લિખો :-













2. ਘੜੀ ਹੇਠਾਂ ਦਿੱਤਾ ਸਮਾਂ ਦੇਖ ਕੇ ਸੂਟੀਆਂ ਬਣਾਓ :-




7:00 ਵਜੇ ਹਨ




3:00 ਵਜੇ ਹਨ




11:00 ਵਜੇ ਹਨ




6:00 ਵਜੇ ਹਨ




5:00 ਵਜੇ ਹਨ



8:00 ਵਜੇ ਹਨ




4:00 ਵਜੇ ਹਨ



12:00 ਵਜੇ ਹਨ

3. ਵਿਚਕਾਰ ਵਾਲੀ ਘੜੀ ਦੇਖੋ ਅਤੇ ਆਸੇ ਪਾਸੇ ਵਾਲੀਆਂ ਘੜੀਆਂ ਵਿੱਚ ਸਹੀ ਸਮੇਂ ਅਨੁਸਾਰ ਸੂਟੀਆਂ ਬਣਾਓ :-




1 ਮੰਟਾ
ਪਹਿਲਾਂ



1 ਮੰਟਾ
ਬਾਅਦ



4. સમાં દેખો અટે મિલાન કરો :-



5.00 વજે

2.00 વજે

7.00 વજે

11.00 વજે

10.00 વજે

9.00 વજે

3.00 વજે

ਵਰਕਸ਼ੀਟ

1. ਖਾਲੀ ਥਾਵਾਂ ਭਰੋ :

- (a) ਇੱਕ ਸਧਾਰਨ ਸਾਲ ਵਿੱਚ ਦਿਨ ਹੁੰਦੇ ਹਨ।
- (b) ਇੱਕ ਸਾਲ ਵਿੱਚ ਮਹੀਨੇ ਹੁੰਦੇ ਹਨ।
- (c) ਇੱਕ ਹਫ਼ਤੇ ਵਿੱਚ ਦਿਨ ਹੁੰਦੇ ਹਨ।

2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

- (a) ਅਪ੍ਰੈਲ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
- (b) ਮਈ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
- (c) ਤੁਹਾਡਾ ਜਨਮ ਕਿਹੜੇ ਮਹੀਨੇ ਵਿੱਚ ਹੋਇਆ ਹੈ ?

3. ਘੜੀ ਦੇਖੋ ਅਤੇ ਸਮਾਂ ਲਿਖੋ :









4. ਘੜੀ ਹੇਠਾਂ ਦਿੱਤਾ ਸਮਾਂ ਦੇਖ ਕੇ ਸੁਣੀਆਂ ਬਣਾਓ :



7: 00



9: 00



5: 00




3: 00

ਯਾਦ ਰੱਖਣ ਯੋਗ ਗੱਲਾਂ



- 12 ਮਹੀਨਿਆਂ ਤੋਂ ਇੱਕ ਸਾਲ ਬਣਦਾ ਹੈ।
- ਸਾਧਾਰਨ ਸਾਲ ਵਿੱਚ ਫਰਵਰੀ ਦੇ ਮਹੀਨੇ ਵਿੱਚ 28 ਦਿਨ ਹੁੰਦੇ ਹਨ।
- 1 ਘੰਟਾ = 60 ਮਿੰਟ
- 1 ਮਿੰਟ = 60 ਸੈਕੰਡ
- 12 ਮਹੀਨੇ = 1 ਸਾਲ
-

ਅਸੀਂ ਜੋ ਸਿੱਖਿਆ



ਉਦੇਸ਼

- ਅੰਕਿਤਾਂ ਨੂੰ ਇੱਕਠਾ ਕਰਨਾ ਅਤੇ ਉਹਨਾਂ ਨੂੰ ਚਿੱਤਰ ਗ੍ਰਾਫ ਵਿੱਚ ਦਰਜ ਕਰਨਾ।
- ਅੰਕਿਤਾਂ ਨੂੰ ਸਾਰਣੀ ਵਿੱਚ ਪੇਸ਼ ਕਰਨਾ।
- ਚਿੱਤਰ ਗ੍ਰਾਫ ਨੂੰ ਪੜ੍ਹ ਕੇ ਸਮਝਣਾ ਅਤੇ ਵਿਆਖਿਆ ਕਰਨਾ।
- ਅੰਕਿਤਾਂ ਨੂੰ ਮਿਲਾਨ ਚਿੰਨ੍ਹਾਂ ਵਿੱਚ ਪੇਸ਼ ਕਰਨਾ ਅਤੇ ਸਿੱਟਾ ਕੱਢਣਾ।

ਗਤੀਵਿਧੀ

ਜਮਾਤ ਵਿੱਚ ਅਧਿਆਪਕ ਬੱਚਿਆਂ ਨਾਲ ਸਕੂਲ ਵਿੱਚ ਬਣੇ ਸੁੰਦਰ ਬਗੀਚੇ ਬਾਰੇ ਗੱਲਬਾਤ ਕਰਦਾ ਹੈ। ਬਗੀਚੇ ਵਿੱਚ ਮੌਜੂਦ ਸੁੰਦਰ ਫੁੱਲਾਂ ਬਾਰੇ ਚਰਚਾ ਕੀਤੀ ਜਾਂਦੀ ਹੈ। ਬੱਚਿਆਂ ਤੋਂ ਉਹਨਾਂ ਦੇ ਮਨਪਸੰਦ ਫੁੱਲਾਂ ਬਾਰੇ ਪੁੱਛਿਆ ਜਾਂਦਾ ਹੈ।

ਅਧਿਆਪਕ : ਬੱਚਿਓ ! ਤੁਹਾਨੂੰ ਸਕੂਲ ਦਾ ਬਗੀਚਾ ਪਸੰਦ ਹੈ ?

ਬੱਚੇ : ਹਾਂ ਜੀ, ਸਾਨੂੰ ਬਗੀਚੇ ਵਿੱਚ ਮੌਜੂਦ ਰੰਗ ਬਰੰਗ ਫੁੱਲ ਬਹੁਤ ਹੀ ਵਧੀਆ ਲੱਗਦੇ ਹਨ।

ਇਸ ਤੋਂ ਬਾਅਦ ਅਧਿਆਪਕ ਬੱਚਿਆਂ ਨੂੰ ਸਕੂਲ ਵਿੱਚ ਬਣੇ ਬਗੀਚੇ ਵਿਚ ਲੈ ਕੇ ਜਾਂਦਾ ਹੈ।



ਸੁੰਦਰ ਬਗੀਚੇ ਵਿੱਚ ਜਾ ਕੇ ਬੱਚੇ ਬਹੁਤ ਖੁਸ਼ ਹੁੰਦੇ ਹਨ ਅਤੇ ਮਨਪਸੰਦ ਫੁੱਲਾਂ ਨੂੰ ਦੇਖਦੇ ਹਨ। ਇਸ ਤੋਂ ਉਪਰੰਤ ਬਗੀਚੇ ਵਿੱਚ ਹੀ ਸਾਰੇ ਬੱਚੇ ਆਪਣੇ ਅਧਿਆਪਕ ਨਾਲ ਗੋਲ ਚੱਕਰ ਵਿੱਚ ਬੈਠ ਜਾਂਦੇ ਹਨ।

ਅਧਿਆਪਕ : ਬੱਚਿਓ ! ਬਗੀਚੇ ਵਿੱਚ ਕਿਹੜੇ-ਕਿਹੜੇ ਰੰਗਾਂ ਦੇ ਫੁੱਲ ਹਨ ?

ਬੱਚੇ : ਨੀਲੇ, ਪੀਲੇ, ਲਾਲ, ਸੰਤਰੀ, ਚਿੱਟੇ।

ਅਧਿਆਪਕ ਫੁੱਲਾਂ ਦੇ ਰੰਗਾਂ ਅਨੁਸਾਰ ਬੱਚਿਆਂ ਦੇ 5 ਸਮੂਹ ਬਣਾਉਂਦਾ ਹੈ ਅਤੇ ਹਰੇਕ ਸਮੂਹ ਨੂੰ ਆਪਣੇ ਆਪਣੇ ਰੰਗ ਦੇ ਫੁੱਲਾਂ ਦੀ ਗਿਣਤੀ ਬਗੀਚੇ ਵਿੱਚੋਂ ਕਰਨ ਲਈ ਕਹਿੰਦਾ ਹੈ।

ਅਧਿਆਪਕ ਸੰਕੇਤ :

ਜੇਕਰ ਸਕੂਲ ਵਿੱਚ ਬਗੀਚਾ ਮੌਜੂਦ ਨਹੀਂ ਹੈ ਤਾਂ ਨੇੜੇ ਦੇ ਕਿਸੇ ਬਗੀਚੇ ਵਿੱਚ ਬੱਚਿਆਂ ਨੂੰ ਲੈ ਕੇ ਜਾਇਆ ਜਾ ਸਕਦਾ ਹੈ।

ਜਦੋਂ ਸਾਰੇ ਸਮੂਹ, ਫੁੱਲਾਂ ਦੀ ਗਿਣਤੀ ਕਰ ਲੈਂਦੇ ਹਨ ਤਾਂ ਉਹਨਾਂ ਤੋਂ ਫੁੱਲਾਂ ਦੀ ਗਿਣਤੀ ਪੁੱਛੀ ਜਾਂਦੀ ਹੈ। ਹਰੇਕ ਸਮੂਹ ਦੇ ਬੱਚੇ ਆਪਣੇ ਆਪਣੇ ਰੰਗ ਵਾਲੇ ਫੁੱਲਾਂ ਦੀ ਗਿਣਤੀ ਨੂੰ ਦੱਸਦੇ ਹਨ-




ਅਧਿਆਪਕ ਜਮਾਤ ਵਿੱਚੋਂ ਬੱਚਿਆਂ ਨੂੰ ਕਾਪੀਆਂ ਲਿਆ ਕੇ, ਇਹਨਾਂ ਰੰਗ ਬਰੰਗੇ ਫੁੱਲਾਂ ਨੂੰ ਸਾਰਣੀ ਵਿੱਚ ਪੇਸ਼ ਕਰਨ ਲਈ ਕਹਿੰਦਾ ਹੈ।

ਸੁਮਨਦੀਪ : ਅਧਿਆਪਕ ਜੀ, ਇਹਨਾਂ ਫੁੱਲਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਹੈ। ਅਸੀਂ ਇਨ੍ਹੇ ਸਾਰੇ ਫੁੱਲਾਂ ਨੂੰ ਆਪਣੀ ਕਾਪੀ ਵਿੱਚ ਸਾਰਣੀ ਦੁਆਰਾ ਕਿਵੇਂ ਦਰਸਾ ਸਕਦੇ ਹਾਂ ?

ਅਧਿਆਪਕ : ਬੱਚਿਓਂ, ਇਸ ਦੇ ਲਈ ਅਸੀਂ ਚਿੰਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ। ਜਦੋਂ ਵੀ ਚੀਜ਼ਾਂ/ਵਸਤੂਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਅਸੀਂ ਉਹਨਾਂ ਲਈ ਚਿੰਨ੍ਹ ਵਰਤ ਸਕਦੇ ਹਾਂ। ਇਹਨਾਂ ਚਿੰਨ੍ਹਾਂ ਨੂੰ ਅਸੀਂ ਚਿੱਤਰ ਚਿੰਨ੍ਹ ਜਾਂ ਚਿੱਤਰ ਗ੍ਰਾਫ਼ ਕਹਿੰਦੇ ਹਾਂ।

ਅਧਿਆਪਕ ਬੱਚਿਆਂ ਨੂੰ 2 ਫੁੱਲਾਂ ਲਈ 1 ਫੁੱਲ ਦੇ ਚਿੰਨ੍ਹ ਦਾ ਸੰਕੇਤ (2 ਫੁੱਲ =) ਦੱਸ ਕੇ ਸਾਰਣੀ ਬਨਾਉਣ ਲਈ ਕਹਿੰਦਾ ਹੈ ਅਤੇ ਸਾਰਣੀ ਇਸ ਤਰ੍ਹਾਂ ਬਣਾ ਲਈ ਜਾਂਦੀ ਹੈ।

ਛੱਲਾਂ ਦੇ ਰੰਗ	ਛੱਲਾਂ ਦੀ ਸੰਖਿਆ
	10
	12
	14
	6
	20



ਉਹ ਚਿੱਤਰ ਜਿਹੜੇ ਜਾਣਕਾਰੀ ਦਿੰਦੇ ਹਨ, ਉਹਨਾਂ ਨੂੰ ਚਿੱਤਰ-ਚਿੰਨ੍ਹ ਕਿਹਾ ਜਾਂਦਾ ਹੈ। ਸਚਿੱਤਰ ਚਿੱਤਰਨ ਵਿੱਚ ਇੱਕੋ ਜਿਹੇ ਚਿੱਤਰ ਜਾਂ ਸੰਕੇਤਾਂ ਨੂੰ ਵਸਤੂਆਂ ਦੀਆਂ ਵਿਸ਼ੇਸ਼ ਸੰਖਿਆਵਾਂ ਲਈ ਵਰਤਿਆ ਜਾਂਦਾ ਹੈ। ਇੱਕ ਚਿੰਨ੍ਹ 1, 5, 10 ਜਾਂ 20 ਜਾਂ ਹੋਰ ਕਈ ਵਸਤੂਆਂ ਦੀ ਸੰਖਿਆ ਨੂੰ ਦਰਸਾ ਸਕਦਾ ਹੈ। ਇਹ ਆਮ ਤੌਰ 'ਤੇ ਸਰਲ, ਸਾਫ਼ ਅਤੇ ਆਪਣੇ ਆਪ ਵਿੱਚ ਪੂਰੇ ਹੁੰਦੇ ਹਨ। ਹਰੇਕ ਚਿੰਨ੍ਹ ਦੁਆਰਾ ਦਿਖਾਈ ਗਈ ਮਾਤਰਾ ਪ੍ਰਦਰਸ਼ਨ ਵਿੱਚ ਸਾਫ਼ ਨਜ਼ਰ ਆਉਂਦੀ ਹੈ।



ਦਿੱਤੀ ਜਾਣਕਾਰੀ ਨੂੰ ਚਿੱਡਰ ਚਿੰਨ੍ਹ ਰਾਹੀਂ ਦਰਸਾਉਣਾ

1. ਆਪਣੇ ਸਕੂਲ ਦਾ ਅੱਜ ਦਾ ਹਾਜ਼ਰੀ ਬੋਰਡ ਦੇਖੋ :

ਹਾਜ਼ਰੀ ਬੋਰਡ		ਮਿਤੀ.....	
ਜਮਾਤ	ਬੱਚਿਆਂ ਦੀ ਗਿਣਤੀ	ਹਾਜ਼ਰ ਬੱਚੇ	ਗੈਰ ਹਾਜ਼ਰ ਬੱਚੇ
ਜਮਾਤ I	20	17	3
ਜਮਾਤ II	18	18	0
ਜਮਾਤ III	23	22	1
ਜਮਾਤ IV	22	20	2
ਜਮਾਤ V	17	15	2
ਕੁੱਲ	100	92	8

ਇਹ ਬੋਰਡ ਹਰੇਕ ਜਮਾਤ ਦੇ ਬੱਚਿਆਂ ਦੀ ਗਿਣਤੀ ਦੱਸਦਾ ਹੈ। ਇਹ ਹਾਜ਼ਰ ਅਤੇ ਗੈਰ ਹਾਜ਼ਰ ਬੱਚਿਆਂ ਦੀ ਵੀ ਜਾਣਕਾਰੀ ਦਿੰਦਾ ਹੈ।

(a) ਸਕੂਲ ਵਿੱਚ ਬੱਚਿਆਂ ਦੀ ਕੁੱਲ ਗਿਣਤੀ ਕਿੰਨੀ ਹੈ ?

ਉੱਤਰ : 100

(b) ਹਾਜ਼ਰੀ ਬੋਰਡ ਅਨੁਸਾਰ ਸਕੂਲ ਵਿੱਚ ਕੁੱਲ ਕਿੰਨੇ ਬੱਚੇ ਹਾਜ਼ਰ ਹਨ ?

ਉੱਤਰ : 92

(c) ਹਾਜ਼ਰੀ ਬੋਰਡ ਅਨੁਸਾਰ ਸਭ ਤੋਂ ਵੱਧ ਕਿਹੜੀ ਜਮਾਤ ਦੇ ਬੱਚੇ ਗੈਰਹਾਜ਼ਰ ਹਨ ?

ਉੱਤਰ : ਜਮਾਤ I

ਉਪਰੋਕਤ ਦਿੱਤੇ ਹਾਜ਼ਰੀ ਬੋਰਡ ਤੋਂ ਗੈਰ ਹਾਜ਼ਰ ਬੱਚਿਆਂ ਦਾ ਚਿੱਤਰ ਗਾਫ਼ ਤਿਆਰ ਕਰੋ।

ਵਰਤਿਆ ਜਾਣ ਵਾਲਾ ਚਿੰਨ੍ਹ



= 1 ਗੈਰ ਹਾਜ਼ਰ ਬੱਚਾ

ਜਮਾਤ	ਗੈਰ ਹਾਜ਼ਰ ਬੱਚੇ
ਜਮਾਤ I	😊😊😊
ਜਮਾਤ II	
ਜਮਾਤ III	😊
ਜਮਾਤ IV	😊 😊
ਜਮਾਤ V	😊 😊

2. ਸਕੂਲ ਵਿੱਚ ਵਣ ਮਹਾਂ ਉਤਸਵ ਵਾਲੇ ਦਿਨ ਹਰੇਕ ਜਮਾਤ ਦੁਆਰਾ ਬੂਟੇ ਲਗਾਏ ਗਏ।

ਜਾਣਕਾਰੀ ਇਸ ਤਰ੍ਹਾਂ ਹੈ-

ਵਰਤਿਆ ਜਾਣ ਵਾਲਾ ਚਿੰਨ੍ਹ



= 5 ਬੂਟੇ

ਜਮਾਤ	ਲਗਾਏ ਗਏ ਬੂਟੇ
I	
II	
III	
IV	
V	

(a) ਜਮਾਤ ਅਨੁਸਾਰ ਲਗਾਏ ਗਏ ਬੂਟਿਆਂ ਦੀ ਗਿਣਤੀ ਪਤਾ ਕਰੋ :

ਉੱਤਰ: ਜਮਾਤ I = $3 \times 5 = 15$

ਜਮਾਤ II = $5 \times 5 = 25$

ਜਮਾਤ III = $4 \times 5 = 20$

ਜਮਾਤ IV = $2 \times 5 = 10$

ਜਮਾਤ V = $10 \times 5 = 50$

(b) ਸਭ ਤੋਂ ਘੱਟ ਬੂਟੇ ਕਿਹੜੀ ਜਮਾਤ ਦੁਆਰਾ ਲਗਾਏ ਗਏ ਅਤੇ ਕਿੰਨੇ ?

ਉੱਤਰ : ਚੌਥੀ ਜਮਾਤ ਦੁਆਰਾ ; 10

(c) ਸਭ ਤੋਂ ਵੱਧ ਬੂਟੇ ਕਿਹੜੀ ਜਮਾਤ ਦੁਆਰਾ ਲਗਾਏ ਗਏ ਅਤੇ ਕਿੰਨੇ ?

ਉੱਤਰ : ਪੰਜਵੀਂ ਜਮਾਤ ਦੁਆਰਾ ; 50

3. ਤੀਸਰੀ ਜਮਾਤ ਦੇ ਬੱਚਿਆਂ ਦੀ ਗਿਣਤੀ ਜੋ ਵੱਖ-ਵੱਖ ਸਬਜ਼ੀਆਂ ਪਸੰਦ ਕਰਦੇ ਹਨ,

ਉਸਨੂੰ ਹੇਠਾਂ ਸਾਰਣੀ ਵਿੱਚ ਦਰਸਾਇਆ ਗਿਆ ਹੈ :

ਸਬਜ਼ੀ ਦਾ ਨਾਮ	ਗੋਬੀ	ਘੀਆ	ਬੈਂਗਣ	ਸ਼ਿਮਲਾ ਮਿਰਚ
ਬੱਚਿਆਂ ਦੀ ਗਿਣਤੀ	8	6	14	10

ਉਪਰੋਕਤ ਜਾਣਕਾਰੀ ਨੂੰ ਚਿੱਤਰ ਗ੍ਰਾਫ ਵਿੱਚ ਦਰਸਾਓ :

ਹੱਲ:-



= 2 ਬੱਚੇ

ਸਬਜ਼ੀ ਦਾ ਨਾਂ	ਸਬਜ਼ੀ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ
ਗੋਭੀ	
ਘੀਆ	
ਬੈਂਗਣ	
ਸ਼ਿਮਲਾ ਮਿਰਚ	



ਆਉ ਕਰੋਏ

1. ਹੇਠਾਂ ਦਿੱਤਾ ਚਿੱਤਰ ਗ੍ਰਾਫ ਸਕੂਲ ਦੇ ਵਿਦਿਆਰਥੀਆਂ ਦੇ ਮਨਪਸੰਦ ਕਾਰਟੂਨ ਨੂੰ ਦਰਸਾ ਰਿਹਾ ਹੈ।



= 10 ਬੱਚੇ

ਕਾਰਟੂਨ ਦਾ ਨਾਂ	ਵਿਦਿਆਰਥੀਆਂ ਦੀ ਗਿਣਤੀ
ਛੋਟਾ ਭੀਮ	
ਮੇਟੂ ਪਤਲੂ	
ਟੈਮ ਐਂਡ ਜੈਰੀ	
ਡੋਰੋਮੋਨ	
ਡੋਰਾ	
ਕ੍ਰਿਸ਼ਨਾ	

ਚਿੱਤਰ ਗ੍ਰਾਫ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

- ਬੱਚਿਆਂ ਨੂੰ ਕਿਹੜਾ ਕਾਰਟੂਨ ਸਭ ਤੋਂ ਵੱਧ ਪਸੰਦ ਹੈ ?
- ਬੱਚਿਆਂ ਨੂੰ ਕਿਹੜਾ ਕਾਰਟੂਨ ਸਭ ਤੋਂ ਘੱਟ ਪਸੰਦ ਹੈ ?
- ਡੋਮੇਨ ਕਾਰਟੂਨ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
- ਕਿਹੜੇ ਦੋ ਕਾਰਟੂਨ ਬਰਾਬਰ ਬੱਚਿਆਂ ਦੁਆਰਾ ਪਸੰਦ ਕੀਤੇ ਜਾਂਦੇ ਹਨ ?
- ਛੋਟਾ ਭੀਮ ਅਤੇ ਮੌਟੂ ਪਤਲੂ ਕਾਰਟੂਨ ਕੁੱਲ ਕਿੰਨੇ ਬੱਚਿਆਂ ਨੂੰ ਪਸੰਦ ਹੈ ?
- ਕੀ ਉਪਰੋਕਤ ਜਾਣਕਾਰੀ ਨੂੰ ਕਿਸੇ ਹੋਰ ਪੈਮਾਨੇ ਵਿੱਚ ਵੀ ਦਰਸਾਇਆ ਜਾ ਸਕਦਾ ਹੈ ?

2. ਹੇਠਾਂ ਦਿੱਤੇ ਚਿੱਤਰ ਗ੍ਰਾਫ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ : 3 ਦੌੜਾਂ

ਖਿਡਾਰੀ ਦਾ ਨਾਮ	ਬਣਾਈਆਂ ਗਈਆਂ ਦੌੜਾਂ
ਰੋਹਿਤ ਸ਼ਰਮਾ	
ਮਹਿੰਦਰ ਸਿੰਘ ਧੋਨੀ	
ਵਿਰਾਟ ਕੋਹਲੀ	
ਯੁਵਰਾਜ ਸਿੰਘ	
ਸ਼ਿਖਰ ਧਾਨ	

- ਸਭ ਤੋਂ ਵੱਧ ਦੌੜਾਂ ਕਿਸ ਨੇ ਬਣਾਈਆਂ ਅਤੇ ਕਿੰਨੀਆਂ ?
- ਸਭ ਤੋਂ ਘੱਟ ਦੌੜਾਂ ਕਿਸ ਨੇ ਬਣਾਈਆਂ ਅਤੇ ਕਿੰਨੀਆਂ ?
- ਕਿਹੜੇ ਦੋ ਖਿਡਾਰੀਆਂ ਨੇ ਬਰਾਬਰ ਦੌੜਾਂ ਬਣਾਈਆਂ ਅਤੇ ਕਿੰਨੀਆਂ ?
- ਸ਼ਿਖਰ ਧਾਨ ਅਤੇ ਵਿਰਾਟ ਕੋਹਲੀ ਦੁਆਰਾ ਕੁੱਲ ਕਿੰਨੀਆਂ ਦੌੜਾਂ ਬਣਾਈਆਂ ਗਈਆਂ ?

3. ਤੀਸਰੀ ਜਮਾਤ ਦੀ ਗੁਰਜੋਤ ਦੇ ਪੇਪਰਾਂ ਵਿੱਚ ਪ੍ਰਾਪਤ ਕੀਤੇ ਅੰਕ ਹੇਠ ਲਿਖੇ ਅਨੁਸਾਰ ਹਨ :

ਵਿਸ਼ਾ	ਗਣਿਤ	ਪੰਜਾਬੀ	ਅੰਗਰੇਜ਼ੀ	ਵਾਤਾਵਰਨ ਸਿੱਖਿਆ
ਪ੍ਰਾਪਤ ਅੰਕ	60	80	70	50

ਇਸ ਜਾਣਕਾਰੀ ਨੂੰ ਚਿੱਤਰ ਗ੍ਰਾਫ ਵਿੱਚ ਦਰਸਾਓ। ਮੌਨ ਲਓ ਇੱਕ ਚਿੱਤਰ 10 ਅੰਕਾਂ ਨੂੰ ਦਰਸਾਉਂਦਾ ਹੈ।

4. ਸਕੂਲ ਦੀਆਂ ਪੰਜ ਜਮਾਤਾਂ (ਪਹਿਲੀ ਤੋਂ ਪੰਜਵੀਂ) ਨੂੰ 5 ਛੁੱਲਾਂ ਦੀਆਂ ਕਿਆਰੀਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦਿੱਤੀ ਗਈ ਹੈ। ਹਰੇਕ ਜਮਾਤ ਦੀ ਕਿਆਰੀ ਵਿੱਚ ਛੁੱਲਾਂ ਦੀ ਗਿਣਤੀ ਨੂੰ ਹੇਠ ਲਿਖੀ ਸਾਰਣੀ ਵਿੱਚ ਦਰਸਾਇਆ ਗਿਆ ਹੈ :

ਜਮਾਤ	I	II	III	IV	V
ਛੁੱਲਾਂ ਦੀ ਗਿਣਤੀ	20	8	16	12	24

ਇਸ ਜਾਣਕਾਰੀ ਨੂੰ ਚਿੱਤਰ ਗ੍ਰਾਫ ਵਿੱਚ ਦਰਸਾਓ। ਮੌਨ ਲਓ  = 2 ਛੁੱਲਾਂ ਨੂੰ ਦਰਸਾਉਂਦਾ ਹੈ।



ਅਸੀਂ ਹੁਣ ਤੱਕ ਅੰਕੜਿਆਂ ਨੂੰ ਦਰਸਾਉਣ ਲਈ ਚਿੱਤਰ ਚਿੰਨ੍ਹਾਂ ਦੀ ਵਰਤੋਂ ਕੀਤੀ ਹੈ ਪਰੰਤੂ ਜਦੋਂ ਅੰਕੜੇ ਗੁੰਝਲਦਾਰ ਜਾਂ ਕਿਸੇ ਮਿਸ਼ਰਨ ਦੇ ਰੂਪ ਵਿੱਚ ਹੋਣ ਤਾਂ ਅਸੀਂ ਚਿੱਤਰ ਚਿੰਨ੍ਹਾਂ ਦੀ ਵਰਤੋਂ ਨਾ ਕਰਕੇ ਮਿਲਾਨ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ। ਮਿਲਾਨ ਚਿੰਨ੍ਹਾਂ ਰਾਹੀਂ ਅਸੀਂ ਇਕੱਤਰ ਕੀਤੀ ਜਾਣਕਾਰੀ ਨੂੰ 'ਪੰਜ' ਦੇ ਸਮੂਹ ਵਿੱਚ ਦਰਸਾ ਸਕਦੇ ਹਾਂ। ਗਿਣਤੀ ਨੂੰ ਦਰਸਾਉਣ ਲਈ ਅਸੀਂ ਮਿਲਾਨ ਚਿੰਨ੍ਹਾਂ ਨੂੰ ਨਾਲ ਦਿੱਤੇ ਅਨੁਸਾਰ ਵਰਤਦੇ ਹਾਂ :

ਸੰਖਿਆ	ਮਿਲਾਨ ਚਿੰਨ੍ਹ
1	
2	
3	
4	
5	
6	
7	
.....
.....

ਇਸ ਤਰ੍ਹਾਂ ਅੱਗੇ ਵੀ



ਅਧਿਆਪਕ ਸੰਕੇਤ :


ਜਮਾਤ ਦੇ ਬੱਚਿਆਂ ਨੂੰ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ ਮੌਜੂਦ ਚਿੱਤਰ ਗ੍ਰਾਫਾਂ ਨੂੰ ਦੇਖਣ, ਸਮਝਣ, ਵੱਖ ਵੱਖ ਸਿੱਟੇ ਕੱਢਣ ਅਤੇ ਜਮਾਤ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।



ਮਿਲਾਨ ਚਿੰਨ੍ਹ ਲੱਭ ਲੱਭ ਕੇ ਕੱਢੀਏ
ਗਲਤੀ ਨਾਲ ਨਾ ਕੋਈ ਛੱਡੀਏ
ਚਾਰ ਉੱਪਰ ਪੰਜਵੀਂ ਟੇਢੀ ਲੀਕ
ਉੱਤਰ ਮੇਰਾ ਸਾਰਾ ਠੀਕ



1. ਮੈਥ ਕਿੱਟ ਵਾਲੀਆਂ ਵੱਖ ਵੱਖ ਆਕ੍ਰਿਤੀਆਂ ਨੂੰ ਹੇਠਾਂ ਦਿੱਤੇ ਖਾਨੇ ਵਿਚ ਦਰਸਾਇਆ ਗਿਆ ਹੈ –



1. ਮਿਲਾਨ ਚਿੰਨ੍ਹਾਂ ਰਾਹੀਂ ਉਪਰੋਕਤ ਜਾਣਕਾਰੀ ਨੂੰ ਦਰਸਾਇਆ ਜਾਵੇ—

ਆਕ੍ਰਿਤੀ	ਮਿਲਾਨ ਚਿੰਨ੍ਹ	ਗਿਣਤੀ
●	॥ ।।।।	9
■	॥ ॥	7
□	॥ ।।।।	9
▲	॥ ।।।	8

2. ਅੱਜ ਤੀਜੀ ਜਮਾਤ ਦੇ ਮਨਜੀਤ ਸਿੰਘ ਦਾ ਜਨਮਦਿਨ ਹੈ। ਸਾਰੀ ਜਮਾਤ ਦੇ ਬੱਚਿਆਂ ਨੇ ਇਸ ਅਵਸਰ 'ਤੇ ਜਮਾਤ ਦੀ ਇੱਕ ਕੰਧ ਨੂੰ ਰੰਗ ਬਿਰੰਗੇ ਬਰੰਗੇ ਗੁਬਾਰਿਆਂ ਨਾਲ ਸਜਾਇਆ ਹੈ



ਮਿਲਾਨ ਚਿੰਨ੍ਹਾਂ ਰਾਹੀਂ ਪਿਛਲੇ ਪੰਨੇ 'ਤੇ ਜਾਣਕਾਰੀ ਨੂੰ ਦਰਸਾਇਆ ਜਾਵੇ :


ਗੁਬਾਰਿਆਂ ਦੇ ਰੰਗ	ਮਿਲਾਨ ਚਿੰਨ੍ਹ	ਗਿਣਤੀ
		
		
		
		
		

ਪਤਾ ਕਰੋ :

- ਕਿਹੜੇ ਰੰਗ ਦੇ ਗੁਬਾਰੇ ਸਭ ਤੋਂ ਵੱਧ ਹਨ ?
- ਪੀਲੇ ਰੰਗ ਦੇ ਗੁਬਾਰਿਆਂ ਦੀ ਗਿਣਤੀ ਕਿੰਨੀ ਹੈ ?
- ਕੁੱਲ ਗੁਬਾਰਿਆਂ ਦੀ ਗਿਣਤੀ ਕਿੰਨੀ ਹੈ ?

3. ਤੀਜੀ ਜਮਾਤ ਦੇ ਬੱਚਿਆਂ ਨੂੰ ਉਹਨਾਂ ਨੇ ਮਨਪਸੰਦ ਫਲਾਂ ਬਾਰੇ ਪੁੱਛਿਆ ਗਿਆ ।

ਬੱਚਿਆਂ ਦੇ ਮਨਪਸੰਦ ਫਲ ਇਸ ਤਰ੍ਹਾਂ ਹਨ-



ਮਿਲਾਨ ਚਿੰਨ੍ਹਾਂ ਰਾਹੀਂ ਪਿਛਲੇ ਪੰਨੇ 'ਤੇ ਦਿੱਤੀ ਜਾਣਕਾਰੀ ਨੂੰ ਦਰਸਾਇਆ ਜਾਵੇ :

ਫਲ	ਮਿਲਾਨ ਚਿੰਨ੍ਹ	ਗਿਣਤੀ

ਪਤਾ ਕਰੋ :

- ਕਿਹੜਾ ਫਲ ਸਭ ਤੋਂ ਵੱਧ ਬੱਚਿਆਂ ਨੂੰ ਪਸੰਦ ਹੈ ?
 - ਕਿਹੜਾ ਫਲ ਸਭ ਤੋਂ ਘੱਟ ਬੱਚਿਆਂ ਨੂੰ ਪਸੰਦ ਹੈ ?
 - ਕੇਲਾ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
 - ਸੇਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
4. ਹੇਠ ਦਿੱਤੀ ਸਾਰਣੀ ਜਮਾਤ ਤੀਜੀ ਦੇ ਬੱਚਿਆਂ ਦੀਆਂ ਮਨਪਸੰਦ ਖੇਡਾਂ ਨੂੰ ਦਰਸਾਉਂਦੀ ਹੈ।

ਖੇਡ ਦਾ ਨਾਮ	ਮਿਲਾਨ ਚਿੰਨ੍ਹ
ਕਬੱਡੀ	ੳ ੳ ੳ
ਖੋ-ਖੋ	ੳ ੳ
ਛੁਟਬਾਲ	ੳ
ਕ੍ਰਿਕੇਟ	ੳ ੳ ੳ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

- (i) ਕਿਹੜੀ ਖੇਡ ਨੂੰ ਜਿਆਦਾ ਬੱਚੇ ਪਸੰਦ ਕਰਦੇ ਹਨ ?
 - (ii) ਕਿਹੜੀ ਖੇਡ ਨੂੰ ਘੱਟ ਬੱਚੇ ਪਸੰਦ ਕਰਦੇ ਹਨ ?
 - (iii) ਥੋ-ਥੋ ਨੂੰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
 - (iv) ਤੀਜੀ ਜਮਾਤ ਦੇ ਕੁੱਲ ਕਿੰਨੇ ਬੱਚੇ ਹਨ ?
5. ਹੇਠ ਦਿੱਤੀ ਸਾਰਣੀ ਤੀਜੀ ਜਮਾਤ ਦੇ ਬੱਚਿਆਂ ਦੇ ਮਨਪਸੰਦ ਰੰਗਾਂ ਨੂੰ ਦਰਸਾਉਂਦੀ ਹੈ :

ਰੰਗ	ਮਿਲਾਨ ਚਿੰਨ੍ਹ

ਪਤਾ ਕਰੋ :

- (i) ਕਿਹੜਾ ਰੰਗ ਸਭ ਤੋਂ ਵੱਧ ਬੱਚਿਆਂ ਨੂੰ ਪਸੰਦ ਹੈ ?
- (ii) ਕਿਹੜਾ ਰੰਗ ਸਭ ਤੋਂ ਘੱਟ ਬੱਚਿਆਂ ਨੂੰ ਪਸੰਦ ਹੈ ?
- (iii) ਲਾਲ ਰੰਗ ਕਿੰਨੇ ਬੱਚਿਆਂ ਨੂੰ ਪਸੰਦ ਹੈ ?
- (iv) ਕਿਹੜੇ ਦੇ ਰੰਗ ਬਰਾਬਰ ਬੱਚਿਆਂ ਨੂੰ ਪਸੰਦ ਹਨ ?
- (v) ਤੀਜੀ ਜਮਾਤ ਵਿੱਚ ਕੁੱਲ ਕਿੰਨੇ ਬੱਚੇ ਹਨ ?

ਉਦੇਸ਼

- 1) ਅੰਕੜਿਆਂ ਨੂੰ ਮਿਲਾਨ ਚਿੰਨ੍ਹਾਂ ਰਾਹੀਂ ਪੇਸ਼ ਕਰਨਾ ।
- 2) ਖੇਡ ਵਿਧੀ ਰਾਹੀਂ ਮਿਲਾਨ ਚਿੰਨ੍ਹਾਂ ਨਾਲ ਜਾਣ ਪਹਿਚਾਣ ।
- 3) ਗਿਣਤੀ ਕਰਨ ਦੇ ਮੌਕੇ ਪ੍ਰਦਾਨ ਕਰਨਾ ।
- 4) ਵੱਧ/ਘੱਟ ਦੀ ਸਮਝ ਨੂੰ ਵਿਕਸਿਤ ਕਰਨਾ ।

ਸਮੱਗਰੀ : ਪੈਨਸਿਲ, ਕਾਪੀ, ਪਾਸਾ (DICE), ਬਲੈਕ ਬੋਰਡ, ਚਾਕ ।

ਵਿਧੀ :

- 1) ਬੱਚਿਆਂ ਨੂੰ ਸਮੂਹ ਵਿੱਚ ਬਿਠਾ ਕੇ ਪਾਸਾ (DICE) ਨਾਲ ਜਾਣ ਪਹਿਚਾਣ ਕਰਵਾਈ ਜਾਂਦੀ ਹੈ। ਪਾਸੇ ਦੀਆਂ ਬਿੰਦੀਆਂ (DOTS) ਬਾਰੇ ਦੱਸਿਆ ਜਾਂਦਾ ਹੈ।
- 2) ਅਧਿਆਪਕ ਦੁਆਰਾ ਬਲੈਕ ਬੋਰਡ 'ਤੇ ਸਾਰਣੀ ਬਣਾਈ ਜਾਂਦੀ ਹੈ।
- 3) ਪਾਸਾ ਸੁੱਟਿਆ ਜਾਂਦਾ ਹੈ।
- 4) ਪਾਸਾ ਸੁੱਟਣ 'ਤੇ ਜਿਹੜਾ ਤਲ ਉੱਪਰ ਆਉਂਦਾ ਹੈ, ਉਸ ਵਿੱਚ ਬਿੰਦੀਆਂ ਦੀ ਗਿਣਤੀ ਕੀਤੀ ਜਾਂਦੀ ਹੈ।



- 5) ਹਰ ਵਾਰ ਪਾਸਾ ਸੁੱਟਣ ਤੋਂ ਬਾਅਦ ਸਾਰਣੀ ਵਿੱਚ ਉੱਪਰ ਆਈ ਸੰਖਿਆ ਦੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਚਿੰਨ੍ਹ 'ਲਗਾਇਆ ਜਾਂਦਾ ਹੈ।
- 6) ਪਾਸੇ ਨੂੰ 30 ਵਾਰ ਸੁੱਟਿਆ ਜਾਂਦਾ ਹੈ ਅਤੇ ਹਰ ਵਾਰ ਪਾਸੇ 'ਤੇ ਆਈਆਂ ਬਿੰਦੀਆਂ ਦੀ ਗਿਣਤੀ ਅਤੇ ਸਾਰਣੀ ਵਿੱਚ ਉਸ ਸੰਖਿਆ ਦੇ ਸਾਹਮਣੇ ਇੱਕ ਚਿੰਨ੍ਹ ਲਗਾਇਆ ਜਾਂਦਾ ਹੈ।

7) ਬੱਚਿਆਂ ਦੁਆਰਾ ਵੀ ਆਪਣੀ ਕਾਪੀ ਵਿੱਚ ਸਾਰਣੀ ਬਣਾਈ ਜਾਂਦੀ ਹੈ ਅਤੇ ਨਾਲ ਨਾਲ ਪਾਸੇ 'ਤੇ ਆਈਆਂ ਬਿੰਦੀਆਂ ਅਨੁਸਾਰ ਸਾਰਣੀ ਵਿੱਚ 'ਮਿਲਾਨ ਚਿੰਨ੍ਹ' ਦਰਜ ਕੀਤੇ ਜਾਂਦੇ ਹਨ।

ਪਾਸੇ ਦੇ ਤਲ	ਕਿੰਨੀ ਵਾਰ ਆਇਆ/ਹਰ ਵਾਰ ਸੁੱਟਣ 'ਤੇ

ਸਿੱਟਾ ਜਾਂ ਪਰਿਣਾਮ ਕੱਢਣਾ :

- (1) ਸਭ ਤੋਂ ਵੱਧ ਵਾਰ ਪਾਸੇ ਦਾ ਕਿਹੜਾ ਤਲ ਉੱਪਰ ਆਇਆ ਅਤੇ ਕਿੰਨੀ ਵਾਰ ਆਇਆ ?
- (2) ਸਭ ਤੋਂ ਘੱਟ ਵਾਰ ਪਾਸੇ ਦਾ ਕਿਹੜਾ ਤਲ ਉੱਪਰ ਆਇਆ ਅਤੇ ਕਿੰਨੀ ਵਾਰ ਆਇਆ ?
- (3) ਤਲ ----- ਵਾਰ ਆਇਆ।
- (4) ਤਲ ----- ਵਾਰ ਆਇਆ।
- (5) ਪਾਸੇ ਦੇ ਕੁੱਲ ਕਿੰਨੇ ਤਲ ਹਨ ?

ਵਰਕਸ਼ੀਟ

- (1) ਜੇਕਰ 😊 = 5 ਬੱਚੇ ਤਾਂ 😊😊😊😊😊 ਬੱਚੇ ।
- (2) ਸਕੂਲ ਦੇ ਸਾਲਾਨਾ ਸਮਾਰੋਹ ਲਈ ਜਮਾਤ ਤੀਜੀ ਦੇ ਚਾਰ ਬੱਚਿਆਂ ਵੱਲੋਂ ਗੁਲਦਸਤਾ ਤਿਆਰ ਕੀਤਾ ਗਿਆ ਜਿਸ ਨੂੰ 'ਚਿੱਤਰ ਗ੍ਰਾਫ' ਵਿੱਚ ਦਰਸਾਇਆ ਗਿਆ ਹੈ :

ਨਾਮ	ਵਰਤੇ ਗਏ ਫੁੱਲਾਂ ਦੀ ਗਿਣਤੀ
ਜਸਪ੍ਰੀਤ ਸਿੰਘ	
ਹਰਪ੍ਰੀਤ ਸਿੰਘ	
ਅਮਨਦੀਪ ਕੌਰ	
ਸੰਦੀਪ	

= 5 ਫੁੱਲ

- (i) ਜਸਪ੍ਰੀਤ ਸਿੰਘ ਦੁਆਰਾ ਗੁਲਦਸਤਾ ਬਨਾਉਣ ਲਈ 1 ਫੁੱਲ ਵਰਤਿਆ ਗਿਆ । (✓ ਜਾਂ ✗)
- (ii) ਸੰਦੀਪ ਦੁਆਰਾ ਗੁਲਦਸਤਾ ਬਨਾਉਣ ਲਈ 20 ਫੁੱਲ ਵਰਤੇ ਗਏ । (✓ ਜਾਂ ✗)
- (iii) ਗੁਲਦਸਤਾ ਬਨਾਉਣ ਲਈ ਸਭ ਤੋਂ ਵੱਧ ਫੁੱਲ ਸੰਦੀਪ ਵੱਲੋਂ ਵਰਤੇ ਗਏ । (✓ ਜਾਂ ✗)

- (iv) ਗੁਲਦਸਤਾ ਬਨਾਉਣ ਲਈ 5 ਛੁੱਲਾਂ ਦੀ ਵਰਤੋਂ ਕਿਹੜੇ ਬੱਚੇ ਦੁਆਰਾ ਕੀਤੀ ਗਈ ?
 (a) ਜਸਪ੍ਰੀਤ ਸਿੰਘ (b) ਹਰਪ੍ਰੀਤ ਸਿੰਘ (c) ਅਮਨਦੀਪ ਕੌਰ (d) ਸੰਦੀਪ
- (v) ਗੁਲਦਸਤਾ ਬਨਾਉਣ ਲਈ ਸਾਰੇ ਬੱਚਿਆਂ ਵੱਲੋਂ ਕੁਲ ————— ਛੁੱਲ ਵਰਤੇ ਗਏ ।
- (vi) ਗੁਲਦਸਤਾ ਬਨਾਉਣ ਲਈ ਕਿਹੜੇ ਦੋ ਬੱਚਿਆਂ ਵੱਲੋਂ ਬਰਾਬਰ ਗਿਣਤੀ ਵਿਚ ਛੁੱਲ
ਵਰਤੇ ਗਏ ?
 (a) ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ
 (b) ਹਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ
 (c) ਅਮਨਦੀਪ ਕੌਰ ਅਤੇ ਸੰਦੀਪ
 (d) ਹਰਪ੍ਰੀਤ ਸਿੰਘ ਅਤੇ ਸੰਦੀਪ
- (vii) ਅਮਨਦੀਪ ਕੌਰ ਦੁਆਰਾ ਵਰਤੇ ਗਏ ਛੁੱਲਾਂ ਨੂੰ ਮਿਲਾਨ ਚਿੰਨ੍ਹ ਰਾਹੀਂ ਕਿਵੇਂ ਦਰਸਾਵਾਂਗੇ ?
- (a) ||| (b) ||| |||
 (c) ||| |||| (d) ||| ||| ||| |||
- (viii) ਗੁਲਦਸਤਾ ਬਨਾਉਣ ਲਈ ਮਿਲਾਨ ਚਿੰਨ੍ਹ ||| ||| ||| ਕਿਸ ਬੱਚੇ ਦੁਆਰਾ ਬਣਾਏ
ਗਏ ?
 (a) ਅਮਨਦੀਪ ਕੌਰ (b) ਜਸਪ੍ਰੀਤ ਸਿੰਘ (c) ਸੰਦੀਪ (d) ਹਰਪ੍ਰੀਤ ਸਿੰਘ
- (ix) ਉਪਰੋਕਤ ਸਾਰਣੀ ਵਿੱਚ  = 5 ਛੁੱਲਾਂ ਨੂੰ ਦਰਸਾਉਂਦਾ ਹੈ । (✓ ਜਾਂ ✗)

ਯਾਦ ਰੱਖਣ ਯੋਗ ਗੱਲਾਂ



- ਇੱਕਤਰ ਕੀਤੇ ਤੱਥਾਂ ਨੂੰ ਗਿਣਤੀ ਵਿੱਚ ਦਰਸਾਉਣਾ 'ਅੰਕੜਾ' ਅਖਵਾਉਂਦਾ ਹੈ।
- ਅੰਕੜਿਆਂ ਨੂੰ ਚਿੱਤਰਾਂ ਰਾਹੀਂ ਦਰਸਾਉਣਾ 'ਚਿੱਤਰ ਗ੍ਰਾਫ਼' ਅਖਵਾਉਂਦਾ ਹੈ।
- 'ਚਿੱਤਰ ਚਿੰਨ੍ਹ' ਦੀ ਵਰਤੋਂ ਅਸੀਂ ਜਿਆਦਾ ਗਿਣਤੀ ਵਿੱਚ ਅੰਕੜਿਆਂ ਨੂੰ ਦਰਸਾਉਣ ਲਈ ਕਰਦੇ ਹਾਂ।
- ਅੰਕੜਿਆਂ ਨੂੰ ਦਰਸਾਉਣ ਲਈ 'ਚਿੱਤਰ ਗ੍ਰਾਫ਼' ਜਾਂ 'ਮਿਲਾਨ ਚਿੰਨ੍ਹ' ਦੀ ਵਰਤੋਂ ਕੀਤੀ ਜਾਂਦੀ ਹੈ।

ਆਸੀਂ ਜੋ ਸਿੱਖਿਆ

ਅੰਕੜੇ

ਅੰਕੜਿਆਂ ਨੂੰ ਇਕੱਤਰ ਕਰਨਾ
ਅਤੇ ਚਿੱਤਰ ਗ੍ਰਾਫ਼ ਰਾਹੀਂ ਪੇਸ਼ ਕਰਨਾ

ਚਿੱਤਰ ਗ੍ਰਾਫ਼ ਦੀ ਸਮਝ

ਅੰਕੜੇ ਇਕੱਤਰ ਕਰਨਾ ਅਤੇ
ਸਾਰਣੀ ਵਿੱਚ ਦਰਸਾਉਣਾ

ਅੰਕੜਿਆਂ ਨੂੰ ਮਿਲਾਨ ਚਿੰਨ੍ਹ
ਅਤੇ ਚਿੱਤਰ ਚਿੰਨ੍ਹ ਦੇ ਰੂਪ ਵਿੱਚ
ਅੰਕਿਤ ਕਰਨਾ ਅਤੇ ਸਿੱਟਾ ਕੱਢਣਾ





200



300



400



500



600



700





800



900



1000



ਮਾਨ ਕਾਰਡ



1

2

3

4

5

80

90

10

20

30

40

50

60

70

6

7

8

9

100

